

WATNO DUR

Jan./Feb., 1981


P.O. Box 67681 Stn. 'O'
Vancouver, B.C. V6W 3V2

"ONE-STOP" GROCERY CENTRE

Victoria Food Centre

FIGURE ON SAVINGS

WHEN YOU FOOD SHOP HERE



FRESH

Vegetables from Fiji

Every Week

**SPECIAL SHIPMENT
JUST ARRIVED**

**LARGE VARIETY OF
RECORDS & 8-TRACKS**

SPECIAL OFFER:

**ALL SIZES
HEAVY-
BOTTOM
PATILAS**

ਹਰ ਸਾਈਜ਼ ਦੇ ਭਾਰੋਂ ਲੱਗੇ
ਵਾਲੇ ਪਤੀਲੇ ਦੀ ਸੇਠ

**CLEANLINESS
LOWEST PRICES — PURE & FRESH
QUALITY GROCERY ITEMS**

**5380 VICTORIA DRIVE [AT 38TH]
VANCOUVER
PH: 325-2933**

LITERARY & CULTURAL
BIMONTHLY OF PANJABI

THE WATNO DUR

P.O.Box 67681 Stn.'O'
Vancouver, B.C. V5W 3V2



2nd Class Mail Reg. No. 3233 Canada-U.S.A. \$6.00
ANNUAL SUBSCRIPTION: Other SEA \$6.00
Countries AIR \$9.00

VOL. 9 NO. 84
JAN./FEB., 1981

ਪੰਜਾਬੀ ਦਾ ਮਹੀਨੇਕ ਤੇ
ਮੱਤਿਆਚਾਰਾਂ ਦੇ ਮਾਸਕ - ਪੱਤਰ

ਵਤਨੋ ਦੁਰ

P.O.Box 67681 Stn.'O'
Vancouver, B.C. V5W 3V2

All officeholders and members of
WATNO DUR PUBLICATIONS
(Reg'd.) past and present have been
and are honorary associates of
WATNO DUR.

EDITOR:

Sadhu, 437-9014

ASSISTANT EDITOR:

Sukhwant Hundal, 321-9221

ADVERTISING EDITOR:

Karamjit Ghuman, 321-6081

CIRCULATION EDITOR

Amarjit Chahal, 581-0406

MANAGING EDITOR:

Paul Binning, 879-3339

ADVISER:

Ajmer Rodey, 438-7793

Surinder Dhanjal, 253-9711 (Windsor)

WATNO DUR REPRESENTATIVES:

Raghbir Mand, 325-9564 Vancouver

Iqbal Ramuwalia, Toronto

Gill Avtar, Sherwood Park, Alta. (464-3851)

Dave Jatana, Prince Rupert 627-7209

Harnek Mann, Pr. George (564-6245)

J. S. Aulakh, Mission (826-4888)

Avtar Rodey, Quesnel (992-7578)

Tej Sandhu, Quesnel (992-6775)

Satwant Deepak, Edmonton 484-6423

Kashmira Singh Chaman, Calgary
(248-2841)

Jagdev S. Jatana, Fort Nelson (774-6308)

Surinder Kailay

9-D, Sarabha Nagar

Ludhiana 141001

Punjab, India

Jasbir Bath

19 Summertrees Ave. L4920D

Greasby Merseyside

Liverpool, England

ਵਿਸ਼ ਅੰਕ ਵਿੱਤ :

ਫੇਲ : ਜੇਗੀਂਦਰ ਕੌਰ ਅਵਾਰ, ਸਵੈਸਾਚੀ

ਕਵਿਤਾ : ਅਲਜਿਓ ਟਿੰਡਾ, ਬਲਦੇਵ ਚੌਹਾਂ
ਤਾਂ: ਗੁਰਚਾਨ ਸਿੰਘ ਥਾਕ, ਚੀਟ ਤੈਨ ਜਾਗ,
ਸੁਖਿੰਦਰ, ਚਾਰੀ ਥਾਕ, ਜਸਦੇਵ ਜਟਾਂਤਾ

ਗਾਣੀ : ਗੁਰਧਖਸ਼ ਰੋਕਾਂਝ, ਗੁਰਮੀਤ ਪਕਾਗੀ
ਜੋਂ ਜਾਂਗਪੁਰੀ

ਪੁਸਤਕ ਚੇਤਾ : ਬਲਦੇਵ ਚੌਹਾਂ

ਮਥਾਈ ਕਾਲਮ : ਦੂਰੇ ਕੇਕਿਉ

ਮੁੱਖ ਵਿੱਤ : ਟੰਦਰਜੀਓ

ਵਤਨੋ ਦੁਰ ਕੇਵਿਆਂ ਰਚਕਾਣਾਂ ਲਈ
ਵਤਨੋ ਦੁਰ ਦਾ ਸਹਿਮਤ ਹੋਣਾ ਜੜ੍ਹੀ ਰੰਗ;
ਵਿਸਾਂ ਛੇਖਾਂ ਦੇ ਆਪਦੇ ਲਿਕੀ ਏਕ।

ਇੰਗਹੈਂਡ ਵਿੱਚ ਕੋਟੇ ਵਿਸ਼ਵ ਸੰਮੇਲਨ ਥਾਰੇ ਆਜੇ ਤਤਕਾ ਬੜੀ ਆਮ ਜ਼ੋਖੀ ਨਾਲ ਚਲ
ਗੀ ਹੈ ਅਮਾਨਾ ਸੰਮੇਲਨ ਵੈਨੇਟਾ ਵਿੱਚ ਕਰਵਾਉਣ ਦੀਆਂ ਅਧਿਆਂ ਮਿਸ਼ਨਾਂ ਨਾ। ਪਤਾ ਕੇਂਗਾ ਕੇ ਕਿ ਜ਼ਿੰਦਗ ਵਿੱਚ
ਭੇਟੀ ਵਿਕ ਅੰਦੀਂਗ ਵਿੱਚ ਇਨ੍ਹਾਂ ਵੈਸ਼ਕਾ ਮੈਂ ਜ਼ਿਆਦਾ ਰਿਗਾਨਾ ਕੁ ਕਿ ਅਮਾਨਾ ਸੰਮੇਲਨ ਵੈਨੇਟਾ ਵਿੱਚ ਤੇਵੇਗਾ। ਵੈਨੇਟਾ ਵਿੱਚ
ਆਜਮੇਰ ਰੋਕੇ ਅਤੇ ਗੁਰਚਰਕ ਰਾਮਧੁਰੀ ਰੋਗ ਨੂੰ ਇੰਗਹੈਂਡ ਦੇ ਸੰਮੇਲਨ ਸਮੇਂ ਬਣੀ ਅੰਤਰ ਗਾਨਟਰੀ ਰਾਮੇਟੀ ਦੇ ਮੈਂਬਰ
ਕਾਪਿਆ ਰਿਗਾਨਾ ਸੀ। ਇਨ੍ਹਾਂ ਵੈਨੇਟਾ ਸਮਝਾਂ ਨੂੰ ਮੈਂਬਰਾਂ ਵੱਜੋਂ ਤੇ ਰਹਿੰਦੇ ਰਵੀ ਨੂੰ ਰਿਸੇ ਜਾਤੀ ਨੇੜਾਂ ਵੱਜੋਂ ਅਨੀਧੇ
ਤੇ ਏਸ਼ੇ ਦੀਆਂ ਇਤਿਹਾਸਾਂ ਖੁੱਜਿਆਂ। ਅਜਮੇਰ ਤੇ ਰਾਮਧੁਰੀ ਨੇ ਤਾਂ ਇਸਤੂੰ 'ਕੇਵੀ ਆਮ ਗੱਲ ਨਹੀਂ' ਰੇ ਯੂਤਾਵ
ਥੱਕੇ ਤਰੀਕੇ ਅਦਰੋਗਿਆਂ ਵੀ ਢੱਡ ਹੋਖਿਆ ਧਰ ਰਵੀ ਨੇ 'ਇਨ੍ਹਾਂ ਵਿਕ ਬੁਤ ਵੱਡੀ ਗੱਲ ਤੈ' ਰੇ ਪ੍ਰਤਾਵ ਥੱਕੇ ਰਾ
ਪਾਮੇ ਇਸ ਦਾ ਰਤਨਾ ਲਜਾਉਣ ਦੀ ਸਿਰਤੋੜ੍ਹ ਕੋਸ਼ਿਸ਼ ਕੀਤੀ ਹੈ।

ਇੰਗੱਡੋਂ ਦੇ ਸੰਮੇਲਨ ਵਿੱਚੋਂ ਪੰਜਾਬੀ ਥੋੜੀ, ਸਾਡਿਤ ਤੇ ਸੱਭਿਆਚਾਰ ਹੈ ਕੀ ਨਟਾ ਜਾਣਕਾਰ ਤੇ ਇਸਾ ਨੂੰ ਇਸਦਾ ਨਿਰਧਾ ਕਰਨਾ ਸਾਡੇ ਲਈ ਅਸੰਭਵ ਜਿਹੀ ਗੱਲ ਹੈ। ਇੰਗੱਡੋਂ ਵਿੱਚ ਸੰਮੇਲਨ ਹੋਵੇਂ ਪੰਜਾਬੀ 'ਵਡਨੇ ਰੂਪ' ਦੇ ਮਈ/ਜੂਨ 1979 ਦੇ ਸੰਘਾਤਕੀ ਵਿੱਚ ਆਪਣੇ ਵਿਕਾਰ ਪੇਸ਼ ਕੀਤੇ ਸਨ ਤੇ ਸਾਡੇ ਸੁਖਗ੍ਰਾਮ ਸੀ ਕਿ ਇਸ ਤਰ੍ਹਾਂ ਦਾ ਵੱਡੇ ਅੱਧਰ ਦਾ ਸੰਮੇਲਨ ਪੰਜਾਬ ਵਿੱਚ ਹੋ ਉਣ ਤੋਂ ਬਿਨਾਂ ਕੀਤਾ ਜਾਵੇਗਾ ਹੈ। ਇੰਗੱਡੋਂ ਵਿੱਚ ਸੰਮੇਲਨ ਥਾਰੇ ਸਿੱਟੇ ਇੰਗੱਡੋਂ ਦੇ ਸੱਭਕ ਜਾਂ ਜਿਨ੍ਹਾਂ ਕੇਖਕਾਂ ਨੇ ਥਾਰੇ ਜਾ ਕੇ ਉਸ ਵਿੱਚ ਆਗ ਜਿਆ ਉਹੀ ਵੱਡ ਸਕਦੇ ਹਨ ਤੇ ਉਹ ਕੌਂਠ ਵੀ ਹੋ ਜਾਂਦੇ। ਆਗਜੀ ਵਿੱਚ ਇਹ ਰੱਤ ਸੁਭਾਂ ਤੇ ਰੱਗਥੀਰ ਵੰਡੀ ਦੇ ਸੱਭ ਇਸ ਗੱਲ ਦੀ ਗਈ ਹੈ। ਇਸ ਤੋਂ ਰਾਹੀਂ ਘਰੀਬ ਵਿੱਚ ਪੱਕਾ ਹੋਣਾ ਅਜੀਂ ਯੋਗ ਨਹੀਂ ਜਮਾਵਦੇ ਪਰ ਵੈਨੇਂਕ ਵਿੱਚ ਸੰਮੇਲਨ ਥਾਰੇ ਕੁਝ ਕੋਈ ਅਜੀਂ ਆਪਣਾ ਹੱਦ ਸਮਝਦੇ ਹਨ।

ਮੱਤ 'ਤੇ ਪੰਜਾਬੀ ਗੱਲ ਤਾਂ ਇਹ ਹੈ ਕਿ ਜਿਸ ਤਰੀਕੇ ਨਾਲ ਇਹ ਫੈਸਲਾ ਕੀਤਾ ਗਿਆ
ਤੈ ਉਠ ਵੈਖੇਡਾ ਵਿਚਕੇ ਪੰਜਾਬੀ ਆਵਿਤਰ ਆਈਕਾਰੇ ਤੇ ਪੰਜਾਬੀ ਝੋਗਾਂ ਦੀ ਇਹ ਤਰ੍ਹਾਂ ਨਾਲ ਤੱਤੀਕ ਹੈ। ਅਸੀਂ ਇਹ
ਤਰ੍ਹਾਂ ਕੀਤੇ ਗਏ ਇਸ ਫੈਸਲੇ ਖੁਲ੍ਹੀ ਜ਼ੋਰਾਰ ਸਥਾਨਾਂ ਵਿੱਚ ਕੁੱਸੇ ਦਾ ਇਕਹਾਂ ਕਰੇ ਹਾਂ। ਅਸੀਂ ਮਾਮੂਲੇ ਹਾਂ ਕਿ ਇਸ ਕਿਸਮ
ਦਾ ਕੋਈ ਫੈਸਲਾ ਕਰਨ ਦਾ ਹੱਕ ਸਿਰਫ ਸਥਾਨਕ ਝੋਗਾਂ ਦਾ ਹੋਵਾ ਆਗੇਦਾ ਹੈ ਜਾਂ ਘੱਟੋਂ ਘੱਟੋਂ ਉਨ੍ਹਾਂ ਨਾਲ ਵਿਚਾਰ-
ਵਿਟਾਂਦਰੇ ਤੋਂ ਬਾਅਦ ਹੀ ਕੋਈ ਫੈਸਲਾ ਕਰਨਾ ਆਗੇਦਾ ਹੈ।

ਮੰਤਰ ਗਾਲੂਟਰੀ ਕਮੇਟੀ ਨੂੰ ਆਵੀਜਾ ਮੀ ਕਿ ਫੇਸ਼ਨ ਕਨ ਤੋਂ ਪਹਿਲਾਂ ਆਪਣੇ ਮੈਂਬਰਾਂ ਵਾਡੀ ਕੈਨੇਡਾ ਵਿੱਚ ਗੱਲ ਹੋ ਚੀਜ਼ਾਵੀਆਂ ਦੀ ਸਥਿਤੀ ਕਾਰੇ ਪੂਰੀ ਜਾਣਕਾਰੀ ਹਾਸਿਲ ਕਰਦੇ। ਕੈਨੇਡਾ ਖੇਤਰਫਲ ਵਿੱਚ ਦੂਜੀਆਂ ਵਿੱਚੋਂ ਦੂਜਾ ਵੱਡਾ ਅਤੁਲ ਹੈ। ਚੀਜ਼ਾਵੀ ਕੈਨੇਡਾ ਦੇ ਹਾਂ ਜਿੱਸੇ ਵਿੱਚ ਵੱਡੇ ਹੋਏ ਹਨ। ਵੈਨਕਾਵਰ ਤੋਂ ਟਾਂਟੋ ਸਾਡੇ ਤੁਹਾਨ ਹਜ਼ਾਰ ਮੀਲ ਤੋਂ ਉਪਰ ਹੈ। ਇਨ੍ਹਾਂ ਤੁਹਾਨਿਕ ਦੂਜੀਆਂ ਕਥੇ ਕੈਨੇਡਾ ਵਿੱਚ ਚੀਜ਼ਾਵੀਆਂ ਦਾ ਵੱਡੀ ਧੱਤ ਤੇ ਇਹ ਛਾਂ ਵਿੱਚੋਂ ਹੋਣਾ ਬਹੁਤ ਅੜ੍ਹਕਾਲ ਹੈ।

ਇਨ੍ਹਾਂ ਅੜ੍ਹਕਲਾਂ ਤੋਂ ਬਿਨਾਂ ਵੀ ਰੇਖਣ ਵਾਲੀ ਗੱਲ ਹੈ ਕਿ ਕੀ ਕੈਨੇਡਾ ਦੇ ਪੰਜਾਬੀ ਇਮ ਮੈਂਕ ਕਿਸੇ ਇਮ ਕਿਸਮ ਦੇ ਸੰਭੇਲ ਲਈ ਤਿਆਰ ਕਨ ਕਿ ਨਹੀਂ। ਨਵੇਂ ਥਾਂ ਨਵੀਆਂ ਅੜ੍ਹਕਲਾਂ ਦਾ ਸਾਹਮਣਾ ਕਰਦੇ ਜੇਕ ਇਥੇ ਮਥਾਥਤ ਹੋਣ ਵਿੱਚ ਇਨ੍ਹਾਂ ਵੱਡੇ ਤੇ ਹੁਕਮ ਕਿ ਬੁਤ ਥੋੜ੍ਹੇ ਹੋਕਾਂ ਵੋਲ ਘੜ੍ਹਨ ਲਿਖਣ ਦਾ ਸਮਾਂ ਹੈ। ਜਿਉਕਾ ਥੋੜਾ ਥਾਂਲਾ ਸਮਾਂ ਹੋਕ ਆਪਣੀ ਭੁਕ੍ਛੇਵਿਆਂ ਤੇ ਜੀਵਨੀ ਦੋਂ ਕੱਢਦੇ ਵੀ ਕਨ ਉਂਗ ਧਰਮ, ਜਿਆਮਤ ਜਾਂ ਹੋਰ ਸਮਾ-ਸਿਰ ਭੁਕ੍ਛੇਵਿਆਂ ਵਿੱਚ ਬਤੀਤ ਕਰ ਦਿੰਦੇ ਹਨ। ਇਹੋ ਕਾਨੂੰ ਹੈ ਕਿ ਜਿਥੇ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ ਹੁਕ-ਨੱਖ ਦੇ ਨੇੜੇ ਹੈ। ਉਥੇ ਫਿਰਕਾਰੇ ਪੰਜਾਬੀ ਦੇ ਹੋ ਜਾਰ ਧਰੇ, ਅਖ਼ਬਾਰਾਂ ਨੂੰ ਆਪਣੀ ਤੌਰ ਕਾਇਮ ਰੇਖਣ ਲਈ ਇਹ ਦੂਜੇ ਨੂੰ ਪੱਕੇ ਮਾਰਨੇ ਚੈਹੇ ਹਨ। ਬੁਤ ਥੋੜ੍ਹੇ ਹੋਕ ਕਨ ਜਿਉੜੇ ਖੁਰ ਯੋਗ ਦੇ ਕੇ ਅਖ਼ਬਾਰਾਂ ਰਸਾਈ ਝੂਕੀ ਰਹੇ ਹਨ ਤੇ ਧੜ੍ਹਦੇ ਹਨ। ਪੰਜਾਬੀ ਦੀਆਂ ਕਿਤਾਬਾਂ ਲੁੰਕੀਓ ਵਾਲੇ ਤਾਂ ਬੁਤ ਨੀ ਅੱਠ ਹਨ। ਇਹਨਾਂ ਹੋਕਾਂ ਕੋਝੋਂ ਇਸ ਵੇਲੇ ਖਿੱਚਾ-ਪੂਰੀ ਕਰਕੇ ਜੀਭੇਲ ਲਈ ਪੈਸਾ ਤਾਂ ਇਕੱਠਾ ਕੀਤਾ ਜਾ ਸਕਦਾ ਹੈ ਪਰ ਇਵਜ਼ਵ ਜੀਭੇਲ ਦੇ ਆਮਿਆਂ ਨੂੰ ਸਮਝਣ ਜਾਂ ਉਨ੍ਹਾਂ ਵਿੱਚ ਸਗਲ ਮੁਹੱਲਾ ਹਿੱਸਾ ਲੈਣ ਵਾਟੀ ਇਹਨਾਂ ਨੂੰ ਸ਼ਾਇਰ ਹੀ ਤਿਆਰ ਕੀਤਾ ਜਾ ਸਕੇ।

ਮਹਾਂ ਉਠਲ ਤੈ ਕਿ ਮੈਮੇਲਨ ਕਰਵਾਉਣ ਦਾ ਟੈਸ਼ਨ ਅੰਤਥ ਗਸ਼ਟਗੀ ਕਮੇਟੀ ਨੇ
ਕਿਨ੍ਹਾਂ ਆਖਿਆਂ ਕੂੰ ਸੁੱਖ ਰੱਖ ਕੇ ਚੀਜ਼ ਹੈ। ਜੇ ਉਹ ਪੰਜਾਬੀ ਬੋਲੀ ਤੇ ਸਾਡਿਤ ਜਾਣੀ ਟਿਕਾਰਮੰਦ ਹਨ ਤਾਂ ਉਹਨਾਂ
ਕੂੰ ਇਹ ਮੈਮੇਲਨ ਪੰਜਾਬ ਵਿੱਚ ਹੀ ਕਰਵਾਉਣਾ ਕਾਹੀਦਾ ਹੈ ਕਿਉਂਕਿ ਪੰਜਾਬੀ ਬੋਲੀ ਤੇ ਸਾਡਿਤ ਦਾ ਜੇ ਕੁਝ ਧਨ ਜਾਂ ਫਿਲੜ
ਮਰਦਾ ਹੈ, ਤਾਂ ਉਹ ਪੰਜਾਬ ਵਿੱਚ ਹੀ ਤੇ ਸਰਦਾ ਹੈ।

ਤੇ ਧੰਜਾਥ ਵਿੱਚ ਧੰਜਾਵੀ ਕੋਈ ਦੇ ਗਲਾਤ ਅਜੇ ਵੀ ਕੋਈ ਨਿੱਜੇ ਵਹੀਆ ਨਹੀਂ ਜ਼ਰੂਰ ਆਉਂਦੇ। ਜੇ ਇਹਨਾਂ ਪੰਜਾਬੀਂ
ਬਾਹਰ ਗਿੱਏ ਹੋਕਾਂ ਦਾ ਜੀ ਕੋਈਆਂ ਕਰਨਾ ਤੈ ਅਤੇ ਵੀ ਇਹਨਾਂ ਨੂੰ ਇਕ ਆਜੇ ਇੱਕੀ ਤੇ ਦੂਜੇ ਆਮੇ ਸ਼ੁਭੇ ਤੋਂ ਦੂਰ
ਗਈ ਹੋ ਜਾਂਦੀ ਹੈ। ਇੱਕੀ ਵਿੱਚ ਧੰਜਾਵੀ ਵੱਡੇ ਜਿਨ ਤੇਜ਼ੀ ਲਾਲ ਧੰਜਾਵੀ ਤੋਂ ਵੇਖ੍ਯ ਕੇ ਰਾਹੀਂ ਤੈ ਇਹ ਕਿਸੇ ਤੋਂ
ਛੁਪੀ ਤੇਜ਼ੀ ਹੋ ਜਾਂਦੀ ਹੈ। ਧਾਰਿਸਤਾਨ ਵਿੱਚ ਧੰਜਾਵੀ ਲਾਲ ਕੀ ਸ਼ੁਕ੍ਰ ਸ਼ੁਕ੍ਰ ਤੋਂ ਰਿਹਾ ਹੈ ਇਹ ਵੀ ਸੋਤ ਗਈ ਹੈ। ਇਹ
ਤੋਂ ਬਿਲਾਂ ਜੀਅੰ ਕਸ਼ਮੀਰ ਦੇ ਪੇਂਡੂ ਇਲਾਜਿਆਂ ਵਿੱਚ ਸੱਖਾਂ ਧੰਜਾਵੀ ਵੇਖਦੇ ਹੋਕਾਂ ਘਾਰੇ ਕਈ ਕੁਝ ਕਰਨ ਵਾਲਿਆਂ ਹੈਂ।
ਹੇਠ ਇਹਨਾਂ ਨੂੰ ਧੰਜਾਵੀ ਬਕੀ ਤੇ ਸੱਕਿਆਕਾਰ ਨੂੰ ਬਲਉਂਡ ਲਈ ਇੰਨੀ ਵੂਰ ਆਉਂਦੀ ਕੀ ਕੇ ਜਾਂਦੀ ਹੈ। ਜਿਥੋਂ ਤੱਕ ਕੋਈ
ਗਿੱਏ ਧੰਜਾਵੀਆਂ ਦਾ ਸੰਬੰਧ ਹੈ ਉਹਨਾਂ ਦਾ ਆਪਣੀ ਕੋਈ ਮਹਿਮਾਕਾਰ ਨੂੰ ਕਾਇਮ ਰੱਖਦਾ ਜਾਂ ਜਾ ਗੱਖਦਾ ਕਰਨ ਵਿੱਚ
ਹੀਆਂ ਸਥਾਨਕ ਗਲਾਤਾਂ ਤੇ ਫਿਰਦਾ ਹੈ।

ਬੈਨੇਟ ਵਿੱਚ ਵਿਸ਼ੁਦ ਸੰਮੇਲਨ ਕਰਵਾਉਂਦ ਦਾ ਵੈਸਲਾ ਬੈਨੇਟ ਦੇ ਧੰਜਾਵੀਆਂ ਦੀਆਂ
ਕੋਈਂ ਤੇ ਅਧਿਕਤ ਤੇਜ਼ੀ ਨਹੀਂ ਹੈ। ਬੈਨੇਟ ਵਿੱਚ ਧੰਜਾਵੀਆਂ ਦੀਆਂ ਸਮੱਸਿਆਵਾਂ ਰੂਸੀਆਂ ਦੇ ਦੂਜੇ ਹਿੱਸਿਆਂ
ਵਿੱਚ ਵੇਖਦੇ ਧੰਜਾਵੀਆਂ ਲਾਜ਼ੀਂ ਵਖਰੀਆਂ ਹਨ। ਸਾਡੀ ਰਿਹਾਤੀ ਇਥੇ ਪਿਛੇ ਪੰਤਾਂ ਲਾਲਾਂ ਤੇ ਵਧੀ ਹੈ। ਸਾਡੇ ਵਿੱਚੋਂ ਦੇ
ਤਾਹੀਂ ਲਾਰੇ ਦਾ ਅਜੇ ਤੱਕ ਕੋਈ ਅੰਤੁ ਮੱਥਾ ਵੀ ਨਹੀਂ ਦਿਹਿਆ। ਅਜੇ ਤੱਕ ਇਥੇ ਦਰਵੇਸ਼ ਆਉਂਦੀਆਂ ਸਮੱਸਿਆਵਾਂ
ਨੂੰ ਆਮੀਂ ਪੂਰੀ ਤਰ੍ਹਾਂ ਬਣਾਉਂ ਵੀ ਨਹੀਂ ਸਕੇ। ਸਾਡੇ ਕੋਈ ਵਿੱਚ ਸ਼ਗਾਥ ਦੀ ਅਤਰਲਾਕ ਹੱਦ ਤੱਕ ਵਰਤੇ। ਜਵੀਆਂ ਆਵ-
ਧਿਰ ਤੇ ਸਮਾਜਕ ਸਥਿਤੀਆਂ ਵਿੱਚ ਤੀਹੀਂ ਤੇ ਮਰਦ ਦੇ ਰਿਸ਼ਤੇ ਵਿੱਚ ਗਲ ਦੇ ਪਰਿਵਰਤਨ, ਆਧਿਆਂ ਤੇ ਬੋਚਿਆਂ
ਦੀਆਂ ਆਪਸੀ ਮੁਸ਼ਕਿਆਂ, ਪਾਰਮਿਕ ਅਦਾਕਾਵਾਂ ਦੀਆਂ ਮੁਸ਼ਕਿਆਂ, ਆਪਸੀ ਫੁਟ ਮੁੱਟ, ਬੋਕੀ,
ਸਾਹਿਤ ਤੇ ਸਤਿਆਕਾਰ ਗਾਹਿਰ ਅਗਲਿਆਂ ਆਜਿਹੇ ਅਸਲੇ ਹਨ ਜਿਹਨਾਂ ਕਾਰੇ ਆਮੀਂ ਆਜੇ ਪੂਰੀ ਤਰ੍ਹਾਂ ਕਾਢੂ
ਨੇਹਾਂ ਤੈ ਹੇਠ ਦੀ ਉਹਨਾਂ ਦੇ ਹੱਦ ਲੱਭਣ ਵੱਲ ਕੁਝ ਕਰਵਾਉਂਦ ਜਾ ਸਕਦਾ ਹੈ। ਤੇ ਇਹਨਾਂ ਸਮੱਸਿਆਵਾਂ ਨੂੰ ਸਮਝਣ ਵਿੱਚ
ਇਥੇ ਗਿੱਏ ਕੇਖਰ ਤੇ ਥੁਪੀ-ਜੀਵੀ ਦੀ ਜਗਾਈ ਤੇ ਸਕਦੇ ਹਨ ਧਾਰਾਲੇ ਨਹੀਂ। ਕੋਈ ਵੀ ਸੰਮੇਲਨ ਕਾਰੇ ਉਹਨਾਂ ਵਿੱਚ
ਧੱਤ ਦਾ ਤੋਹੈ ਜਾਂ ਵੈਖੀ ਧੱਤ ਦਾ ਇਹਨਾਂ ਗਲਾਤਾਂ ਨੂੰ ਮੁੱਖ ਰੱਖਦੇ ਹੀ ਕਰਵਾਉਂਦ ਦਾ ਵੈਸਲਾ ਕਰਨ ਲਾਜ਼ੀਂ ਹੈ।
ਸਾਡੀ ਸਮੱਸਿਆ ਇਸ ਵਰਤ ਆਪਵੀਆਂ ਸਮੱਸਿਆਵਾਂ ਨੂੰ ਸਮਝਣ ਦੀ ਹੈ ਤੇ ਸਾਡੇ ਕੇਖਰਾਂ ਤੇ ਥੁਪੀ-ਜੀਵੀਆਂ
ਵਿੱਚ 'ਅੱਠ ਪੰਡੀ' ਕਾਉਂਦ ਧਾਰਾਲੇ-ਕੋਈ ਸ਼ਬਦੀ ਧੱਤਾਂ ਹੈ ਤਾਂ ਇਸ ਦੇ ਆਜੇ ਸ਼ੁਗਲੇ ਸ਼ੁਗਲੇ ਹੈਂ ਜਾਂ ਇਕ ਅੱਖੇਂ
ਸੁਗਲੇ ਸ਼ੁਗਲੇ ਵਿਸ਼ੁਦ ਸੰਮੇਲਨ ਵਰਤ ਧੰਜੇ ਅੱਖੇਂ ਦੇ ਪੈਂਡਾ ਲਾਗੀਂ ਹੈ।

ਜਿਥੋਂ ਤੱਕ ਫੈਲਕੁਵਰ ਦੇ ਸਾਹਿਤ ਆਈਕਾਰੇ ਦਾ ਸੰਬੰਧ ਹੈ ਉਂਹ ਇਹਨਾਂ ਗੱਲਾਂ
ਤੋਂ ਪੂਰੀ ਤਰ੍ਹਾਂ ਚੇਤੀਨ ਜਾਪਦੇ ਹਨ। ਫੈਲਕੁਵਰ ਧੰਜਾਵੀ ਸਾਹਿਤ ਸਤਾ ਦੀ ੨੫ ਜਨਵਰੀ ਦੀ ਇੱਕਤੇਤਾ ਵਿੱਚ ਇਸ
ਅਸਲੇ ਤੇ ਇਲਾਗ ਤੇਜ਼ੀ। ਇਸ ਇੱਕਤੇਤਾ ਵਿੱਚ ਸਾਹਿਤ ਸਤਾ ਦੇ ਗਲ ਲਾਲ ਵਤੋਂ ਵੂਰ ਤੇ ਇੰਡੇ-ਕਨੇਡੀਆਨ
ਆਖਚਾਰ ਦੇ ਤੁਆਂਇਦੇ ਵੀ ਜਾਲੇ ਸਨ। ਸਾਰੇ ਗਲਾਂ ਮੈਂਬ੍ਰੇਨਾਂ ਨੇ ਇਸ ਵਿਕਾਰ ਲਾਲ ਪੂਰਨ ਅਗਿਮਤੀ ਪ੍ਰਗਟ
ਗੀਤੀ ਕਿ ਇਸ ਵੇਖ ਕੈਨੇਟਾਂ ਵਿੱਚ ਵਿਸ਼ੁਦ ਸੰਮੇਲਨ ਕਰਵਾਉਂਦ ਕਿਸੇ ਧੱਤ ਤੋਂ ਵੀ ਠੀਕ ਨਹੀਂ ਜਾਧਦਾ। ਅਮੀਂ ਸਮ-
ਝੁਕੇ ਹਨ ਕਿ ਇਥੋਂ ਦੀਆਂ ਗਲਾਤਾਂ ਨੂੰ ਕਿਸਾਨ ਵਿੱਚ ਰੱਖਦਿਆਂ ਇਹ ਇਕ ਠੀਕ ਵੈਸਲਾ ਹੈ ਅਤੇ ਵਤੋਂ ਵੂਰ ਇਸ
ਦਾ ਚਾਹੇ ਸਮਰਥਨ ਕਰਦਾ ਹੈ।

○ ○ ○



ਕੋਈ ਵੂਰ

P.O. BOX 67681 STN. "O"
VANCOUVER, B.C. V5W 3V2

ਸੀ. ਆਰ. ਕੀ

* ਮੰ. ਕੂੰ ਗਲਕ ਵੱਡੇ ਰਿਹਾ ਹਨ। ਇਹਨਾਂ
ਵਰੋਂ ਪੇਂਡੂ ਕਿਸੇ ਪਾਤੇ ਤੇ ਪ੍ਰਤੀ ਲਾਲ
ਲਈ ਵਤੋਂ ਵੂਰ ਕਾਨੀ ਵੱਡੀ ਹੈਂ।

* ਮੰ. ਕੂੰ ਗਲਕ ਤੇਜ਼ੀ ਰਿਹਾ ਹਨ। ਇਹਨਾਂ
ਵਰੋਂ ਉਤੀ ਆਮੀਨਾਂ ਤੇ ਧਾਰਾਲੇ ਐਕੇ
ਜਾਨੇਗੀ ਨੂੰ ਪ੍ਰਤੀ ਲਾਲ ਲਈ ਵਤੋਂ ਵੂਰ
ਕਾਨੀ ਵੱਡੀ ਹੈਂ।

ਮੋਟੇ ਕੁਹਾਤਾ ਪਤਾ ਬਿਲ੍ਕੇ

ਵਿਰਾਸਤ ਦੇ ਆਪਣਾ:

- i) ਨਾਨਾ ਪਤਾ
- ii) ਸਿੰਘ ਸਿੰਘ
- iii) ਪੰਜਾਬ ਪੰਜ ਸਿੰਘ
- iv) ਪੰਜਾਬੀ ਸਿੰਘ
- v) ਸਾਨੂੰ ਤੇਜ਼ੀ।

ਮੁਹੂਰ ਦੀ ਮਾਂਡ

ਗੁਰਘਰ ਦੇ ਮਾਂਡ

ਟਿੰਬੈਂਡ ਦੇ ਖਿਆਲ ਦੇ ਆਮ ਵਿਕਾਸ ਵਿਚ ... ਸਫ਼ਾਚੇ... ਸਕਾਵੇ, ਜਾਗ ਦੇ ਪਰਛਾਵਿਆਂ ਦੇਣੇ, ਮੱਟੀ ਸਾਜ਼ ਮੱਟੀ ਤੋਂ ਅਜ਼ਵਰ ਵਿਚ ... ਬੁਵਵਾਰ ਦੀ ਸਾਮ ਨੂੰ, ਅਟਿਆਰ ਜੀਤੀ, ਧਸੀਨੇ ਦੀ ਖੁਸ਼ਬੋਚੇ ਚੇਂ ਚੈਲਾ ਤੇਵੀ ਸਾਂਝੇ ਨੂੰ ਆਉਅਂ ਦੇ ਸੀਜੇ 'ਤੇ ਪਰਥ ਵਾਡੀ ਸੀ,

ਉਸ ਵਿਕਾਸ ਦੇ ਮੁਹੂਰ ਲਈ ਕੁਝ ਉਸਨੇ ਹੱਥਾਂ ਦੇ ਪਹੋਂਖਿਆਂ ਤੇ ਬਿਕੇ ਨਵੀਂ ਕਲੱਬ ਰਾਖ੍ਯੇ ਕੁਝ ਵਾਂਗ, ਤੇਜ਼ੀ ਤੇਜ਼ੀ, ਹਿਲਾਫ਼ ਦੇ ਬੀਚ ਬੁਲ੍ਹਾਂ ਤੋਂ ਲੈਕਾ ਟੈਪ ਲਾਗੀ। ਰਾਡੀ ਦੀ ਮੁੜਤ ਵਾਲੇ ਚੋਣਾਂ ਲੈਂਦੇ ਬੂਨ ਬੂਨ ਕਰਕੇ ਵਿਚ ਅੜ੍ਹੇ ਦੀ ਵਾਸਤਾ ਆਈ। ਜਿਵੇਂ ਗਈ ਮੈਂਟ ਵੀ ਗੁਹੂਰ ਦਾ ਵਡਤਰੀ ਤੇਵੇ... ਸਿਰਫ਼ ਨਾਹਿੰ ਉਸ ਜ਼ਟੀ ਬਦਲ ਦੇ ਭੋਖ ਵਿੱਤਾ ਤੇਵੇ। ਤੇਜ਼ੀ-ਤੇਜ਼ੀ ਜਿਵੇਂ ਅੜ੍ਹੇ ਕਾਢ ਪਛੇ ਜਾਂਦੇ ਯੂਨੀਵਰਸ 'ਤੇ ਫੈਸਲਾ ਜਾ ਰਿਹਾ ਤੇਵੇ ਤੇ ਉਕਤੀ ਇਸ ਮੁਹੂਰ ਦੀ ਕਾਟ ਦੇ ਬੱਦਲਾਂ ਲੇ ਆਪਣਾ ਆਕਾਰ ਉੱਚਾ ਉੱਚਾ ਹੀਲਾ ਟੈਪਿੰਗਾਂ ਤੇ ਲਾਜ ਦੀ ਠੱਕਾਂ ਤੇਰ ਕਿਹੜੇ... ਤੁਹਾਨੂੰ ਤੁਹਾਨੂੰ ਸੀਂਗਾਂ, ਰੇਸਾਂ, ਬੈਸਾਂ ਪਤਾਂ ਦੇ ਉੱਤੇ ਪਰਛੀਤ ਹੋਏ। ਉਹਾਂ ਜਾਰੇ ਖਿਆਲਿਆਂ 'ਤੇ ਗੁਹੂਰ ਦੀ ਸੌਂਕ ਸੀ। ਜਿਸ ਲੈ ਉਸਦੇ ਪਿੰਡ ਦੇ ਜੈਸਲਾਗਾਂ ਦਾ ਸਹੂਤਰ ਵੀ ਸੀ - ਰਿਸ ਜਾਲ ਸ਼ਾਹਿਰ ਧਿਨਾਂ ਵੀ ਇਹ ਸਾਂਝੇ ਤੇਵੇ, ਪਰ ਅੱਜ ਇਹ ਸਾਂਝੇ ਆਪਣੇ ਸੀਂਗ ਵੱਧ ਕੇ ਨਿੱਖਰ ਕੇ ਆਉ ਮੈਂਹੈ।

ਉਸ ਦੀ ਕਥਧਨ ਦਾ ਚੋਕਾ ... ਉਸਨੂੰ ਵੱਡ ਆਪਣੇ ਧਿਆਨ ਦੀ ਖੁਵਾਂਦੀ ਗੋਈ ਦੇ ਸੈ ਰਿਆਂ ... ਜਿਥੇ ਇੱਕ ਲੱਗੀ ਜਿਗੀ ਜਿੰਦ ਪਤ੍ਰ-ਟੁਟਾਵਿਆਂ ਵੀ ਤ੍ਰੈਲ ਚੋਤ ਬਾਂਧ ਨੂੰ ਜਿੱਪਦੀ ... ਸੂਰਜ ਦੀਆਂ ਜਲ-ਗੈਰੀਆਂ ਕਿਵੇਂ ਦੇ ਕੁੰਘ ਹੈਂਦੀ - ਆਪਣੇ ਕਾਥੇ ਆਤੇ ਜਾਂਦੇ ਹਨੀ ਬਾਂਧ ਕੇ ਕੇਤਾਂ ਨੂੰ ਜਾਂਦੀ। ਗੈਰੀਆਂ ਦੀਆਂ ਕੁਟੀਆਂ 'ਤੇ ਉਸ ਨੂੰ ਤੁਹਾਰ ਜਾਰੇ ਚੈਂਟ, ਟਿੱਬੀ- ਜਿੰਦ ਜੇਹੇ ਜਾ ਜਾ ਹਿਟਾਈ ਤੇ ਜਾਂਦੀ। ਰੁਧਿਹਰ ਨੂੰ ਯਸੂ ਤਾਂ ਧਿੱਤ ਦੀ ਛਾਂਦੇ ਪਾਈ ਗਈ ਥੀ ਕੁੰਘ ਧਿੱਠੇ... ਪਲਕਾਂ ਬੰਦ ਕਰਕੇ, ਜੁਗਾਡੀਆਂ ਕਰਦੇ, ਹਵਾ ਦੇ ਤੱਤੇ ਤੱਤੇ ਬੁਕੂਲਾਂ 'ਤੇ ਉੱਘਦੇ ਗੱਠੀਂਦੇ, ਪਰ ਜੀਤੀ? ... ਕਥਕ ਦੇ ਵੱਡਾਂ ਲੈ ਪਿੱਟੇ ਤੇ ਤੱਤੇ ਲੁਗਹ ਲੱਗ ਚੈਂਟੀ। ਉਗਰੀ ਕਥਧਨ 'ਤੇ ਤੁਮੈਆਂ ਅੰਗਰੀਚੀ ਸੈਂਟੀਆਂ ... "ਤੁਹਾਨੂੰ ਜਾਵ ਗਈਆਂ ਧਿੱਠੇ ਮੈਂ ਇੱਕ ਨੂੰ ਕੁਟ ਕੇ ਸਾਡੇ ਕੱਢ ਕਿਵਾਂਗੀ। ਬੀਛੀ ਫੱਟੀ, ਪੈਟਾ ਤਾਂ ਲੈ ਕਿਵੀਂ ਅੰ ... ਪਰ ਮੱਡੀਆਂ ਗੋਲੀਆਂ ਨਹੀਂ ਹਨੀ ਕੇ ਕੇ ਕਿਵੀਂ, ਸੈਕਲਾਂ ਦੀ ਗੁੜੀ ਕਿਵਾਂ ਇਖਾਲ ਇਖਾਲ ਆਈ ਆ। ਮੈਂ ਵੀ ...। ਕਿਵੀਂ ਮੱਡੀਆਂ ਗੋਲੀਆਂ ਨਹੀਂ, ਮੈਂ ਕੁਝਠੀ ਲਹਿੜੀਆਂ ... ਪਰ ... ਪਰ ਜੇ ਕੁਝਠੀ ਵਾਕੇ ਨੇ ਸਾਡੇ ਕਾਂ ਜਾਂਦੇ ਤਾਂ? ... ਮੈਂ ਸੈਤੂ ਸ਼ਾਹੀਏ ਨੂੰ ਸਾਡੇ ਫੇਰ ਕੇ ... ਚੈਕਿਆਂ ਦੀ ਟੀਫੀ- ਭਾਗ ਕੁਝਠੀ ... ਆਹਾ! ਕਿੰਨਾ ਅੜਾ ਜਮਦੀ! " ਉਸ ਨੇ ਸੁਕੇ ਬੁਲ੍ਹਾਂ ਤੇ ਜੀਤ ਟੇਗੀ।

ਸੋਤਰੀ ਸੋਚਦੀ ਦੀ ਨਿਗਰਾ ਲੈਂਡੀਵ੍ਰਾ 'ਤੇ ਜਨੇ ਕਲੱਬ ਵੱਡ ਜਕੇ ਗਈ ... ਜਿਥੇ ਇੱਕ ਕੁਝ ਬੁਝੀ ਜਿਹੀ ਬੋਲੀ ਵੱਡਾਂ ਕੇ ਆਗ ਜ਼ਾਵ ਵਾਡੀ ਜਿਵੇਂ ਉਨ੍ਹਾਂ ਲੁਕਾਂ ਸਾਜ਼ ਲੁਕਹ ਮੀਟੀ ਖੇਡ ਵਾਡੀ ਤੇਵੇ। ਉਸਨੂੰ ਹੱਗਾ ਜਿਵੇਂ ਉਹ ਬੋਲੀ ਉਹ ਖੁਦ ਹੀ ਤੇਵੇ! "... ਕਾਹੀ... ਕਾਹੀ, ਜਿੰਦਗੀ ਮੌਰੇ ਲਾਜ ਟੁੱਲਾਂ ਵਾਂਗ ਨਹੀਂ ਪੈਂਦੀ ... ਮੋਰੇ ਕਥਕ... ਟੋਕਿਆਂ ਦੇ ਟੱਲਾਂ ਵਾਂਗ ਨੇ ਕੇ ਟੱਕਰੀ ਆ ... ਤੇ ਜਿਸ ਲੈ ਕੇਲਿਆਂ, ਸਿਟਿਆਂ ਵਾਂਗ ਮੈਂ ਆਪਣੇ ਵਿਮਗਤ ਆਪ ਘੜੀ ਹੈ ... ਇਸ ਖਿਆਲ ਨੇ ਇਹ ਉਸਨੂੰ ਪਿੰਡ ਹੁੰਦੀ ਕੋਈ ਹੁੰਦੀ ਜਾ ਅਟਕਾਵਿਆ ਉਸਦੀ ਖ਼ਬ ਧਿਆਨੀ ਦੇ ਅਖਿਆਂ ਤੇ ਤੁਟਾਨ ਫੂਹਿਆਂ ਨੀਂ ... " ਬੱਨੇ ਬਦੀ ਬੱਨੇ, ਸੇਵੂ ਫੈਂਡੀਏ ਦੀ ਧੀ ਮਿੱਟੇ ਕੁੰਗਵੀ ਆ। ਆਹਾ... ਤਾ... ਤਾ!" ਮੰਡਿਆਂ ਨੂੰ ਤਾਂਗ ਲਾਜ ਖਿਆਲਾ ... ਜੀਤੀ ਦੀ ਕੁਝਠੀ ... ਮੱਡੀਆਂ ਗੋਲੀਆਂ ਨੂੰ ਪੈਂਗ ਪੇਠ ਮੱਦੇਲਾ, ਇਹ ਫੈਲਦਾਰਾ ਦਾ ਅੱਖਦ ਅੰਧੀ ਸੀ ... ਜੇ ਕਾਮਿਆਂ ਦੀ ਨਿਗਰਾਨੀ ਕਰਨ ਚੇਤਾਂ ਵੱਡ ਆਇਆ ਸੀ। ਜੀਤੀ ਦਾ ਪਿਛੇ ਉਗਨੀ ਟਿੱਨੀ ਜੰਮੀਨ ਗਹਿੜੇ ਪਰ ਕੇ ਵੱਡੇ ਆਇਆ ਸੀ।

ਜੀਤੀ ਦੀਆਂ ਅੱਖਾਂ 'ਤੇ ਬਰਮਦੀ ਸੁਧਲਮ ਨੇ ਉਸ ਵੇਂ ਜ਼ਮੀਨੇ ਵੀਚੇ ਨੂੰ ਝੱਖੜੋਖ ਕਾਨਨਤਾਂ ਆਈਆਂ ਤੇ ਉਹ ਕਾਥੇ ਕੋਲ ਲੈਂਦੇ ਆਏ। ਉਹ ਭਾਗ ਨਿੱਕੀਆਂ ਨਾਲ ਪਰਲਾਉਂਦਾ ਰਿਹਾ।

ਚੁੱਕ! ਤੂੰ ਹੁਣ ਕਿੱਟੇ ਲੋਂ ਚੁੰਗਿਆ ਕਰ। ਆਪਣੇ ਇੱਕ ਇਹ ਜਾਂਦੇ ਹੋ, ਤੇਹਾਂ ਤਾਈਆਂ ਵੱਡੇ ਅਤੇ ਗਿਆਂ, ਆਪਾਂ ਨੂੰ ਪੈਂਗ ਘੱਲ੍ਹੇ, ਆਪਾਂ ਜ਼ਮੀਨ ਹੁਕਲਾਂ ਹੋ। ਮੇਰੀ ਆਂਦੇ ਨੂੰ ਬੁਡਾਂ ਕੰਮ ਨ ਕਰਨਾ ਚਹੂੰ, ਪੇਸ਼ ਪਾਂਡੀਆਂ ਕਰ੍ਹੇ ਪਾਂਡੀਆਂ। ਅਕੂ ਕਿੱਥ ਕੇ ਆਮਟਰੀ ਹੋਣਾ ਜੂ। ਕੁਰਮੀ ਤੇ ਬੈਠ ਕੇ ਹੁਕਮ ਤਕਾਵਿਆ ਕਰ੍ਹੇ ... ਵੁਕਮ! " ਕਾਲੇ ਦੀਆਂ ਕਮਜ਼ੂਰ ਗੱਖਾਂ 'ਤੇ ਆਮਾਂ ਨੇ ਆ ਰਾਸੂਹੇ ਪਾਏ।

... "ਲਾ... ਲਾ... ਕਥਾ ਮੈਂ ਨੀ ਆਮਟਰੀ ਕਹਦੀ। ਉਹ ਆਡੀ ਜਿਹੜੀ ਆ ਨੂੰ ਜੀਵਨੀ ਜਿਹੀ ... ਜੇਕਲਾਗਾਂ ਦੀ ਗੁੜੀ ਨੂੰ ਕੁੜ੍ਹ ਨੀਂ ਕੇਵੀਂ ਦੀ... ਕਿਨੀਆਂ ਮੜੀਨੀ ਇਹਨਤਾਂ ਕਰੇ। ਪਰ ਆਪਣੀ ਗੁਆਂਦੂ ਫੈਂਦੇ ਪੜ੍ਹੇ ਪੜ੍ਹੇ ਨੂੰ ਵੀ ਜੀਗੀਆਂ ਆ, ਪਰ ਉਹ ਉਹ ਉਹੜ੍ਹੇ ਫੈਂਦੇ ਵੀ ਕੁੜ੍ਹ ਵੀ ਆ ... ਆਖੇ ਤੇਰੇ ਵਰਧੇ ਨੀਂ ਜੋਹੈ, ਤੇਰੇ ਵਾਹੀ

ਖੰਬ ਕਰੀ ਕਿਆਕੂਆਂ ਨੂੰ ਵੀ 'ਤੇ ਜੂ। ਫੈਂਦੇ ਦਾ ਥਾਪੁ... ਕੰਮ ਤਾਂ ਗੁੱਡੀ ਹੋਣਾ ਦਾ ਥੀ ਕਹਦਾ ਆ, ਫੈਂਦੇ ਗੱਠੀ ਸੀ... 7
"ਇਉ ਮੇਰੇ ਲਾਪੁ 'ਤੇ ਬੁਝਾ ਕੰਮ ਕਰਵਿਂਦੇ ਹੋ, ਪਤਾ ਤਜੀ ਕਿਉਂ?... ਫੇਰ ਵੀ ਕਈ ਵਰੀ ਮਾਨੂੰ ਗਤ ਨੂੰ ਹੋਈ 'ਨੀ ਅੰਗਰੀ" ਕਾਥ ਫੂੰਘੀਂ ਸੋਚੀਂ ਸੋਚ ਗਿਆ... ਪਰ ਇਉ ਕੁਝੀ ਦਾ ਹਿੱਤ ਆਉਂਦ ਸਭੀ ਕਹਿ ਉਡਿਆ... "ਓਲ ਅਮਟਾਨੀ ਕਾ ਸੀ, ਤਕਟਕੀ ਬਣ ਜਾਈ।"

...." ਆਏ ... ਇਉ ਗੱਲ ਟੀਕ ਆ, ਉਸ ਵਿਨ ਏਰੇ ਸਰ੍ਹੇ ਸੱਟ ਲੱਗੀ ਸੀ ਤਾਂ ਸ਼ੀਵੇ
ਵਾਲੀ ਕਾਵਟਾਨੀ ਨੂੰ ਏਰੇ ਧੱਤੀ ਕੀਤੀ ਸੀ ... ਉਸਦੇ ਹੱਥ ਤਾਂ ਧੀਰੀ ਕਿਆਂ ਹੱਥਾਂ ਲੱਗੇ ਵੀ ਚੌਗੇ ਆ, ਉਸਨੇ ਏਰੇ
ਨੂੰ ਦੂਆ ਵੀ ਕੀਤਾ ਤੇ ਸਾਕੇ ਮੌਕ੍ਕੇ ਜੋਨੀ ਹਿੱਤੀ ਸੀ, ਮੈਂ ਉਸ ਵਿਗੀ ਕਾਵਟਾਨੀ ਬਣੀ ।"

..." ਅੱਡਾ ਵਾਈ, ਅਨ੍ਹੇ ਵਿੱਕਿ ... ਫੇਰ ਕਾਥੇ ਨੂੰ ਢੂਆ ਕਿਆ ਹੈ?"

"ਮੈਂ ਤਾਂ ਆਪਣੇ ਬਾਬੇ ਨੂੰ ਕਰੀ ਕਿਆਰ 'ਨੀ ਨਹੀਂ 'ਤੇ ਇਉ ਹਉ।" ਕੰਠੀਕਿਆਂ ਉਸਨੇ
ਥਾਥੇ ਦੇ ਗੱਲ ਢੂਆਕੇ ਕਾਗ ਦੀ ਗਲਥਕੀ 'ਤੇ ਰਿਹ ਪਿੱਤੀ ਕਰ ਦਿੱਤੀ ।

ਥਾਥੇ ਦੀ ਕਿਆਕ ਮਾਡਿਕਿਆਂ ਸੀ ... ਉਸ ਵੇਂ ਵਿਨ 'ਤੇ ਤੁਲ ਜਿਹਾ ਪਿਆ। ਪਿਛਲੀ ਕਿੱਠੀ
'ਤੇ ਕਿਥਿਆ ਹੋਇਆ ਸੀ ... ਜੋਂਦੇ ਕੇ ਕਿਆਕੇ ਫੈਂਦ ਗਏ ਆ - ਉਸਨੇ ਅੰਕ ਮੱਲ ਕਿਲੋ।" ਅੱਕੇ ਅੱਕੀ ਜੀਤੀ ਦੀਆਂ
ਗੱਖਾਂ 'ਤੇ ਰਾਹ ਤਕਲ ਕਿਆ। ਥਾਥੇ ਦੀ ਖੰਬ ਲੋਕੇ ਤਾਂ ਕਿਪਰੇ ਵਿੱਧੇ ਖੰਬ ਉਸਦੇ ਪਿਉ ਨੂੰ ਸੀ ... " ਤਾਈਂਦੇ ਹੋਏ
ਕਿਸੇ ਵੀ ਸੁਣਦੇ ਵੀ ਤਾਂ 'ਨੀ, ਤਾਪ ਲੜ੍ਹੇ ਲੜ੍ਹੇ ਜੀ ਕਿਗੜੀ ਕਾਉਂਦ ਤੁਹ ਥੋੜ੍ਹੇ ਆ, ਕਰੂੰ ਤਾਂ ਕਿਉਂਦੇ ... " ਕਿਸੇ ਘਰ ਘੁੰਘ
ਦਾ ਵੀ ਬੰਦੋਬਸਤ ਕਰੈ, ਤੁਲਾਤੇ ਹੱਥ ਵੀ ਧੀਕੇ ਕਰਨੇ ਤੋਂ ਕੁਛ ਧੱਤੇ ਹੋਏ 'ਥੀ ਤਾਂ ... ? ਗੱਲ ਪੂਰੀ ਵੀ ਕਹੀ ਹੋਈ ਕਿ
ਖੰਬ ਆ ਰਿੱਖੇਦੀ ਆ।" ਕੰਮ ਗੰਭੀ ਤੇ ਰਾਗ ਤੇ ਇਉ ਸ਼ਬਦ ਤੇ ਉਪਰੋਂ ਸਿਲ੍ਹ੍ਹੇ ਵਾਲੇ ਗੈਮਸ ਦੀ ਮੇਵਥਾਨੀ ਸਾਲ, ਜੀਤੀ ਦੇ ਪਿਉ
ਨੂੰ ਸਾਰ ਵੀ ਕਰ ਦੇ ਗਈ ਸੀ। ਜੀਤੀ ਨੂੰ ਆਪਣਾ ਸਾਰ ਘੁੰਘਦਾ ਅਵਿਸੂਸ ਤੇ ਕਿਆ।

ਉਸਦਾ ਜਿਹਕ ਮੁੜ ਲੀਤੇ ਨੂੰ ਫੌਟ ਸੁਆਨ ਹੋਗਾ ... ਉਸਦੇ ਤਾਈਂਦੇ ਦੇ ਥਾਹੋਂ ਘੋੜੇ
ਕ੍ਰਾਂਤ ਕਾਲ ਆਉਂਦੇ ਹੋਖੀ ਜਾਰੀ ਨੂੰ ਕੁਟ ਗਈ ਤੇ ਘਰ ਦੀ ਗਲਤ ਧਰਿਆਂ ਲੋਕੇ ਜਾਂਦੀ ਹੈ ਗਈ। ਖਾਡਾ, ਬਧੜੇ, ਆਂਦਰ ਜ਼ਿਆ
ਕੰਨੇ ਮਿਲਦੇ ਹੋਣੇ ਪਛੈ। ਅਨਿਆਂ ਸੀਤੀ ਘਰ ਦੀ ਨੱਖਗੀ ਗਲਤ ਤੇ ਧਰੀਆ ਧਰ ਜਿਹੇ ਦਾ ਆਵਿਆਸ ਕਰਦੀ ਸੀ ਪਰ
ਉਡ ਫੈਂਦੀਂਦੇ ਵੀ ਧੀ ਹੋਣਾ ਫਖਰ ਬਣ ਗਿਆ। ਕਈ ਕਰਾਈ ਕੰਮਾਂ ਕਾਗ ਦਾ ਜਿਹੇ ਫਿਲਦਾ ਤਾਂ ਉਚ ਨੈ - ਅਵਿਆਨ
'ਤੇ ਸਵਾਲ ਰਿੰਦੀ " ਮੇਰੇ ਗੁਆਂ ਜੀ ਫੈਂਦ ਗਏ ਹੋਏ ਆ।"

ਜੀਤੀ ਪੜ੍ਹੇ ਨੂੰ ਰੁਕਿਆਰ ਕਿਵਾਂ। ਸਾਰੇ ਵਿਦਿਆਰਥੀ, ਅਧਿਆਪਕ ਉਸਦੀ ਬੜੀ
ਕਦਰ ਕਰਦੇ ਸਨ। ਕੇ - ਔਜੂਕੇ ਸੁਣ ਵਾਲੇ ਸਰ੍ਹੇ 'ਤੇ ਉਚ ਦੀ ਸਾਰ ਪੰਜ ਸਾਲ ਮਨੀਂਦਰ ਵਾਹੀ। ਜਮਾਤ 'ਤੇ ਤੁਲ ਧੰਨਾ ਤੋਂ
ਉਸਦੇ ਉਂਠ ਕੇ ਅੜ ਕ੍ਰਾਂਤ ਨਾਜ 'ਨੀ ਸਾਰੇ ਕੁਝ ਵਰਤ ਜਾਂਦੀ।

ਉਚ ਮੱਤੀ ਦੇ ਰੀਵੇ ਦੀ ਹੋਆ 'ਤੇ ਵੀ ਹੋ ਦੇ ਜਲੇ ਤੱਕ ਗਤ ਨੂੰ ਪੜ੍ਹਦੀ ਗੱਠੀ -
ਕਿਆਂ ਜੀ ਉਸ ਦੀ ਜਿੰਦਗੀ ਬਣ ਗਈਆਂ। ਟਸ਼ਕਾਂ ਦੇ ਉਚਕੇ ਹੁੱਕੇ ਹੁੱਕੇ ਉਚ ਯੰਤਰਾਂ ਬੱਧੀ ਪੜ੍ਹਦੀ ਗੱਠੀ - ਆਡ
ਪੀਂਹ ਦਾ ਕੇਤਾ ਤੁਲ ਜਾਂਦੀ, ਉਸ ਦੇ ਖਾਂਕਾਂ ਨੂੰ ਪਰ ਲੱਗ ਗਏ। ਹੋ ਹੋ ਧਾਂ ਦੇ ਬੀਨਾਂਕਾਂ ਤੇ ਸਿਰ ਹੱਥ ਕੇ ਪਾਈ ਦੀਆਂ
ਆਖਾਂ 'ਤੇ ਉਚ ਉਸਲੇ ਤੇਵੇਂਦੇ ਦੇ ਸੁੱਪਨੇ ਤੱਕਰੀ। ਉਸ ਦੀਆਂ ਅਭਿਆਨਾਂ ਤੱਕਰਾਂ ਦੀ ਫੋਂ ਧਾ ਕੇ ਅਮਤਾਕਿਆ
ਹਾਂਦੀ - ਟਸ਼ਕਾਂ ਨੂੰ ਨਵੀਂ ਜਿੰਦਗੀ ਦੇਣ ਵਾਲੀ ਵਾਰੀਆ ਜਾਂਦਾ।

ਜੀਤੀ ਦੇ ਥਾਥੇ ਦੇ ਥਾਰ - ਥਾਰ ਕਿਉਂਦ ਤੇ ... ਉਸਦਾ ਪਿਉ ਇੰਡੀਆ ਕਿਆ। ਜੀਤੀ ਦੇ
ਦਿਮਾਨਾ 'ਤੇ ਪਿਉ ਦੀ ਸ਼ੇਂਟ - ਸਿੱਖ ਦੀ ਚੁੰਗੀ ਜਿਹੀ ਸ਼ੁਲਕ ਹੀ ਹੈ। ਜੋਂਦੇ ਜੀਤੀ ਨੇ ਆਪਣੇ ਅੰਨਤ ਪੁੱਧੂ ਪਿਉ ਨੂੰ ਫੈਂਦੀ ਸੂਟ
'ਤੇ ਤੱਕਿਆ ਤਾਂ ਉਸਨੂੰ ਉਚ ਗਈ ਸਰ੍ਹੇ ਵਾਲੀ ਸਰ੍ਹੇ ਵਾਲੀ ਕਿਉਂਦ ਵਰਗ ਕਿਆ। ਉਚ ਆਪਣੇ ਪਿਉ ਨੂੰ ਧਰਿਆਂ 'ਤਾਈਆ
ਜੀ' ਜੀਂਦੇ ਕੰਚੇਪਨ ਕੰਚੇਪਨ ਕੰਚੇਪਨ ਸੀ। ਉਸਦੇ ਮਨ 'ਤੇ ਆਈ' ਮੇਰਾ ਜਵੇਂ ਤੱਕ ਰਕਾਨ ਵਾਲਾ ਪਿਉ ਸ਼ਾਇਦ -
ਤਾਈਆ ਕਿਹੜਾ ਪੜ੍ਹੇ ਕਾ ਕਰੇ। ਮੈਂ ਸ਼ਹਿਰਲੁ ਦੱਗ ਕੈਤੀ ਕਰਾਂ? ... ਕਾਹੀ ਕਾਹੀ... ਪਿਤੁ ਜੀ ਵੇਖੇ ਜ਼ਰੂਰ, ਜ਼ਰੂਰ
ਇਉ ਵੀ ਉਪਰਾ ਕੱਗਰੈ" ਇਉ ਉਸਨੇ ਦੇ ਲਾਗ ਵਾਲੀ ਫਿਲਦੇ ਜਿਹੀ 'ਤੇ ਤਾਪਾ ਜੀ ਕਿਹੜੇ ਕੇ ਉਲਾਇਆ ਤਾਂ ਉਸਦੇ ਪਿਉ
ਨੇ ਆਡ ਕਾਲ ਕਿਹਾ... " ਜੀਤੀ ਪੁੱਤ! ਨੂੰ ਗੈਨੀ ਧਰਿਆਂ ਦੱਗ ਦੀ ਗੁਆਕਾ ਕਿਹਾ ਕਰ।" ਜੀਤੀ ਪੈਗਲ ਤੇਣੀ... ?
ਇਉ ਤਾਂ ਜੇਗ ਵੀ ਨੀ ਪਟਕੇ" ਅੰਕੋਂਪਨ ਤੇ ਚੱਚ ਕੇ ਹੁਣ ਉਸਦਾ ਧਰਿਆਨ ਪਿਉ ਦੇ ਹੱਥਾਂ ਤੇ ਕੇਂਦਰਿਤ ਤੇ ਕਿਆ
ਉਸਨੇ ਅਵਿਸੂਸ ਕੀਤਾ ... ਕੋਈ ਵੈਨੀਤੀ ਸੂਟ ਨੇ... ਅਮਨੀਅਤ ਨੂੰ ਕੋਕਿਆ ਤੇਵੇਂਦਾ ਤੇ ਇਉ ਪਰਦਾ ਵੀ ਆਪਣੇ
ਆਪ ਉਂਠ ਕਿਆ ਜੋਂਦੇ ਵੱਡੇ ਲੈਕ ਉਚ ਕੁਝਤਾ ਧਰਿਆ ਸਾਰਾ ਹਿਆਹੈ ਤੇ ਪਿਉ ਤਾਂ ਜਾਜ ਪੰਡਾਂ 'ਤੇ ਹੱਥ ਵਟਾਉਂ
ਦੇਣ।

ਇਕ ਵਿਨ ਜੀਤੀ ਤੇ ਗੰਭੀ ਨੂੰ ਤੇਵੇਂਦਾ... " ਤਾਈਆ ਜੀ! ਤੁਸੀਂ ਤੁਲ ਧੰਨੀ ਤੇ
ਕੰਮ ਕਿਉਂ ਕਰਾਉਂਦ ਲੱਗ ਜਾਂਦੇ ਹੋ, ਇਉ ਕੇਤਾ ਜਿਹਾ ਕੀ ਕੇਗਦਾ। ਕੋਈ ਕੀ ਕਿਉਂਦ ਹੋ... ਫਲਾਣਾ ਕਿਹੜੀ ਵੈਨੀਤੀ
ਅਵਸਾਨੀ ਕਿਹੜੀ ਕੋਈ ਹੈ। ਟੁਲ ਦੀ ਫਲਕ ਆ ਵਾਈ ਇਥੇ ਸਾਰਾ ਸਾਰ ਢੂਆ ਕੁਟ ਕੇ ਵੀ ਤੁੱਖੇ ਮੁਹੈ ਆ -

...."ਤੁੱਕੇ, ਅਮੀਂ ਉਥੇ ਇਉ ਤੇ ਵੀ ਤਾਗ ਤੇ ਗੰਭੀ ਕੰਮ ਕਰਦੇ ਆ, ਕਾਲੇ ਕੰਮ 'ਤੇ
ਸ਼ਾਮ ਵਾਲੀ ਕਿਹੜੀ ਕੋਈ ਹੈ। ਟੁਲ ਦੀ ਫਲਕ ਆ ਵਾਈ ਇਥੇ ਸਾਰਾ ਸਾਰ ਢੂਆ ਕੁਟ ਕੇ ਵੀ ਤੁੱਖੇ ਮੁਹੈ ਆ -

੪ ਉਥੇ ਵੀਰ ਦੀ ਟੀਕ ਸਫ਼ਾਡਾ ਮਿਸ਼ ਗਈ।

ਹੱਥ ਦੇ ਟੱਕੇ ਲਲਾਠੇ ਨੂੰ ਉਚ ਪੂਰੀ ਬਣ ਕੇ ਖੇਡੀ ਜਾ ਗਈ ਕੀ ਉਸ ਦੇ ਕਾਈਏ ਨੇ ਬਿੱਤ ਵੱਡਾ ਮੱਚ ਚੋਹਿਆ ਸੀ... ਤੇ ਉਸਦੇ ਅੰਦਰੋਂ ਗਿਆਨ ਨੇ ਧਲਕਾਂ ਝੁਕਾਵੀਆਂ ਗਨ।

ਇਹ ਉਸਤੇ ਰਿਗਾਫ਼ੀ ਕਰਨ ਜਾਂਦੇ ਮਜ਼ਹਬੂਰ ਆਪਣੇ ਧਿਉ ਵੱਡੇ ਹੱਗਦ ਹੋਗੇ।...

"ਛੈਤੀਏ ਧਿਉ ਤੇ ਵੈਡੈਤੀਏਂਹੀ ਦੀ ਦਾ ਤੁਤ ਸਿਰ ਦੇ ਨਿਕਲ ਗਿਆ ਅਜ਼ਹਰਾਂ ਦੇ ਬੋਲਿਆਂ 'ਤੇ ਉਸਦਾ ਆਪਾ ਪੜਕਵਟ ਹੋਗਾ। ਘਰ ਦੀ ਹੱਤ ਤੇ ਚੜ੍ਹ ਕੇ... ਉਚ ਕਈ ਕਈ ਇਹ ਮਜ਼ਹਬੂਰਾਂ ਦੇ ਅੱਧ ਸੁਲਗਰੇ ਚੁਕ੍ਹਿਆਂ ਦੇ ਪੁਲਿਆਂ 'ਤੇ ਗਵਾਈ ਗਈਏ। ਜੈਲਕਾਗਾਂ ਦੇ ਮਕਾਨ ਵੱਡੇ ਤੁਤ ਤੁਤ ਦੇ ਖਾਇਆਂ ਦੀ ਆਉਂਦੀ ਭੁਸੋਂਕਾਮ... ਆਕੇ ਦੁਆਕੇ ਦੀ ਪੁਆਂਚੀ ਇਤਨਾ ਦਾ ਅਜਾਬ ਉਤਾਉਂਦੀ ਹੋਗਈ। ਉਦੇਂ ਜਿਵੇਂ ਕਈ ਮੱਖਦ ਕੀਅਕੇ... ਉਸਦੇ ਬਿਟਿਆਂ ਦੇ ਉਤਾਉਂਦੀਆਂ ਸੀ। ਤੁਹਾਡੇ ਗਰੀਬੀ... ਫੁੱਫੁੱ... ਸੱਤ ਤੁਤ ਕੀਅਮ, ਇਹ ਕਮਰੇ 'ਤੇ ਹੀ ਵੈਡੀਆਂ ਭੁਸੋਂਕਾਮ ਗੀਗੀਆਂ ਤੇ ਸੱਤੇ ਆ। ਸੱਤ ਵਿਡੁਕਿਆਂ ਦੁਆਕੇਂਹੋਮਕਾਨ 'ਤੇ ਨਵਾਈ ਪਹਿਲ ਦਿਨਦੇ ਸਨ ਤੇ ਸਾਰੀ ਸਾਰੀ ਗਤ ਗੈਂਗ ਦੀ ਹੋਰ ਹਨੌਰੇ 'ਤੇ ਉਗਲਾਉਂਦੇ ਹੋਏ - ਘਰਾਂ ਨੂੰ ਮੁੱਢ ਰਿਜ਼ਾਉਂਦੀ ਗਈਏ, ਕਈ ਕਈ ਤਾਂ ਵੱਖਰਾ ਦੀ ਰੀਗ ਬੱਕ ਜਾਂਦਾ... ਜਿਵੇਂ ਕੋਈ ਸਰਕਾਰੀ ਯਾਂ ਤੇਰੋਵੇਂ ਖਾਜ ਦੀਆਂ ਆਉਂਦਾ ਤਾਂ ਉਸ ਘਰੇ ਸਾਰੀ ਸਾਰੀ ਗਤ ਗੈਂਗ ਵਾਹਿਓਂ ਤੇ ਠੱਗਦ ਦੀਆਂ ਅਵਾਜਾਂ ਆਉਂਦੀਆਂ ਗਈਏਆਂ। ਜਿਵੇਂ - ਸਾਰੇ ਮਜ਼ਹਬੂਰ ਹੋਕਾਂ ਦੇ ਅੜ੍ਹੇ ਦੀ ਸੁਗਲ ਦੇ ਸੱਥਨ ਮਨਾਏ ਜਾ ਰਹੇ 'ਤੇ 'ਤੇ।

ਜੀਤੀ ਦੇ ਕਿਤਨ 'ਤੇ ਜਲਦੀਆਂ ਦੀ ਤੱਤਮਾਤ ਗਈਏ। ਹਥ ਦੇ ਜਲਦੀ ਦੇ ਉਸਤੇ ਉਸਤੇ ਉਦ ਤੱਤਮਾਤੀ ਨਾਨੀ ਸੀ। ਜੀਤੀ ਦਾ ਇਕ ਅਧਿਆਪਕ ਸਾਰੇ ਅਧਿਆਪਕਾਂ ਨਾਲੋਂ ਵੱਖਰਾ ਸੀ.. ਜੋ ਜੀਤੀ ਨੂੰ.. ਜਿੰਦਗੀ 'ਤੇ ਵਿਖਰੇ ਵੀਤਾਂ ਥਾਰੇ ਪੂਰੀ ਤਰ੍ਹਾਂ ਸਭਾਉਂਦਾ ਤੇ ਚੁਗਾਂ ਰੀਆਂ ਵਿਡੁਤਾਂ ਥਾਰੇ ਵੀ ਬਿੱਗ ਕਰਦਾ - ਗੈਰੀਬੀ। ਤੇਜ਼ੀ... ਤੇਜ਼ੀ, ਜੀਤੀ ਨੂੰ ਮਾਹਿਤ ਬਦਤਰ ਦੀ ਸੰਭਾਵ ਆਉਂਦੀ ਹੈ ਅਤੇ ਸੁਣ ਕੇ ਜਾਂਦੀ ਹੈ।

ਜਿਵੇਂ ਜੀਤੀ ਦੀ ਅਂਦਰੂਨੀ ਵੱਖ ਵੱਖੀ ਤਾਂ ਆਵੀ ਜਾਣੇ ਨੇ ਵੀ ਬੋਲਿਆਂ ਦੀ ਜਿੰਨੇਵਾਰੀ ਛੋਟੇ ਤੋਂ ਲੱਗ ਕਰ ਇੱਤੀ, ਤੁਹਾਨੂੰ ਜੀਤੀ ਦਾ ਧਿਉ ਸਾਰ ਖੁਲਾ ਛੁਕਾਉਂਦੀ ਨੂੰ ਤਿਆਰ ਸੀ। ਘਰ ਆਵੀ ਦੇ ਜਲਦੀ ਨੇ "ਜੁਆਨ-ਕੁਗਾਨ ਦੀ ਦੀ ਜਿੰਨੇਵਾਰੀ ਆਪਾਂ 'ਤੇ ਨੀ ਸਾਂਤੀ ਜਾਂਦੀ, ਨਿੱਤ ਮਾਮੂਲਾਂ ਨਾਂ ਗੈਰਟਾਂਹਾਂ ਕਾਲੀਆਂ... ਸਮਾਗਮਾਂ 'ਤੇ ਫੈਰਰਾ ਹੈਂਦੇ, ਕਿਸੇ ਤੁਲੈ ਘਰ ਦੀ ਧੀ ਨੂੰ ਸੋਤੇ ਹਾਂ? ਹੁਣ ਤਾਂ ਇਸ ਦੇ ਦਾਜ ਲੱਗ ਬਣਾਉਂਦੇ ਹੋ ਇਨ ਆ, ਤੇ ਇਸ ਦੀਆਂ ਪੜਾਈਆਂ ਸਾਰੀ ਨੀ ਸੈਂਟੀਆਂ।" ਜੀਤੀ ਲਈ ਸਿਰਫ ਇੰਗੈਂਡ ਆਉਂਦਾ ਦਾ ਆਵ ਹੀ ਗੱਠਿਓਂਦਾ। ਇਹ ਤੇ ਪੱਥਰ ਵੱਖ ਕੇ... ਜਿੰਦਗੀ ਨਾਨ ਦੇ ਹੱਥ ਕਰਨ ਲਈ ਉਚ ਇੰਗੈਂਡ ਤੁਹ ਆਈ। ਇਥੇ ਆਕੇ ਨਾ ਪੜ੍ਹੇ ਸਰਦ ਦਾ ਹੁਕਨੈ ਵਿੱਚੋਂ ਵਿੱਚ ਆ ਗਿਆ। ਥਾਵੀ ਆਂ ਨਾ ਤੇਤ ਕਰਨ ਵੀ ਉਸ ਤੇ ਛੋਟੇ ਤੋਂ, ਤੁਹਾਨੂੰ, ਧਿਉ ਦੀਜਿੰਨੇਵਾਰੀ ਆਉਂਦੀ... ਘਰੇ ਦੀ ਮਾਹਿਤ ਰਾਸਤ ਨੂੰ ਮੁੱਖ ਵੱਖ ਨੇ ਉਚ ਕੋਈ ਬਨਾਉਂਦੀ ਹੋਵਾਂਦੀ 'ਤੇ ਕੰਮ ਕਰਨ ਸੱਗੀ-ਪਾਸੀ।

ਜੀਤੀ ਦਾ ਧਿਉ ਆਮ ਦਿਨਾਂ ਨਾਲੋਂ ਛੋਟ ਸੀ... ਵਿੱਛ ਤੇ ਧਿੱਤੇਰੀ ਮੌਹ ਰਸਕਿਆ, ਸਫ਼ਾਡਾ ਅੰਜੇ ਵੀ ਉਸਦੇ ਹੱਥ ਵਿੱਚ ਸੀ, ਹੁਣ ਇਹ ਦਾ ਬੁਝ ਨਾਲ ਤੋਹਿਆ ਧਿਆਨ ਸੀ, ਉਚ ਜੋਤਦੀ ਗੀ...

ਇਹ ਸਫ਼ਾਡਾ ਦੀ ਜਨੌਰੇ ਸੁਕਲਦਾਰ ਨੂੰ ਅਜ਼ਹਰਾਂ ਲਈ ਸੈਂਟੀਵੀਂ ਦੀ ਗਤ 'ਤੇ ਪਰਾਹ ਵਿੱਚੋਂ... ਮੌਰੇ ਮਜ਼ਹਬੂਰ ਸਟੋਰ ਤੁਹੈਂ ਦੀ ਸੁਡੀਆਂ ਕਾਉਂਦੀਆਂ ਭੁਲ੍ਹੇ ਕਰ ਵਿੱਚੋਂ ਹਾਂ। ਅੱਜ ਟਿਕਾਡੀ ਕੱਥਕ 'ਤੇ ਕਾਹੂੰ, ਅਨੁ ਤਾਉਂਦਾ ਥਾਣ ਥਾਹੂੰ। ਜੇਹੀਆਂ ਅੰਨ੍ਹਤਾਂ ਦੀ ਬੋਲ ਵੀ ਧਤੀਆਂ ਦੇ ਜਿਲਾਠੇ ਦੁਆਕੇ 'ਤੇ ਗੁਰੂਜ ਕਰਦੀ ਹੈ। ਏਸੀਆਂ ਅਜ਼ਹਰ ਦੂਜੀ ਸਿਫ਼ਾਡਾ ਦਾ ਅਨੇਂ ਧਿਉ ਦੀ ਜਾਇਦਾਦਾਂ ਬਲਾਉਂਦੇ ਹੋ ਅਮਹੂ ਇਸ ਦਾ ਹਾਲ ਬਜਾਰੀ। ਵਿੱਕ ਵਰਨੇ ਜਿਸਾਂ ਵਰਗਾ ਕਰ ਰਿਹਿੰਦੇ ਹਨ। ਧਿੱਕੇ ਮੌਰੇ ਧਿਉ ਵਰਗੀਆਂ ਦਾ ਹਾਲ ਅੰਨ੍ਹਤ ਦੀ ਬੱਖਵੀ ਗੋਰ੍ਹ ਵਰਗਾਂ ਤੋਂ ਜਾਂਦੇ ਤੇ ਉਚਾਂ ਵੇਖ ਘਰ ਅਗੀਦੇ - ਬੋਲਿਆਂ ਦੇ ਧਾਨਦ-ਧੋਗ ਜੇਗਾ ਵੀ ਜਾਹੀ। ਬੱਦਦਾ, ਤੇ ਸਾਡੇ ਵੱਡੇ ਅਕਾਨਮਾਜਕਾਵ ਦੇ ਤੇਜ਼ ਤੇ ਇਕ ਅੱਧ ਕਮਰੇ 'ਤੇ ਸ੍ਰੀਗੜ ਸ੍ਰੀਗੜ ਗੁਜ਼ਾਰ ਕਰੇ ਹਾਂ।

ਹੁਣ ਸਿਕਰਦਾਰ ਨੂੰ ਮੌਰੇ ਧਿਉ ਵੱਡੇ ਵਡੇ ਤੇਜ਼ ਦੀ ਬੱਕਾਵਟ ਨੂੰ ਥੀਆਂਦੇ ਦੇ ਗਲਾਸਾਂ 'ਤੇ ਪੱਥਰ ਘਰ ਪਤਾਵੇਂ ਹੋ ਗਏ। ਉਚਾਂ ਨੂੰ ਪਤਾ ਕਹੀ ਹੈ ਕਿ ਅੰਨ੍ਹ ਵੱਡੇ ਵੱਡੇ ਤੇਜ਼ ਦੀ ਪਿਛੇ ਹੋਏ ਹੋ ਗਏ।

"ਤਾਜੀ! ਤਾਜੀ! ਤੁਹਾਡਾ ਸਿਫ਼ਾਡਾ ਦੀਂਗ ਧਿਆਨ।" ਆਵਦੀ ਨੇ ਮੁੱਢ ਮੌਹਿਆ ਤਾਂ ਉਸ ਦੀ ਹੈਗਾਨੀ ਨੂੰ ਉਚ ਆਵਦੀ - ਅੰਟੀ-ਘਰੇ 'ਤੇ ਸੱਥ ਪੱਥ ਤੇਲਿਆ ਜੀਲਦਾਰਾਂ ਦਾ ਅੱਖਦ ਜਿੰਦ ਸੀ ਜੇ - ਦੁਧਾਰਾ ਕੰਮ ਤੇ ਲੱਗਦ ਲਈ ਵਾਪਸ ਆਪਣੇ ਫੀਲਾਵਟ ਮੈਂਟ ਵੱਡ ਕਿਵੇਂ ਹੈ। ਸਿਫ਼ਾਡਾ ਫੜਿਆਂ ਮੱਖਦ ਕੀਅਕੇ ਦਾ ਹੱਥ ਕੀਵਿਆ ਜੇ ਜਿੰਦਗੀ 'ਤੇ ਪਹਿਲਾ ਕਈ ਲਹੀ ਕੀ ਕੀਵਿਆ।

ਪੰਜਾਬੀ ਭਾਸ਼ਾ ਦੀ ਉਨੱਤੀ ਦੀ ਲੜਾਅ

ਡਾਂ: ਜੋਹੀਂਦਰ ਮੰਨ ਪਛਾਣ

ਸੰਸਾਰ ਵਿਚ ਬੌਲੀਆਂ ਜਾਣ ਵਾਲੀਆਂ ਵੱਖ ਵੱਖ ਭਾਸ਼ਾਵਾਂ ਵਿਚੋਂ ਕੁਝ ਇਕ ਨੂੰ 'ਉਨੱਤ' ਅਤੇ ਦੂਜੀਆਂ ਨੂੰ 'ਅਰਧ ਉਨੱਤ' ਭਾਸ਼ਾਵਾਂ ਦਾ ਨਾਂ ਦਿਤਾ ਜਾਂਦਾ ਹੈ। 'ਉਨੱਤ' ਅਤੇ 'ਅਰਧ ਉਨੱਤ' ਦੋਂ ਇਹ ਸਮਝ ਲਿਆ ਜਾਂਦਾ ਹੈ ਕਿ ਸਿਰਫ਼ 'ਉਨੱਤ' ਭਾਸ਼ਾਵਾਂ ਹੀ ਕਚਹਿਰੀਆਂ, ਸਰਕਾਰੀ ਦਫਤਰਾਂ ਜਾਂ ਸਕੂਲਾਂ ਕਾਲਜਾਂ ਵਿਚ ਸਿਖਿਆ ਦੇ ਮਾਧਿਅਮ ਦੇ ਤੌਰ 'ਤੇ ਵਰਤੀਆਂ ਜਾਣ ਦੇ ਸਮਰਥ ਹੁੰਦੀਆਂ ਨੇ ਅਤੇ 'ਅਰਧ-ਉਨੱਤ' ਭਾਸ਼ਾਵਾਂ ਵਿਚ ਅਜਿਹੀ ਸਮਰਥਾ ਨਹੀਂ ਹੁੰਦੀ। ਪਰ ਭਾਸ਼ਾ-ਵਿਗਿਆਨੀ ਇਸ ਤੱਥ ਵਿਚ ਕੋਈ ਵਜ਼ਨ ਨਹੀਂ ਵੇਖਦੇ ਅਤੇ ਇਹ ਮੰਨਦੇ ਨੇ ਕਿ ਹਰ ਭਾਸ਼ਾ ਉਸ ਭਾਸ਼ਾਈ ਗਰੂਪ ਦੇ ਲੋਕਾਂ ਦੇ ਸਭ ਪਰਕਾਰ ਦੇ ਹਾਵ ਭਾਵ ਪ੍ਰਗਟਾਉਣ ਅਤੇ ਸਮੇਂ ਸਮੇਂ ਦੀਆਂ ਸਾਰੀਆਂ ਲੋਕਾਂ ਪੂਰੀਆਂ ਕਰਨ ਦੇ ਯੋਗ ਹੁੰਦੀ ਹੈ। ਕਿਸੇ ਵੀ ਭਾਸ਼ਾ ਨੂੰ ਸਬੰਧਤ ਭਾਸ਼ਾਈ ਬਰਾਦਰੀ ਦੇ ਜੀਵਨ ਦੇ ਵੱਖ ਵੱਖ ਪੱਖਾਂ ਵਿਚ ਵਰਤਣ ਲਈ ਸਿਰਫ਼ ਠੀਕ ਭਾਂਤ ਦੀ ਵਿਉਂਤ-ਬੰਦੀ ਦੀ ਲੋੜ ਹੁੰਦੀ ਹੈ। ਠੀਕ ਭਾਸ਼ਾਈ ਵਿਉਂਤ-ਬੰਦੀ ਭਾਸ਼ਾ ਦੇ ਲਿਖਤੀ ਅਤੇ ਬੋਲਚਾਲ ਦੇ ਟਕਸਾਲੀ ਰੂਪ ਨੂੰ ਸਥਾਪਤ ਕਰਨ ਵਿਚ ਸਹਾਈ ਹੁੰਦੀ ਹੈ। ਭਾਸ਼ਾਈ ਵਿਉਂਤ-ਬੰਦੀ ਰਾਹੀਂ ਹੀ ਭਾਸ਼ਾ ਨੂੰ ਉਨੱਤੀ ਦੇ ਰਸਤੇ 'ਤੇ ਪਾਇਆ ਜਾਂਦਾ ਹੈ। ਇਸ ਤਰ੍ਹਾਂ ਭਾਸ਼ਾ ਨੂੰ ਵਧੇਰੇ ਅਮੀਰ ਅਤੇ ਉਨੱਤ ਕਰਨ, ਇਸ ਦੀ ਸਾਹਿਤਕ ਯੋਗਤਾ ਵਧਾਉਣ, ਭਾਸ਼ਾ ਦੇ ਵੱਖ ਵੱਖ ਪੱਖਾਂ ਨੂੰ ਸਮਝਣ/ਸਮਝਾਉਣ, ਪੁਸਤਕਾਂ ਅਤੇ ਹਰ ਭਾਂਤ ਦੇ ਸਮਾਜਾਰ ਤੋਂ ਹੋਰ ਪੱਤਰ ਛਾਪਣ, ਸਥਦ-ਜੋੜਾਂ ਵਿਚ ਇਕਸਾਰਤਾ ਲਿਆਉਣ ਅਤੇ ਹਰ ਭਾਂਤ ਦੀ ਤਕਨੀਕੀ ਸਥਦਾਵਲੀ ਤਿਆਰ ਕਰਨ ਲਈ ਲੜੀਂ ਦੇ ਯਤਨ ਕੀਤੇ ਜਾਂਦੇ ਨੇ। ਸਰਬੰਗੀ ਵਿਆਕਰਨਾਂ ਤਿਆਰ ਕਰਨਾ ਵੀ ਭਾਸ਼ਾਈ ਵਿਉਂਤ-ਬੰਦੀ ਦਾ ਹੀ ਜ਼ਰੂਰੀ ਅੰਗ ਹੁੰਦਾ ਹੈ। ਇਹਨਾਂ ਮੰਤਵਾਂ ਦੀ ਪ੍ਰਤੀ ਲਈ ਬਹੁਤ ਸਾਰੇ 'ਅਰਧ-ਉਨੱਤ' ਦੇਸ਼ਾਂ ਵਿਚ, ਜੋ ਕਿ ਉਨੱਤੀ ਕਰਨਾ ਚਾਹੁੰਦੇ ਨੇ, ਭਾਸ਼ਾਈ ਵਿਉਂਤ-ਬੰਦੀ ਲਈ ਅਦਾਰੇ ਕਾਇਮ ਕੀਤੇ ਗਏ ਨੇ। ਇਹ ਅਦਾਰੇ ਇਨ੍ਹਾਂ ਦੇਸ਼ਾਂ ਦੀ ਸਮੁੱਚੀ ਯੋਜਨਾ-ਬੰਦੀ ਦਾ ਹੀ ਅੰਗ ਨੇ।

ਭਾਸ਼ਾ ਵਿਗਿਆਨੀ ਅਤੇ ਮਨੋ-ਵਿਗਿਆਨੀ ਇਸ ਗੱਲ ਨਾਲ ਸਹਿਮਤ ਨੇ ਕਿ ਬੱਚੇ ਨੂੰ ਮੁਢਲੀ ਸਿਖਿਆ ਉਸ ਦੀ ਮਾਤ-ਭਾਸ਼ਾ ਦੇ ਮਾਧਿਅਮ ਰਾਹੀਂ ਹੀ ਦੇਣੀ ਚਾਹੀਦੀ ਹੈ। ਜੇ ਮਾਤ-ਭਾਸ਼ਾ ਤੋਂ ਬਿਨਾਂ ਕੋਈ ਹੋਰ ਮਾਧਿਅਮ ਵਰਤਿਆ ਜਾਵੇ ਤਾਂ ਉਹ ਬੱਚੇ ਦੇ ਮਨ 'ਤੇ ਬੋਲੋੜਾ ਭਾਰ ਪਉਂਦਾ ਹੈ ਅਤੇ ਬੱਚੇ ਦੀ ਬਹੁਤੀ ਸ਼ਕਤੀ ਇਸ ਮਾਧਿਅਮ ਨੂੰ ਸਮਝਣ ਵਿਚ ਹੀ ਲਗ ਜਾਂਦੀ ਹੈ ਅਤੇ ਉਹ ਸਹੀ ਵਿਸ਼ੇ ਨੂੰ ਯੋਗ ਭਾਂਤ ਸਮਝਣੋਂ ਅਸਮਰਥ ਰਹਿੰਦਾ ਹੈ। ਮਾਤ-ਭਾਸ਼ਾ ਤੋਂ ਬਿਨਾਂ ਕੋਈ ਹੋਰ ਭਾਸ਼ਾ ਸਿੱਖਣ ਲਈ ਬੱਚੇ ਨੂੰ ਵਧੇਰੇ ਕੋਸ਼ਿਸ਼ ਕਰਨੀ ਪੈਂਦੀ ਹੈ ਜਦੋਂ ਕਿ ਬੱਚੇ ਨੂੰ ਆਪਣੀ ਮਾਤਾ-ਭਾਸ਼ਾ ਸਿੱਖਣ ਲਈ ਕੋਈ ਸੁਚੇਤ ਯਤਨ ਨਹੀਂ ਕਰਨਾ ਪੈਂਦਾ, ਸਗੋਂ ਉਹ ਆਪਣੀ ਮਾਤ-ਭਾਸ਼ਾ ਅਚੇਤ ਤੌਰ 'ਤੇ ਹੀ ਸਿੱਖ ਲੈਂਦਾ ਹੈ। ਇਹੋ ਇਕ ਕਾਰਨ ਹੈ ਕਿ ਜਦੋਂ ਬੱਚੇ ਨੂੰ ਸਿੱਖਿਆ ਕਿਸੇ ਬਦੇਸ਼ੀ ਭਾਸ਼ਾ ਦੇ ਮਾਧਿਅਮ ਦੀ ਥਾਂ ਉਸ ਦੀ ਮਾਤ-ਭਾਸ਼ਾ ਦੇ ਮਾਧਿਅਮ ਰਾਹੀਂ ਦਿਤੀ ਜਾਂਦੀ ਹੈ ਤਾਂ ਉਸ ਵਿਚ ਹਰ ਵਿਸ਼ੇ ਸਬੰਧੀ ਪ੍ਰਡ-ਗਿਛ ਦਾ ਸੌਂਕ ਵਧ ਜਾਂਦਾ ਹੈ ਅਤੇ ਨਾਲ ਹੀ ਉਸ ਵਿਸ਼ੇ ਸਬੰਧੀ ਉਸਦੀ ਪਕੜ ਵੀ ਵਧੇਰੇ ਮਜ਼ਬੂਤ ਹੋ ਜਾਂਦੀ ਹੈ। ਇਸੇ ਲਈ ਹੀ ਮਾਤ-ਭਾਸ਼ਾ ਨੂੰ ਸਿਖਿਆ ਦੇ ਮਾਧਿਅਮ ਦੇ ਤੌਰ 'ਤੇ ਵਰਤੇ ਜਾਣ ਨੂੰ ਪਹਿਲ ਦਿਤੀ ਜਾਂਦੀ ਹੈ।

ਭਾਵੇਂ ਪੰਜਾਬੀ ਨੂੰ ਪੰਜਾਬ ਵਿਚ ਸਰਕਾਰੀ ਭਾਸ਼ਾ ਦਾ ਦਰਜਾ ਤਾਂ ਪ੍ਰਾਪਤ ਹੋ ਗਿਆ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਹੀ ਸਰਕਾਰੀ ਕੰਮ ਕਾਜ ਲਈ ਅਤੇ ਸਕੂਲਾਂ ਕਾਲਜਾਂ ਵਿਚ ਸਿੱਖਿਆ ਦੇ ਮਾਧਿਅਮ ਦੇ ਤੌਰ 'ਤੇ ਵਰਤੀ ਜਾਵੇਗੀ ਪਰ ਇਸ ਸਭ ਕਾਸ਼ੇ ਦੇ ਟਸਤੇ ਵਿਚ ਅਨਿਗਿਣਤ ਔਕੜਾਂ ਖੜੀਆਂ ਨੇ। ਕੰਮ ਅਟਕਾਉਂ ਨੈਕਰਸ਼ਾਹੀ, ਅਰੁਚਿਤ ਅਧਿਆਪਕ ਵਰਗ, ਪੰਜਾਬੀਆਂ ਵਿਚੋਂ ਹੀ ਕਝ ਲੋਕ ਅਤੇ ਕਝ ਇਕ ਬਾਰਸੁਖ ਅਦਾਰੇ ਪੰਜਾਬੀ ਭਾਸ਼ਾ ਨੂੰ ਇਸ ਦੇ ਪ੍ਰਾਪਤ ਸਥਾਨ ਤੋਂ ਦੁਰ ਰਖਣ ਵਿਚ ਜੁੜ੍ਹੇ ਹੋਏ ਨੇ। ਪੰਜਾਬ ਸਰਕਾਰ ਦਾ ਇਹ ਫੈਸਲਾ ਕਿ ਪੀ.ਐਸ. ਦੀ ਪ੍ਰੀਖਿਆ ਵਿਚ ਖੰਜਾਬੀ ਵੀ ਮਾਧਿਅਮ ਦੇ ਤੌਰ 'ਤੇ ਵਰਤੀ ਜਾ ਸਕਦੀ ਹੈ, ਇਕ ਸਲਾਹੁਣ ਯੋਗ ਫੈਸਲਾ ਹੈ, ਪਰ ਦੇਖਣਾ ਇਹ ਹੈ ਕਿ ਕਿਨੇ ਕੁ ਉਮੀਦਵਾਰ ਪੰਜਾਬੀ ਨੂੰ ਇਸ ਪ੍ਰੀਖਿਆ ਲਈ ਮਾਧਿਅਮ ਚੁਣਨਗੇ।

੧੦ ਪੰਜਾਬ ਵਿਚ ਅਜ ਬਹੁਤ ਸਾਰੇ ਦੀਸ਼ਾਈ ਸਿਸ਼ਨਰੀ ਸਕੂਲ ਅਤੇ ਪਬਲਿਕ ਸਕੂਲ ਪਹਿਲੀ ਸ਼੍ਰੇਣੀ ਤੋਂ ਸਿਖਿਆ ਅੰਗਰੇਜ਼ੀ ਮਾਪਿਆਮ ਰਾਹੀਂ ਦਿੰਦੇ ਨੇ। ਅੰਗਰੇਜ਼ੀ ਦੇ ਨਾਲ ਹਿੰਦੀ ਇਹਨਾਂ ਸਕੂਲਾਂ ਵਿਚ ਪਹਿਲੀ ਭਾਸ਼ਾ ਦੇ ਤੌਰ 'ਤੇ ਪੜ੍ਹਾਈ ਜਾਂਦੀ ਹੈ ਅਤੇ ਪੰਜਾਬੀ ਨੂੰ ਢੂਜੀ ਭਾਸ਼ਾ ਦਾ ਸਥਾਨ ਦਿਤਾ ਜਾਂਦਾ ਹੈ। ਅਜਿਹੇ ਸਾਰੇ ਸਕੂਲ ਆਮ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਜਾਏ, ਬਾਹਰਲੇ ਬੋਰਡਾਂ ਨਾਲ ਸਬੰਧਤ ਹੋਣ ਕਰਕੇ ਪੰਜਾਬੀ ਨੂੰ ਪੰਜਾਬ ਵਿਚ ਹੀ ਢੂਜੀ ਭਾਸ਼ਾ ਦਾ ਸਥਾਨ ਦਿੰਦੇ ਨੇ। ਜਾਂ ਇਉਂ ਕਹੋ ਕਿ ਪੰਜਾਬੀ ਨੂੰ ਇਹਨਾਂ ਸਕੂਲਾਂ ਵਿਚ ਤੀਜੀ ਭਾਸ਼ਾ ਵਾਲਾ ਸਥਾਨ ਪ੍ਰਾਪਤ ਹੈ। ਇਹ ਵੀ ਸਭ ਜਾਣਦੇ ਹੋਏ ਨੇ ਕਿ ਢੂੰਠੇ ਅਤੇ ਵੱਡੇ ਸ਼ਹਿਰਾਂ ਵਿਚ ਇਹਨਾਂ ਸਕੂਲਾਂ ਵਿਚ ਪੜ੍ਹਣ ਵਾਲੇ ਬੱਦਿਆਂ ਦੀ ਗਿਣਤੀ ਢੂਜੇ ਸਕੂਲਾਂ ਨਾਲੋਂ ਵੱਧ ਹੁੰਦੀ ਹੈ। ਇਕ ਪਾਸੇ ਇਹ ਸਕੂਲ ਅੰਗਰੇਜ਼ੀ ਮਾਪਿਆਮ ਦੇ ਨਾਲ 'ਤੇ ਖਾਸੀ ਕਮਾਈ ਵੀ ਕਰਦੇ ਨੇ ਅਤੇ ਢੂਜੇ ਪਾਸੇ ਬੜੀ ਹੁਸ਼ਿਆਰੀ ਅਤੇ ਚਾਲਾਕੀ ਨਾਲ ਪੰਜਾਬੀ ਨੂੰ ਆਪਣੇ ਸਕੂਲਾਂ ਵਿਚ ਤੀਜੀ ਭਾਸ਼ਾ ਦਾ ਦਰਜਾ ਦੇ ਕੇ ਪੰਜਾਬੀ ਭਾਸ਼ਾ ਦੀ ਉੱਨਤੀ ਵਿਰੁਧ ਵੀ ਕੰਮ ਕਰ ਰਹੇ ਨੇ। ਇਥੇ ਹੀ ਬਸ ਨਹੀਂ। ਪਿਛੇ ਜਿਹੇ ਸਰਕਾਰ ਵਲੋਂ ਖੱਲ੍ਹੇ ਗਏ ਆਦਰਸ਼ ਸਕੂਲਾਂ ਵਿਚ ਵੀ ਅੰਗਰੇਜ਼ੀ ਨੂੰ ਮਾਪਿਆਮ ਦੇ ਤੌਰ 'ਤੇ ਵਰਤੇ ਜਾਣ ਦੀ ਆਗਿਆ ਦੇ ਕੇ ਪੰਜਾਬੀ ਭਾਸ਼ਾ ਦੇ ਹਿਤੇਸੀਆਂ ਨੇ ਸਮਝੇ, ਚੰਨ ਹੀ ਚਾੜ੍ਹ ਦਿਤਾ ਹੈ। ਚਾਹੀਦਾ ਤਾਂ ਇਹ ਸੀ ਕਿ ਪੰਜਾਬ ਵਿਚ ਪੰਜ ਥੀ ਨਾਲ ਹੋ ਰਹੇ ਇਸ ਮਤਰਦੇ ਸਲੂਕ ਨੂੰ ਖਤਮ ਕੀਤਾ ਜਾਂਦਾ। ਉਸ ਸਮੇਂ ਦਲੀਲ ਇਹ ਦਿਤੀ ਗਈ ਸੀ ਕਿ ਕਿਉਂਕਿ ਬਹੁਤ ਸਾਰੇ ਪੰਜਾਬੀ ਰੁਜ਼ਗਾਰ ਦੀ ਤਲਾਸ਼ ਵਿਚ ਪਰਦੇਸ਼ਾਂ ਨੂੰ ਜਾਂਦੇ ਨੇ ਇਸ ਲਈ ਉਹਨਾਂ ਨੂੰ ਅੰਗਰੇਜ਼ੀ ਆਉਣੀ ਬਹੁਤ ਜ਼ਰੂਰੀ ਹੈ। ਅਜਿਹੀ ਦਲੀਲ ਦਾ ਕਿਸੇ ਵੀ ਸਰਕਾਰ ਵਲੋਂ ਦਿਤੇ ਜਾਣਾ ਇਹ ਸ਼ਰਮਨਾਕ ਗੱਲ ਹੈ। ਸਾਇਦ ਸਾਡੇ ਨੇਤਾਂ ਇਹ ਭੁਲ ਗਏ ਨੇ ਕਿ ਪਿਛਲੇ ਪੰਜ ਸਾਲਾਂ ਵਿਚ ਪੰਜਾਬੀਆਂ ਦੀ ਬਹੁ-ਗਿਣਤੀ ਰੋਜ਼ਗਾਰ ਦੀ ਤਲਾਸ਼ ਵਿਚ ਅਰਥ ਦੇਸ਼ਾਂ ਅਤੇ ਜਰਮਨੀ ਨੂੰ ਹਾਥੀ ਹੈ। ਕੀ ਸਾਨੂੰ ਫਿਰ ਸਿੱਖਿਆ ਦੇ ਮਾਪਿਆਮ ਲਈ ਅਰਥੀ ਜਾਂ ਜਰਮਨ ਭਾਸ਼ਾ ਨੂੰ ਵਰਤਣਾ ਚਾਹੀਦਾ ਹੈ?

ਪੰਜਾਬ ਵਿਚ ਪੰਜਾਬੀ ਨੂੰ ਸਿੱਖਿਆ ਦੇ ਖੇਤਰ ਵਿਚ ਜਾਂ ਸਰਕਾਰੀ ਕੰਮ ਕਾਜ ਵਿਚ ਵਰਤੇ ਜਾਣ ਨਾਲ ਕੁਝ ਵਿਸ਼ੇਸ਼ ਅੰਕੜਾਂ ਜ਼ਰੂਰ ਸਾਹਮਣੇ ਆਈਆਂ ਨੇ। ਸਕੂਲਾਂ ਕਾਲਜਾਂ ਵਿਚ ਪੜ੍ਹਾਉਣ ਲਈ ਵਿਗਿਆਨਕ ਢੰਗ ਨਾਲ ਤਿਆਰ ਕੀਤੀਆਂ ਗਈਆਂ ਪੁਸਤਕਾਂ ਦੀ ਘਾਟ ਅਤੇ ਸਰਕਾਰੀ ਕੰਮ ਕਾਜ ਵਿਚ ਵਰਤੀ ਜਾਣ ਵਾਲੀ ਸਥਦਾਵਲੀ ਦੀ ਬੁੜ ਮੁਖ ਅੰਕੜਾਂ ਕਹੀਆਂ ਜਾ ਸਕਦੀਆਂ ਨੇ। ਇਸ ਬੁੜ ਨੂੰ ਪੂਰਿਆਂ ਕਰਨ ਲਈ ਅਤੇ ਲੁੜੀਂ ਦੇ ਕੰਮ ਨੂੰ ਨੇਪਰੇ ਚਾੜ੍ਹਣ ਲਈ ਪੰਜਾਬ ਸਰਕਾਰ ਨੇ ਕਰੋਂਤਾਂ ਰੂਪਏ ਖਰਚ ਕੇ ਪੰਜਾਬੀ ਭਾਸ਼ਾ ਵਿਭਾਗ, ਪੰਜਾਬ ਸਕੂਲ ਸਿੱਖਿਆ ਬੋਰਡ, ਪੰਜਾਬ ਯੂਨੀਵਰਸਿਟੀ ਟੈਕਸਟ ਬੁਕ ਬੋਰਡ ਆਦਿ ਵਿਭਾਗ ਸਥਾਪਤ ਕੀਤੇ ਹੋਏ ਨੇ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਵਿਚ ਵੀ ਪੰਜਾਬੀ ਭਾਸ਼ਾ ਦੀ ਉੱਨਤੀ ਲਈ ਇਕ ਵਿਸ਼ੇਸ਼ ਵਿਭਾਗ ਕਾਇਮ ਕੀਤਾ ਗਿਆ ਹੈ। ਇਹ ਸਾਰੇ ਬੋਰਡ ਅਤੇ ਵਿਭਾਗ ਅਜ ਤਕ ਕਾਫੀ ਪੰਜਾਬੀ ਪੁਸਤਕਾਂ ਪ੍ਰਕਾਸ਼ਤ ਕਰ ਚੁੱਕੇ ਨੇ।

ਇਹਨਾਂ ਸਾਰੇ ਬੋਰਡਾਂ ਅਤੇ ਵਿਭਾਗਾਂ ਨੂੰ ਸੰਪਿਆ ਕੰਮ ਇਕ ਬਹੁਤ ਵੱਡਾ ਕੰਮ ਹੈ। ਬੋਰਡਾਂ ਅਤੇ ਵਿਭਾਗਾਂ ਨੇ ਲੱਖਾਂ ਰੂਪਏ ਵੱਖ ਵੱਖ ਪੰਜਾਬੀ ਪੁਸਤਕਾਂ ਦੀ ਤਿਆਰੀ 'ਤੇ ਖਰਚੇ ਨੇ। ਅਜਿਹੀਆਂ ਪੁਸਤਕਾਂ ਤਿਆਰ ਕਰਨ ਜਾਂ ਕਰਵਾਉਣ ਸਮੇਂ ਇਹਨਾਂ ਬੋਰਡਾਂ ਅਤੇ ਵਿਭਾਗਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਪੁਸਤਕਾਂ ਵਿਚ ਲੁੜੀਂ ਦੇ ਵਿਦਿਅਕ ਪੱਧਰ ਨੂੰ ਕਾਇਮ ਰਖਣ ਵਲ ਪੂਰਾ ਧਿਆਨ ਦੇਂਦੇ ਹੋਣਗੇ! ਅਜਿਹੇ ਮੰਤਰ ਦੀ ਪੂਰਤੀ ਲਈ ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ਨੂੰ ਇਸ ਕੰਮ ਵਿਚ ਹੱਦ ਵਟਾਉਣ ਲਈ ਸੱਦਾ ਵੀ ਦਿਤਾ ਗਿਆ ਹੋਵੇਗਾ। ਇਸਦੇ ਨਾਲ ਹੀ ਇਹਨਾਂ ਮਾਹਿਰਾਂ ਵਲੋਂ ਤਿਆਰ ਕੀਤੀਆਂ ਪੁਸਤਕਾਂ ਯੋਗ ਸੁਧਾਈ ਲਈ ਹੋਰਨਾਂ ਮਾਹਿਰਾਂ ਨੂੰ ਵੀ ਜ਼ਰੂਰ ਭੇਜੀਆਂ ਗਈਆਂ ਹੋਣਗੀਆਂ ਤਾਂ ਜੋ ਲੁੜੀਂ ਦਾ ਵਿਦਿਅਕ ਪੱਧਰ ਕਾਇਮ ਰਖਿਆ ਜਾ ਸਕੇ। ਇਹ ਲੋੜਾਂ ਕਿਥੋਂ ਤਕ ਪੂਰੀਆਂ ਹੋਈਆਂ ਨੇ—ਇਹ ਵੇਖਣ ਵਾਲਾ ਸਵਾਲ ਹੈ।

ਇਥੇ ਇਹਨਾਂ 'ਬੋਰਡਾਂ' ਅਤੇ 'ਵਿਭਾਗਾਂ' ਵਲੋਂ ਵੱਖ ਵੱਖ ਵਿਸ਼ਿਆਂ ਸਬੰਧਤ ਤਿਆਰ ਕੀਤੀਆਂ ਪੁਸਤਕਾਂ ਬਾਰੇ ਕੋਈ ਸਮੁੱਚੀ ਰਾਏ ਦੇਣੀ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਵੀ ਹੈ। ਪਰ ਇਹਨਾਂ ਅਦਾਰਿਆਂ ਵਲੋਂ ਤਿਆਰ ਕੀਤੀਆਂ ਪੁਸਤਕਾਂ ਵਿਚੋਂ ਕੁਝ ਇਕ ਦੀ ਘੋਖ ਕਰਨੀ ਬੇਲੋੜੀ ਨਹੀਂ ਹੋਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਅਕ ਵਿਉਂਤ-ਬੰਦੀ ਵਿਭਾਗ ਦਾ ਕੰਮ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਪੰਜਾਬੀ ਪੁਸਤਕਾਂ ਤਿਆਰ ਕਰਨਾ ਅਤੇ ਕਰਵਾਉਣਾ ਹੈ। ਇਸ ਯੋਜਨਾ ਅਧੀਨ ਬੋਰਡ ਨੇ ਹਰ ਵਿਸ਼ੇ ਨਾਲ ਸਬੰਧਤ ਪਹਿਲੀ ਸ਼੍ਰੇਣੀ ਤੋਂ ਲੈ ਕੇ ਦਸਵੀਂ ਸ਼੍ਰੇਣੀ ਤਕ ਪੜ੍ਹਾਈਆਂ ਜਾਣ ਵਾਲੀਆਂ ਪੁਸਤਕਾਂ ਤਿਆਰ ਕਰਵਾਈਆਂ ਨੇ। ਬਾਕੀ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਦਾ ਵਿਸ਼ੇ ਅਤੇ ਬੋਲੀ ਦੇ ਪੱਖ ਤੋਂ ਮਿਆਰ ਕੀ ਹੋਵੇਗਾ, ਇਸ ਬਾਰੇ ਕੁਝ ਕਹਿਣਾ ਮੁਸਕਲ ਹੈ ਪਰ ਪੰਜਾਬੀ ਭਾਸ਼ਾ ਦੀਆਂ ਕੁਝ ਇਕ ਪੁਸਤਕਾਂ, ਜੋ ਮੇਰੇ ਹੱਦ ਲਗੀਆਂ ਨੇ, ਉਤੇ ਕਿੰਤੂ ਜ਼ਰੂਰ ਕੀਤਾ ਜਾ ਸਤਰਾ ਹੈ।

ਅਜ ਦਾ ਯੁਗ ਵਿਸ਼ੇਸ਼ ਨਿਪੁੰਨਤਾ ਦਾ ਯੁਗ ਹੈ। ਬੋਰਡ ਦੀਆਂ ਪੁਸਤਕਾਂ ਦੀ ਤਿਆਰੀ ਸਮੇਂ ਬੋਰਡ ਦੇ ਅਧਿਕਾਰੀਆਂ ਨੇ ਨਿਰਸੰਦੇਹ ਕਿਸੇ ਨਾ ਵਿਉਂਤ ਅਧੀਨ ਹੀ ਕੰਮ ਕੀਤਾ

ਰੋ ਕੰਢਾਵਾਂ ਅਨੜੀਤ ਇੰਡੀਆ

ਚੰਗਿਆ ਮਨੁ

ਚੰਗਿਆ ਮਨੁ !

ਤੁ ਕਰ ਤੱਕ ਬਲ ਦੀ ਰੇਤ
ਫਕਤ ਰੋਗਾਂ !

ਵੀਗਲ ਥਾਗ ਦੇ ਪੜਵਾਸੀ ਪੰਡੀਆਂ ਮਗਾਰ
ਤੱਕਦਾ ਟਿੱਹੇਗਾ !

ਕੱਕੇ ਤੇ ਤੇ

ਕਿਸ ਦਾ ਇੰਤਕਾਰ ਕਰੋਗਾ ?

ਹਣ ਤਾਂ ਕੋਈ ਵੀ ਲੜੀ

ਤੇਰੇ ਜਾਣ ਦਾ ਗਈ.....

'ਤੇ ਉਚ ਕੰਮਚਖਤ

ਜੇ ਪਹਿਲੀ ਢਾਰ ਤੇਰੇ ਦਰ ਜੀ ਆਇਆ
ਜਿਸਨੇ ਤੇਤੀ ਵ੍ਰੋ

ਖਿੜਕੀ ਕਈ ਵੇਖੀ ਅੀ -

'ਤੇ ਰੰਗੀਲੀ ਦੀ ਮੰਗ ਮੰਗ

ਉਚ ਅੰਮ੍ਰਿਆਇਆ ਅੀ

ਤੇਰੇ ਭਿੜਕੇ ਤੇ ਗੁਝਾ ਖਿੜ੍ਹੇ ਗੜ

ਤੇਰੀਆਂ ਨੀਕੜਤਾਂ 'ਤ

ਉਚ ਕਈ ਵਾਰ ਤੁੱਹਿਆ ਅੀ -

ਕੈਂਦ੍ਰ 'ਤ ਅੁਧਨੇ ਸਟਕਾਈ

ਤੇ ਗਾਤ ਤੇ ਅੁਗੀ ਮੱਦੇਰ ਦਾ

ਇੰਤਕਾਰ ਕੀਤਾ ਕਰਦਾ ਕੈ

'ਤੇ ਉਸਨੇ ਗੁਗੀ ਮੱਦੇਰ

ਪ੍ਰਸੰਤਾ 'ਤ ਵੱਖੀ ਅੀ

'ਤੇ ਇਤ ਜੂਗ ਸਵੇਰਾ

ਅਵੇਗ, ਜਲੇਗ ਰੈਵਾ ਗਿਆ.....

ਕੱਕਾਂ 'ਤ ਰੇਤ ਉਤੀਕੀ ਅੀ

ਇਨ੍ਹਾਂ ਤੇ ਕੈਂਦ੍ਰ ਦੀ ਰਥ ਕੈ

ਤੇਰੀਆਂ ਗੁਝਾਈ ਕੋਝਾਈਆਂ ਨੂੰ ਜੂੰਮੇ ..

'ਤੇ ਇਕ ਇਨ ਵੈਛਕੀ ਦੀ ਅਭਾਜ

ਅਨਿਆਈਆਂ 'ਤ ਗੈਂਮੀ

ਮੰਦਰ ਦੀ ਵੱਡੇ ਟੁੱਕ ਕੈ

ਕੇ ਅੱਪਾ

ਕੇ ਮਾਡਾ

'ਤ ਕਵਲ ਤੁੰਦ ਰਿਹਾ.....

ਇਕ ਇਨ ਬਲਾਂ 'ਤ

ਫੇਰ ਪੁੜ੍ਹਾਂ ਉੱਠੀਆਂ

ਸ਼ਾਇਦ ਠੇਗ ਉਟਾਸ ਥੈਨੇ

ਥਰਤ ਆਇਆ ਅੀ

ਤੇਰੀ ਰੇਗੀ ਦੀ ਮੁੱਕ ਗੀ ਵਾਲਾ

ਉਚ ਭੈਂਕ ਜਾ ਕੇ ਪੀਂਦਾ ਰਿਹਾ

'ਤ ਬਹੁਗਲੁ ਤੇਰਿਆ

'ਤੇ ਰੇਗੀ ਰਾਤੇ ਰਿਹਿ

ਉਚ ਪਰਾਹੀ ਪੰਡੀ → ਜਟਾ ॥

ਹੋਵੇਗਾ। ਇਹ ਬਿਲਕੁਲ ਨਹੀਂ ਹੋ ਸਕਦਾ ਕਿ ਇਹਨਾਂ ਪੁਸਤਕਾਂ ਦੀ ਤਿਆਰੀ ਦਾ ਪ੍ਰਬੰਧ ਕਿਸੇ ਕਾਹਲ ਥੱਲੇ ਰਾਤੇ ਰਾਤ ਹੀ ਕੀਤਾ ਗਿਆ ਹੋਵੇ। ਇਹ ਵੀ ਮੰਨਿਆ ਨਹੀਂ ਜਾ ਸਕਦਾ ਕਿ ਪੁਸਤਕਾਂ ਲਿਖਣ ਜਾਂ ਲਿਖਾਉਣ ਲਈ ਯੋਗ ਵਿਦਵਾਨਾਂ ਨਾਲ ਸੰਪਰਕ ਪੈਦਾ ਹੀ ਨਾ ਕੀਤਾ ਗਿਆ ਹੋਵੇ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਜਦੋਂ ਅਸੀਂ ਬੋਰਡ ਦੀਆਂ ਦੋ ਪੰਜਾਬੀ ਪੁਸਤਕਾਂ ਨੂੰ, ਜੋ ਸਤਵੀਂ ਅਤੇ ਅੱਠਵੀਂ ਸ਼੍ਰੇਣੀ ਲਈ ਨੀਯਤ ਕੀਤੀਆਂ ਗਈਆਂ ਨੇ, ਵੇਖਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਹਨਾਂ ਦੋਹਾਂ ਪੁਸਤਕਾਂ ਵਿਚ ਸ਼ਾਮਲ ਕੀਤੇ ਪੈਂਤੀ ਪੈਂਤੀ ਪਾਠਾਂ ਵਿਚੋਂ ਦਸ ਦਸ ਪਾਠ ਇਕੋ ਹੀ ਲੇਖਕ ਦੇ ਲਿਖੇ ਹੋਏ ਨੇ। ਕਿਸੇ ਇਕ ਪੁਸਤਕ ਦੇ ਪੈਂਤੀ ਪਾਠਾਂ ਵਿਚੋਂ ਦਸ ਦਸ ਪਾਠ ਇਕ ਲੇਖਕ ਵਲੋਂ ਹੀ ਲਿਖੇ ਜਾਣ ਦਾ ਕੀ ਭਾਵ ਹੋ ਸਕਦਾ ਹੈ — ਇਸ ਦਾ ਅਰਥ ਪਾਠ ਆਪ ਸਮਝਣ ਦਾ ਯਤਨ ਕਰਨ। ਇਹਨਾਂ ਪੁਸਤਕਾਂ ਵਿਚ ਸ਼ਾਮਲ ਕੀਤੇ ਗਏ ਪਾਠਾਂ ਦੇ ਲਿਖਾਰੀਆਂ ਨੂੰ ਕਿਸ ਅਧਾਰ 'ਤੇ ਪਾਠ ਤਿਆਰ ਕਰਨ ਲਈ ਬੇਨਤੀ ਕੀਤੀ ਗਈ ਹੋਵੇਗੀ, ਇਹ ਬੋਰਡ ਦੇ ਅਧਿਕਾਰੀ ਹੀ ਦਸ ਸਕਦੇ ਨੇ। ਦੂਜੇ ਇਹਨਾਂ ਪੁਸਤਕਾਂ ਵਿਚ ਦਰਜ ਪਾਠਾਂ ਨੂੰ ਕਿਸੇ ਅਤੇ ਰੂਪ ਦੇ ਪੱਖ ਤੋਂ ਘੋਖਿਆਂ ਕੁਝ ਜ਼ਰੂਰੀ ਗੱਲਾਂ ਸ਼ਾਹਮਣੇ ਆਉਂਦੀਆਂ ਨੇ। ਮਾਤ-ਭਾਸ਼ਾ ਦੀ ਪੜ੍ਹਾਈ ਸਮੇਂ, ਅਸੀਂ ਇਹ ਆਸ ਕਰਦੇ ਹਾਂ ਕਿ ਸਤਵੀਂ ਅਤੇ ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀ ਘੱਟੋਂ ਘੱਟ ਸਾਧਾਰਨ ਮਿਸ਼ਰਤ ਅਤੇ ਸੰਜੁਕਤ ਵਾਕ ਪੜ੍ਹੋ ਕੇ ਸਮਝਣ ਅਤੇ ਖੁਦ ਲਿਖਣ ਦੇ ਯੋਗ ਹੋਣੇ ਚਾਹੀਏ ਨੇ। ਪਰ ਇਹਨਾਂ ਦੋਹਾਂ ਪੁਸਤਕਾਂ ਵਿਚ ਬਹੁ-ਗਿਣਤੀ ਸਾਧਾਰਨ ਵਾਕਾਂ ਦੀ ਹੀ ਹੈ। ਕੋਈ ਮਿਸ਼ਰਤ ਵਾਕ ਤਾਂ ਸ਼ਾਇਦ ਹੀ ਵੇਖਣ ਨੂੰ ਮਿਲੇ। ਬਹੁਤੀ ਵਾਰ ਗੰਭੀਰ ਅਤੇ ਕਈ ਭਾਂਤ ਦੇ ਦਾਰਸ਼ਨਿਕ ਵਿਚਾਰ ਆਦਿ ਪ੍ਰਗਟਾਉਣ ਲਈ ਮਿਸ਼ਰਤ ਵਾਕਾਂ ਦੀ ਵਰਤੋਂ ਜ਼ਰੂਰੀ ਹੋ ਜਾਂਦੀ ਹੈ। ਅਜਿਹੇ ਵਾਕਾਂ ਦੀ ਅਨਹੋਂਦ ਦੇ ਕਈ ਕਾਰਨ ਹੋ ਸਕਦੇ ਨੇ। ਇਹ ਵੀ ਹੋ ਸਕਦਾ ਹੈ ਕਿ ਸਕੂਲ ਬੋਰਡ ਨੇ ਹੀ ਇਹਨਾਂ ਪੁਸਤਕਾਂ ਵਿਚ ਮਿਸ਼ਰਤ ਵਾਕ ਵਰਤਣ ਦੀ ਮਨਾਹੀ ਕੀਤੀ ਹੋਵੇ, ਜਾਂ ਵਿਰਲੇ ਲੇਖਕਾਂ ਨੇ ਆਪ ਹੀ ਸਲਾਹ ਨਾਲ ਅਜਿਹੀ ਸਮਾਨਤਾ ਲਿਆਂਦੀ ਹੋਵੇ।

ਇਹਨਾਂ ਪੁਸਤਕਾਂ ਵਿਚ ਸ਼ਾਮਲ ਪਾਠਾਂ ਦੇ ਅੰਤ 'ਤੇ ਵਿਦਿਆਰਥੀਆਂ ਨੂੰ ਜਿਸ ਭਾਂਤ ਦਾ ਵਿਆਕਰਨ ਸਥਾਨੀ ਗਿਆ ਹੈ ਉਸ ਬਾਰੇ ਦੋ ਸ਼ਬਦ ਲਿਖਣੇ ਅਜਾਈਆਂ ਨਹੀਂ ਜਾਣਗੇ। ਅੱਠਵੀਂ ਸ਼੍ਰੇਣੀ ਦੀ ਪੁਸਤਕ ਦੇ ਪੰਨਾ 45-46 ਉੱਤੇ ਲਿਖਿਆ ਹੈ, "ਕਿਸੇ ਵਾਕ ਵਿਚ ਕਿਸੇ ਨਾਂਵ ਦਾ ਜੋ ਸਥਿਤ ਵਾਕੀਂ ਦੀ ਕਿਰਿਆ ਨਾਲ ਜਾਂ ਵਾਕ ਦੇ ਕਿਸੇ ਹੋਰ ਨਾਂਵ ਨਾਲ ਹੁੰਦਾ ਹੈ ਉਸ ਨੂੰ ਕਾਰਕ ਕਰਿੰਦੇ ਹਨ। ਜਾਂ ਇਉਂ ਕਹਿ ਲਵੇ ਕਿ ਕਿਸੇ ਵਾਕ ਵਿਚਲੇ ਨਾਵਾਂ ਦੇ ਆਪੋ ਵਿਚਲੇ ਸਥਿਤਾਂ ਨੂੰ ਕਾਰਕ ਕਰਿੰਦੇ ਨੇ। ਕਾਰਨ ਅਠ ਪ੍ਰਕਾਰ ਦੇ ਹੁੰਦੇ ਨੇ...। ਅਗੇ ਚਲ ਕੇ ਕਰਤਾ ਨੇ ਜੋ ਉਦਾਹਰਣ ਦਿਤੀ ਹੈ ਉਹ ਇਸ ਪ੍ਰਕਾਰ ਹੈ : "ਪਟਿਆਲੇ ਦੇ ਹਾਕਮਾਂ ਨੇ ਸ੍ਰੀ ਸੇਵਾ ਸਿੰਘ ਨੂੰ ਜੇਲ੍ਹ ਵਿਚ ਬਹੁਤ ਤਸੀਹੇ ਦਿਤੇ।" ਕਰਤਾ ਅਨੁਸਾਰ ਇਸ ਵਾਕ ਵਿਚ 'ਹਾਕਮਾਂ ਨੇ' ਕਰਤਾ ਕਾਰਕ, 'ਸ੍ਰੀ ਸੇਵਾ ਸਿੰਘ ਨੂੰ' ਕਰਮ ਕਾਰਕ, ਅਤੇ 'ਤਸੀਹੇ' ਕਰਨ ਕਾਰਕ ਹੈ। ਪੰਜਾਬੀ ਭਾਸ਼ਾ ਵਿਚ ਪੰਜਾਬੀ ਨਾਵਾਂ ਦੀ ਵੱਖ-ਵੱਖ ਬਣਤਰ ਨੂੰ ਮੁਖ ਰਖਦਿਆਂ ਹੋਇਆਂ ਛੇ ਪ੍ਰਕਾਰ ਦੇ ਕਾਰਕ ਸਥਾਪਤ ਕੀਤੇ ਗਏ ਨੇ। ਇਹ ਅੱਠ ਕਾਰਕ ਕਿਥੋਂ ਆਏ, ਇਸ ਬਾਰੇ ਕੁਝ ਕਿਹਣਾ ਕਠਨ ਹੈ।

ਇਸੇ ਪੁਸਤਕ ਦੇ ਦਸਵੇਂ ਪਾਠ ਦੇ ਅੰਤ ਵਿਚ ਲਿਖਿਆ ਹੋਇਆ ਹੈ ਕਿ, "ਸ਼ਬਦਾਂ ਦੇ ਜਨਾਨੇ-ਮਰਦਾਵੇਂ ਭੇਦ ਨੂੰ ਲਿੰਗ ਅਖਦੇ ਹਨ। ਮਰਦਾਵੇਂ ਬੋਲ ਦੇ ਸ਼ਬਦ ਪੁਲਿੰਗ ਅਤੇ ਜਨਾਨੇ ਬੋਲ ਦੇ ਸ਼ਬਦ ਇਸਤ੍ਰੀ-ਲਿੰਗ ਕਹਾਉਂਦੇ ਹਨ।"

ਪੰਜਾਬੀ ਵਿਚ ਸਾਰੀ ਸ਼ਬਦਾਵਲੀ ਦੀ ਵੰਡ ਜਨਾਨੇ ਅਤੇ ਮਰਦਾਵੇਂ ਭੇਦ ਦੇ ਆਧਾਰ 'ਤੇ ਨਹੀਂ ਕੀਤੀ ਜਾ ਸਕਦੀ। ਕਰਤਾ ਦਾ ਮਰਦਾਵੇਂ ਬੋਲ ਅਤੇ ਜਨਾਨੇ ਬੋਲ ਦੇ ਸ਼ਬਦਾਂ ਤੋਂ ਕੀ ਭਾਵ ਹੈ ? ਪੰਜਾਬੀ ਵਿਚ ਸਾਰੀਆਂ ਬੋਜਾਨ ਚੀਜ਼ਾਂ ਨੂੰ ਇਸਤ੍ਰੀ ਜਾਂ ਪੁਲਿੰਗ ਸ਼੍ਰੇਣੀ ਨਾਲ ਜੋਕਿਆ ਗਿਆ ਹੈ, ਜਦੋਂ ਕਿ ਇਹਨਾਂ ਵਿਚ ਮਰਦਾਵੇਂ ਅਤੇ ਜਨਾਨੇ ਭੇਦ ਵਾਲੀ ਕੋਈ ਗੱਲ ਹੀ ਨਹੀਂ ਹੁੰਦੀ।

ਸਤਵੀਂ ਸ਼੍ਰੇਣੀ ਲਈ ਨੀਯਤ ਪੁਸਤਕ ਦੇ ਪੰਨਾਂ 63 ਉੱਤੇ "ਸਾਨੂੰ ਉਨ੍ਹਾਂ ਬਾਰੇ ਕੋਈ ਪਤਾ ਨਹੀਂ" ਵਾਕ ਵਿਚ ਲਕੀਰੇ ਸ਼ਬਦ ਪੜਨਾਉਂ ਦਸੇ ਗਏ ਨੇ !! ਇਜ਼ਹੀ ਪੰਨਾ 90 ਉੱਤੇ ਇਹ ਵਾਕ, "ਇਹ ਦ੍ਰਸ਼ ਵੇਖ ਮੌਨ੍ਹ ਇੰਵੇਂ ਜਾਪਿਆ ਜਿਵੇਂ ਅਜੇ ਵੀ ਮੌਨ੍ਹ ਕੋਈ ਸੁਪਨਾ ਆ ਰਿਹਾ ਹੋਵੇ" ਦੇ ਕੇ ਪੁਛਿਆ ਗਿਆ ਹੈ ਕਿ 'ਦੱਸੋ ਲਕੀਰੇ ਸ਼ਬਦ ਕਿਹੜੇ ਕਿਰਿਆ ਵਿਸ਼ੇਸ਼ਨ ਹਨ।' ਇਹ ਲਕੀਰੇ ਸ਼ਬਦ ਕਿਰਿਆ ਵਿਸ਼ੇਸ਼ਨ ਹਨ ਵੀ ਕਿ ਨਹੀਂ—ਇਹ ਇਕ ਵੱਖਰੀ ਗੱਲ ਹੈ। ਇਹਨਾਂ ਪੁਸਤਕਾਂ ਨੂੰ ਸਰਸਰੀ ਨਜ਼ਰ ਨਾਲ ਵਾਚਿਆਂ ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਆਈਆਂ ਨੇ। ਜੇ ਇਹਨਾਂ ਪੁਸਤਕਾਂ ਦਾ ਫੁੱਲਾਈ ਨਾਲ ਅਧਿਅਨ ਕੀਤਾ ਜਾਵੇ (ਜੋ ਕਿਸੇ ਹੋਰ ਲੇਖ ਵਿਚ ਕੀਤਾ ਜਾਵੇਗਾ) ਤਾਂ ਸਾਨੂੰ ਬਹੁਤ ਸਾਰੀਆਂ ਹੋਰ ਉਣਤਾਈਆਂ ਵੀ ਨਜ਼ਰ ਆਉਣਗੀਆਂ। ਇਹ ਪੁਸਤਕਾਂ ਪੰਜਾਬ ਵਿਚ ਲੱਖਾਂ ਵਿਦਿਆਰਥੀਆਂ ਨੇ ਪੜ੍ਹਨੀਆਂ ਨੇ।

ਅੱਠਵੀਂ ਸ਼੍ਰੇਣੀ ਦੀ ਪੁਸਤਕ ਵਿਚ ਦਰਜ ਲੇਖ "ਜਲੰਧਰ" ਵਿਚ ਵਰਤੇ ਗਏ ਕੁਝ ਵਾਕਾਂ ਦੀ ਬਣਤਰ ਵੇਖੋ : (1) "ਇਸ ਟਾਵਰ ਦਾ ਉਪਰਲਾ ਸਿਰਾ ਦੇਖਣ ਲਗਿਆ ਪਗ ਨੂੰ ਹੱਥ ਰਖਣਾ

ਉਗਰੇ ਅੰਦਰੂਨੀ ਜੋੜ

ਅੜੀ ਕੁ ਮੱਲੜੀ ਨੂੰ

ਤੇ ਟੇਰੇ ਤੇ ਟੇਰੇ

ਇੱਕਲਾ ਆਨੂਬਲਾ 'ਕੁ ਤੁਟਕਾ ਵੇ

ਕਿਨੀ ਕੁ ਟੇਰੇ

ਆਖਰੇ ਕਿਨੀ ਕੁ ਟੇਰੇ

ਤੇ ਇੱਕ ਬੜਾ 'ਕੁ

ਤੁਟਕਾ ਰੋੰਗਾ

ਭੇਤ ਭਕਾ ਰੋੰਗਾ

ਵੰਦ ਰਾਮਾ ਮਨਾਂ !

ਕਿਨੀ ਕੁ ਟੇਰੇ

ਹਮਤ ਰੇਖਾਵਾਂ

ਕੋਈ ਧਗਾਂ ਚੋਚ ਕੋਈ ਟ੍ਰੈਂਗਾ

ਇਸ ਕਗਾਰੀ ਵੰਡੇ

ਅਤਿਕੁਝ ਆਰੇ, ਵੈਖ,

ਅਤੇ ਇੱਕਲਾਧਾ ਕੱਟਦੇ —

ਲ ਇਸ ਧਗਾਂ ਕੋਇਕਾਂ ਕੂਕਵੁ

ਲ ਕਿਸੇ ਤਾਜੀ ਕਾਂਗ ਕੋਲੜੇ

ਧਰਖਾ ਤੈ ਲੈਣਾ ਦੇ ਅੰਧਰੀ

ਚੁੱਗ ਵੈਸਦੀ ਇਸ ਮਨ ਦੀ ਕਗਾਰੀ

ਤਿੱਤ ਤੇਖਾਮਾ ਤੈ ਉੱਜੇਜ਼ ਗਈ ਕੀ

ਆਸ ਕਿਗਮਾ ਕੋਈ ਵੀ ਰੀਵਾ

ਹੁਣ ਨਾਂ ਕਿਸੇ ਤ੍ਰਿਉਦੀ ਬਲਦਾ -

ਹੱਥਾਂ ਰੀਆਂ ਤੇਜ਼ੀਆਂ ਦੇ ਵੱਡੇ

ਮਾਡੁਖੁਣੀਆਂ ਲਕੀਗ ਖੁਢਦੀ

ਤੂਤਨ, ਕੇਮਲ, ਅਕਲ, ਅਗਲੀ

ਤੇਵੀਂ ਰੀਆਂ ਗੱਲਾਂ ਕੱਢੀ -

ਅੱਖੀਆਂ ਵੈਂਡੇ ਮਹੰਦਰ ਤੱਕ ਕੇ

ਚੋਕੇ ਚੋਕੇ ਧੱਥ ਟਿਕਾਊਂਦੀ

ਤੂਲ੍ਹੇ ਤੈ ਬਿਸਤੇ ਤੱਕ ਕਾਂਈ

ਹਾ ਗਾਂਤ ਇਕ ਆਥ ਸ਼ਾਮਾਉਂਦੀ

ਗਾਂਤ- ਬਗਤੇ; 'ਕੋਕੇ- ਕਾਰੇ

ਸੁਧਨਾ ਲੇਵ ਵੀ ਟੂੰਟ ਜਾਂਦਾ ਹੈ

ਅੱਖੀਆਂ ਵੈਂਡੇ ਮੂਕ ਮਹੰਦਰ

ਵੀਂ ਟੂੰਟ ਆਵਦਾ ਹੈ

ਹਮਤ ਰੇਖਾਵਾਂ 'ਕੇ ਕੋਈ ਰੇਖ

ਕਿਵੇਂ ਜਾਂਦੀ ਹੈ

'ਤੇ ਬਹਿਗ ਵੰਡੇ ਕ੍ਰਿਓ ਵੀ

ਕਿਵੇਂ ਜਾਂਦੀ ਹੈ

ਨੈਂਤ ਲੈਂਦੇ ਸੂਅ

ਉਝ ਆਸਾਂ ਕੈ ਬਹਿਗੀ ਹੈ

ਹਮਤ ਤੁਕੀ ਵੰਡੇ

ਆਸ ਦੀ ਰੇਖ

ਖੁਣ ਵੈਂਦੀ ਹੈ - 0

੧੨ ਪੰਦਾ ਹੈ", (2) "ਇਥੋਂ ਦਾ ਬਣਿਆ ਹਾਕੀ, ਫੁਟਬਾਲ, ਵਾਲੀਵਾਲ, ਬੋਰਮਿੰਟਨ ਦੇ ਰੈਕਟ ਤੇ ਸ਼ਲਟ, ਬਾਸਕਿਟ ਬਾਲ ਆਦਿ ਸਾਮਾਨ ਜਿਆਦਾ ਕਰਕੇ ਟਿੰਗਲੈਂਡ, ਆਸਟੇਲੀਆ, ਸਿੰਘਾਪੁਰ ਤੇ ਹੋਰ ਦੇਸਾਂ ਨੂੰ ਜਾਂਦਾ ਹੈ।" ਇਹਨਾਂ ਵਾਕਾਂ ਨੂੰ ਪੜ੍ਹ ਕੇ ਪੰਜਾਬੀ ਭਾਸ਼ਾ ਦੀ ਬਣਤਰ ਤੋਂ ਜਾਣੂੰ ਹਰ ਵਿਖੋਂ ਆਰਥਿਕ ਅਫਸੋਸ ਜ਼ਾਹਰ ਕਰੇਗਾ। ਇੰਜ਼ ਹੀ ਇਸ ਪੁਸਤਕ ਦੇ ਸਫ਼ਾ 117 ਉੱਤੇ ਫੱਲੈ ਇਸ ਵਾਕ ਨੂੰ ਵੀ ਵੇਖੋ : "ਇਹ ਸੁਣ ਕੇ ਸਾਰੀਆਂ ਤੀਵੀਆਂ ਏਨੀ ਉੱਚੀ ਹੱਸੀਆਂ ਕਿ ਮੌਦਿਆਂ ਵਿਚ ਸਿਰ ਦੇਣੀ ਬੈਠੇ, ਉਨੀਂ ਦਰੇ ਦੇ ਮਾਰੇ ਉਸ ਬੰਦੇ ਨੇ ਵੀ ਲਾਲ ਲਾਲ ਅੱਖਾਂ ਉਘੇੜ ਕੇ ਉਨ੍ਹਾਂ ਵਲ ਹੈਰਾਨੀ ਨਾਲ ਵੇਖਿਆ।" ਬਹੁਤ ਵਾਰ ਅਸੀਂ ਪੰਜਾਬੀ ਵਿਸਤਾਮ ਚਿਨ੍ਹਾਂ ਦੀ ਵਰਤੋਂ ਅੰਗਰੇਜ਼ੀ ਦੀ ਨਕਲੇ ਕਰਦੇ ਹਾਂ। ਅਤੇ ਕਈ ਵਾਰ ਅਜਿਹੀ ਵਰਤੋਂ ਵਾਕ ਦਾ ਹੁਲੀਆਂ ਹੀ ਬਦਲ ਦਿੰਦੀ ਹੈ। ਉਪਰੋਕਤ ਵਾਕ ਵਿਚ ਬੈਠੇ ਤੋਂ ਬਾਅਦ 'ਕਾਮਾ' ਕਿਸ ਆਧਾਰ 'ਤੇ ਲਾਇਆ ਗਿਆ ਹੈ, ਇਹ ਸਮਝਣਾ ਮੁਸ਼ਕਲ ਹੈ। ਇਹ ਹਾਲ ਹੈ ਬੰਗਡਾਂ ਵਲੋਂ ਤਿਆਰ ਕਰਵਾਈਆਂ ਗਈਆਂ ਪੁਸਤਕਾਂ ਦਾ। ਲੇਖਕਾਂ ਨੇ ਜਿਸ ਅਣਗਹਿਲੀ ਤੋਂ ਕੰਮ ਲਿਆ ਹੈ ਉਹ ਸਾਹਮਣੇ ਹੈ ਹੀ ਪਰ 'ਵੈਟਰ' ਕਿਉਂ ਅੱਖਾਂ ਮੀਟੀ ਬੈਠੇ ਰਹੇ? ਇਹ ਵੀ ਪਤਾ ਲਗਿਆ ਹੈ ਕਿ ਕਈ ਵਾਰ ਪੁਸਤਕਾਂ ਦੇ ਲੇਖਕ ਹੀ 'ਵੈਟਰ' ਲਾ ਦਿਤੇ ਜਾਂਦੇ ਨੇ।

ਇਹ ਸਾਰਾ ਕੁਝ ਵੇਖ ਕੇ ਇੰਜ ਜਾਪਦਾ ਹੈ ਕਿ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਜਾਂ ਤਾਂ ਇਨ੍ਹਾਂ ਪੁਸਤਕਾਂ ਵਿਚ ਅੰਕਤ ਅਜਿਹੀਆਂ ਉਣਤਾਈਆਂ ਵਲ ਹਿਆਨ ਹੀ ਨਹੀਂ ਦਿਤਾ ਅਤੇ ਜਾਂ ਉਨ੍ਹਾਂ ਨੇ ਇਨ੍ਹਾਂ ਉਣਤਾਈਆਂ ਨੂੰ ਉਣਤਾਈਆਂ ਸਮਝਿਆ ਹੀ ਨਹੀਂ। ਇਹ ਵੀ ਹੋ ਸਕਦਾ ਹੈ ਕਿ ਕੁਝ ਅਧਿਆਪਕਾਂ ਨੇ ਅਜਿਹੀਆਂ ਉਣਤਾਈਆਂ ਵਲ ਬੋਰਡ ਦੇ ਅਧਿਕਾਰੀਆਂ ਦਾ ਧਿਆਨ ਦੁਆਇਆ ਵੀ ਹੋਵੇ ਪਰ ਅਧਿਕਾਰੀਆਂ ਨੇ ਹੀ ਇਸ ਵਲ ਕੋਈ ਧਿਆਨ ਨਾ ਦਿਤਾ ਹੋਵੇ। ਸਹੀ ਗੱਲ ਕੀ ਸੀ ਇਹ ਰੱਬ ਹੀ ਜਾਣਦਾ ਹੈ।

ਪਰ ਇਥੋਂ ਇਹ ਸਵਾਲ ਉਠਦਾ ਹੈ ਕਿ ਇਹ ਸਾਰਾ ਕੁਝ ਕਿਵੇਂ ਅਤੇ ਕਿਉਂ ਹੋਇਆ? ਜੇ ਇਹ ਮੰਨ ਲਿਆ ਜਾਵੇ ਕਿ ਪੰਜਾਬੀ ਅਧਿਆਪਕ ਹੀ ਉਪਰ ਦਸੀਆਂ ਤਰੂਟੀਆਂ ਨੂੰ ਪਛਾਣ ਨਹੀਂ ਸਕੇ ਤਾਂ ਸਾਨੂੰ ਉਨ੍ਹਾਂ ਦੀ ਇਸ ਕਮਜ਼ੋਰੀ ਦੇ ਕਾਰਨ ਲੱਭਣ ਦੀ ਖੇਤਰ ਕਰਨੀ ਚਾਹੀਦੀ ਹੈ। ਸਾਡੇ ਸਕੂਲਾਂ ਵਿਚ ਪੜ੍ਹਾਉਣ ਰਹੇ ਬਹੁਤ ਸਾਰੇ ਪੰਜਾਬੀ ਦੇ ਅਧਿਆਪਕ ਜਾਂ ਤਾਂ ਗਿਆਨੀ ਓ.ਟੀ.ਪਾਸ ਹੁੰਦੇ ਹਨ ਤੇ ਜਾਂ ਵਿਰਾਉਨ੍ਹਾਂ ਐਮ.ਏ. (ਪੰਜਾਬੀ) ਕੀਤੀ ਹੋਈ ਹੁੰਦੀ ਹੈ। ਇਹਨਾਂ ਦੋਹਾਂ ਕੋਰਸਾਂ ਵਿਚ ਪੰਜਾਬੀ ਸਾਹਿਤ ਹੀ ਪੜ੍ਹਾਇਆ ਜਾਂਦਾ ਹੈ, ਪੰਜਾਬੀ ਭਾਸ਼ਾ ਦੀ ਬਣਤਰ ਬਾਰੇ ਕੁਝ ਨਹੀਂ ਦਸਿਆ ਜਾਂਦਾ। ਮੱਤੇ ਤੌਰ 'ਤੇ ਕਿਸੇ ਵੀ ਭਾਸ਼ਾ ਦਾ ਅਧਿਐਨ ਦੇ ਢੰਗਾਂ ਨਾਲ ਕੀਤਾ ਜਾਂਦਾ ਹੈ। ਇਕ ਤਾਂ ਉਸ ਭਾਸ਼ਾ ਵਿਚ ਰਚੇ ਗਏ ਸਾਹਿਤ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਦੂਜੇ ਉਸ ਭਾਸ਼ਾ ਦੀ ਬਣਤਰ, ਉਸਦੇ ਰੂਪ ਜਾਂ ਉਸਦੇ ਢੰਗੇ ਦਾ ਵਿਆਕਰਨ ਪੱਖ ਤੋਂ ਵਿਸਲੇਸ਼ਨ ਕੀਤਾ ਜਾਂਦਾ ਹੈ। ਇਹ ਦੋਵੇਂ ਪੱਖ ਇਕ ਦੂਜੇ ਦੇ ਬਹੁਤ ਨੇੜੇ ਹੁੰਦੇ ਹੋਏ ਵੀ ਇਕ ਦੂਜੇ ਤੋਂ ਵਖਰੇ ਨੇ।

ਸੰਸਾਰ ਦੇ ਸਾਰੇ ਉੱਨੱਤ ਦੇਸ਼ਾਂ ਵਿਚ ਭਾਸ਼ਾ ਦੀ ਪੜ੍ਹਾਈ ਲਈ ਉਥੋਂ ਦੇ ਵਿਸਵ-ਵਿਸਿਆਲਿਆਂ ਵਿਚ ਭਾਸ਼ਾਵਾਂ ਸਬੰਧੀ ਦੇ ਵਿਡਾਗ ਕਾਇਮ ਕੀਤੇ ਗਏ ਨੇ—ਸਾਹਿਤ ਦੇ ਅਧਿਐਨ ਦੇ ਵਿਡਾਗ ਅਤੇ ਭਾਸ਼ਾ ਦੇ ਅਧਿਐਨ ਦੇ ਵਿਡਾਗ। ਬਦਕਿਸਮਤੀ ਨਾਲ ਸਾਡੇ ਵਿਸਵ ਵਿਦਿਆਲਿਆਂ ਵਿਚ ਇਸ ਭਾਤ ਦੀ ਵੰਡ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਗਈ। ਇਥੇ ਇਹ ਸਮਝ ਲਿਆ ਜਾਂਦਾ ਹੈ ਕਿ ਜਦੋਂ ਕੋਈ ਵਿਦਿਆਰਥੀ ਕਿਸੇ ਭਾਸ਼ਾ ਦੇ ਸਾਹਿਤ ਦਾ ਅਧਿਐਨ ਕਰਦਾ ਹੈ ਤਾਂ ਉਸ ਨੂੰ ਭਾਸ਼ਾ ਦੇ ਰੂਪ, ਉਸਦੀ ਬਣਤਰ ਜਾਂ ਉਸਦੇ ਢੰਗੇ ਦਾ ਯੋਗ ਗਿਆਨ ਆਪਣੇ ਆਪ ਹੋ ਜਾਂਦਾ ਹੈ। ਇਹੋ ਕਾਰਨ ਹੈ ਕਿ ਜਦੋਂ ਕੋਈ ਵਿਦਿਆਰਥੀ ਸਾਡੇ ਵਿਸਵ-ਵਿਦਿਆਲਿਆਂ ਵਿਚੋਂ ਕਿਸੇ ਭਾਸ਼ਾ ਦੀ ਐਮ.ਏ. ਪਾਸ ਕਰ ਲੈਂਦਾ ਹੈ ਤਾਂ ਉਸ ਨੂੰ ਉਸ ਭਾਸ਼ਾ ਵਿਚ ਰਚੇ ਗਏ ਸਾਹਿਤ ਦੇ ਨਾਲ (ਜਿਸ ਦਾ ਕਿ ਉਸ ਨੇ ਅਧਿਐਨ ਕੀਤਾ ਹੁੰਦਾ ਹੈ) ਉਸ ਦੇ ਭਾਸ਼ਾਈ ਪੱਖ ਦਾ ਵੀ ਮਾਹਿਰ ਸਮਝ ਲਿਆ ਜਾਂਦਾ ਹੈ। ਜਾਂ ਇਉਂ ਕਹਿ ਲਵੇਂ ਕਿ ਉਸ ਭਾਸ਼ਾ ਦੇ ਸਾਹਿਤ ਦੇ ਅਧਿਐਨ ਨੂੰ ਹੀ ਉਸ ਭਾਸ਼ਾ ਦੀ ਬਣਤਰ ਜਾਂ ਢਾਂਚੇ ਦਾ ਅਧਿਐਨ ਵੀ ਮੰਨ ਲਿਆ ਜਾਂਦਾ ਹੈ। ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਕਿ ਕਿਸੇ ਭਾਸ਼ਾ ਦੇ ਸਾਹਿਤ ਤੋਂ ਭਲੀ ਭਾਤ ਜਾਣੂੰ ਹੋਣਾ ਉਸ ਭਾਸ਼ਾ ਦੇ ਰੂਪ, ਉਸਦੀ ਬਣਤਰ ਜਾਂ ਉਸਦੇ ਢੰਗੇ ਤੋਂ ਭਲੀ ਭਾਤ ਜਾਣੂੰ ਹੋਣੇ ਦੀ ਜ਼ਮਾਨਤ ਨਹੀਂ। ਭਾਸ਼ਾ ਦੇ ਰੂਪ ਦੇ ਅਧਿਐਨ ਲਈ ਇਕ ਖਾਸ ਭਾਤ ਦੀਆਂ ਵਿਧੀਆਂ ਤੋਂ ਜਾਣੂੰ ਹੋਣਾ ਜ਼ਰੂਰੀ ਹੀ ਨਹੀਂ। ਸਗੋਂ ਉਨ੍ਹਾਂ ਤੋਂ ਬਿਨਾਂ ਭਾਸ਼ਾ ਦੀ ਬਣਤਰ ਨੂੰ ਸੁਚੇਤ ਤੱਤ 'ਤੇ ਸਮਝਿਆ ਹੀ ਨਹੀਂ ਜਾ ਸਕਦਾ। ਪਰ ਪੰਜਾਬ ਦੇ ਵਿਸਵ-ਵਿਦਿਆਲਿਆਂ ਦੇ ਵੱਖ ਵੱਖ ਪੰਜਾਬੀ ਵਿਡਾਗਾਂ ਵਿਚ ਜਿਸ ਸਲੇਬਸ ਨੂੰ ਮੁਖ ਰਖ ਕੇ ਪੰਜਾਬੀ ਪੜ੍ਹਾਈ ਜਾਂਦੀ ਹੈ ਉਸ ਤੋਂ ਇਹ ਸਿੱਧ ਹੁੰਦਾ ਹੈ ਕਿ ਪਚਾਨਵੇਂ ਫੀ ਸਦੀ ਜ਼ੋਰ ਸਾਹਿਤ ਦੇ ਅਧਿਐਨ 'ਤੇ ਹੀ ਦਿਤਾ ਜਾਂਦਾ ਹੈ ਅਤੇ ਪੰਜ ਕੁਝ ਸਦੀ ਪੰਜਾਬੀ ਦੀ ਬਣਤਰ ਬਾਰੇ ਵਾਕਫੀਅਤ ਦਿਤੀ ਜਾਂਦੀ ਹੈ। ਇਹੋ ਕਾਰਨ ਹੈ ਕਿ ਸਾਡੇ ਸਕੂਲਾਂ ਵਿਚ ਪੜ੍ਹਾਉਣ ਰਹੇ ਸਾਡੇ ਪੰਜਾਬੀ ਦੇ ਅਧਿਆਪਕ ਸਾਡੇ ਵਿਸਵ-ਵਿਦਿਆਲਿਆਂ ਤੋਂ ਪੰਜਾਬੀ ਦੀ ਐਮ.ਏ. ਪਾਸ ਕਰ ਕੇ ਵੀ ਇਨ੍ਹਾਂ ਪੁਸਤਕਾਂ ਵਿਚੋਂ ਪੰਜਾਬੀ ਭਾਸ਼ਾ ਦੀ ਬਣਤਰ ਸਬੰਧੀ ਉਣਤਾਈਆਂ ਨਹੀਂ ਵੇਖ ਸਕੇ। ਪੰਜਾਬੀ

ਅਭਿਵਾਨ ਮੈਮਮ

ਘਲਚੇ ਚੀਮਾ

ਤੁਹਾਂ ਸੂਗ

ਤੈਂਕੇ।

ਚੜ੍ਹਕੇ - ਅਵਿਕਣ -

ਚਿੱਤ - ਛੀਚਲ।

ਮਿਠੇ ਅੰਤੇ

ਗੈਂਧਾਂ, ਬੈਂਨ

ਕਾਂ ਗੀ ਰੰਗ, ਨਮਲ ਤੇ ਕੋਮਾ।

ਘੜ ਘੋਣਾ,

ਉਤ੍ਤੇਂਕਾ ਹੋਰੇ

ਜੂਹਿਮੈਡੀ ਵੰਡੂ।

ਕੋਤੇ ਰੰਗ

ਮਮੇਟਾਡਾ ਹੋਰੇ।

ਥਰ ਬੁਝ ਜਾਇਮ,

ਬੁਝ ਬਦਕਾਰ,

ਬੁਝ ਪਲ ਮੌਸਮ ਦੇ ਮਾਕੇ

ਕਰਮ ਕਰਮ ਤੇ

ਕਾ ਮੇਰੇ ਵੰਡੂ

ਹੋਰੇ ਅਟਕਾਵਣ

ਮੁਖੀ ਵੰਡਾਵਣ !

ਥੋਂ ਕੇ ਮੇਰੇ ਤਨ ਤੋਂ ਆਰਾ -

ਅਸਕਾਵਣ, ਮੇਗ

ਮੂਹੀ ਚਿੜਾਵਣ !

ਕਰ ਤੱਕ ਮਿਠੇ ਕੋਈ

ਜੱਤ ਹੋਰੇਗਾ ?

ਮੁਥੇ, ਸੁਕਰ ਕੈਂਡ ਕਹੇਗਾ ?

ਚੌਹੀਨਾਂ ਮੁਹਿਆਂ ਦੀ

ਛਾਂਵੇ, ਕੈਂਡ ਹੋਰੇਗਾ ?

ਗਾ ਥਲ ਮੇਰੇ ਮੇਰਾ

ਮਿਠੇ ਕੈਂਡ ਤੈ ਤੁਭਾ !

ਇਨ੍ਹੇ ਮੱਤ ਅਸੁ - ਰੇਮਤੇ !

ਕੇ ਮੇਗਾ ਤੈ

ਕਰ ਤੱਕ ਜਾਂ ਮਿਕੇਗਾ

ਕਸ਼ਮਰਸ ਜਾਗੀ ਰੋਗੀ !!

ਕਮਭਰਮ

ਤਾ: ਗੁਰੂਚਨ ਸੰਖ ਥਾਨ (ਜੈਤੁਮੰਡ)

ਦੀਆ ਅਜਿਹੀਆਂ ਸਾਰੀਆਂ ਪੁਸਤਕਾਂ ਦੀ ਜਿਹਨਾਂ ਵਿਚ ਭਾਸ਼ਾਈ ਉਣਤਾਈਆਂ ਵੇਖਣ ਵਿਚ ਆਉਂਦੀਆਂ ਨੇ, ਸੁਧਾਈ ਕਰਵਾਉਣੀ ਬਹੁਤ ਜ਼ਰੂਰੀ ਹੈ। ਅਜਿਹੀ ਸੁਧਾਈ ਇਕ ਦੰਮ ਨਹੀਂ ਹੋ ਸਕਦੀ। ਇਸ ਲਈ ਜਿਹੜੇ ਅਧਿਆਪਕ ਅਜ ਕਲ ਸਾਡੇ ਸਕੂਲਾਂ ਵਿਚ ਪੰਜਾਬੀ ਪੜ੍ਹਾ ਰਹੇ ਨੇ ਅਤੇ ਜਿਹਨਾਂ ਨੇ ਆਪਣੇ ਪੜ੍ਹਾਈ ਸਮੇਂ ਭਾਸ਼ਾ ਵਿਗਿਆਨ ਨਹੀਂ ਪੜ੍ਹਿਆ, ਉਨ੍ਹਾਂ ਦੀ ਸਹਾਇਤਾ ਲਈ ਪੰਜਾਬੀ ਭਾਸ਼ਾ ਦੀ ਬਣਤਰ ਸਬੰਧੀ ਥੋੜ੍ਹੇ ਸਮੇਂ ਦੇ ਕੋਰਸ ਲਈ ਉਣੇ ਚਾਹੀਏ ਹਨ ਤਾਂ ਜੋ ਅਜਿਹੀਆਂ ਗਲਤੀਆਂ ਦੀ ਸੁਧਾਈ ਉਹ ਆਪਣੇ ਆਪ ਕਰ ਸਕਣ। ਅਜਿਹਾ ਇੰਤਜ਼ਮ ਬੋਰਡ ਅਤੇ ਹੋਰ ਸਰਕਾਰੀ ਅਦਾਰੇ ਹੀ ਕਰ ਸਕਦੇ ਨੇ। ਇਸ ਦੇ ਨਾਲ ਹੀ ਬੀ.ਏ. ਅਤੇ ਐਮ.ਏ ਦੇ ਕੋਰਸਾਂ ਵਿਚ ਪੰਜਾਬੀ ਭਾਸ਼ਾ ਵਿਗਿਆਨ ਨੂੰ ਯੋਗ ਸਥਾਨ ਦੇਣਾ ਚਾਹੀਦਾ ਹੈ। ਭਾਸ਼ਾ ਵਿਗਿਆਨ ਪੜ੍ਹਾਉਣ ਲਈ ਯੋਗ ਭਾਸ਼ਾ-ਵਿਗਿਆਨੀ ਦੀ ਹੀ ਨਿਯੁਕਤੀ ਕਰਨੀ ਚਾਹੀਦੀ ਹੈ।

ਭਾਸ਼ਾ ਦਾ ਟਕਸਾਲੀ ਰੂਪ, ਜੋ ਸਿਖਿਆ ਦੇ ਮਾਧਿਅਮ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਪੁਸਤਕਾਂ, ਸਮਾਚਾਰ ਪਤਰਾਂ, ਰੇਡੀਓ ਅਤੇ ਟੈਲੀਵੀਜਨ ਆਦਿ ਰਾਹੀਂ ਉਭਰ ਕੇ ਸਾਹਮਣੇ ਆਉਂਦਾ ਹੈ। ਇਹ ਰੂਪ ਸਬੰਧਤ ਰੂਪਾਂ ਦੇ ਗਠਨ ਦਾ ਕੰਮ ਵੀ ਕਰਦਾ ਹੈ ਅਤੇ ਕਿਸੇ ਵੀ ਭਾਸ਼ਾਈ ਹਵਾਲੇ ਲਈ ਕੰਦਰ ਬਿੰਦੂ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਇਸ ਟਕਸਾਲੀ ਰੂਪ ਦੀ ਗਠਨ-ਮੁਕਤੀ ਹੀ ਵੱਖ-ਵੱਖ ਉਪ-ਭਾਸ਼ਾਈ ਇਲਾਕਿਆਂ ਦੇ ਵਰਤਿਆਂ ਨੂੰ ਇਕ ਭਾਸ਼ਾਈ ਬਰਾਦਰੀ ਦਾ ਰੂਪ ਦਿੰਦੀ ਹੈ। ਦੂਜੇ ਪਾਸੇ ਟਕਸਾਲੀ ਰੂਪ ਨੂੰ ਆਧਾਰ ਮੰਨ ਕੇ ਹੀ ਵੱਖ-ਵੱਖ ਸਮਾਜਿਕ ਸਥਿਤੀਆਂ ਵਿਚ ਵੱਖ-ਵੱਖ ਭਾਸ਼ਾਈ ਰੂਪਾਂ ਦੀ ਸੁਧਤਾ ਜਾਂ ਅਸੁਧਤਾ ਦਾ ਅੰਦਰਾਜਾ ਲਾਇਆ ਜਾਂਦਾ ਹੈ। ਪੰਜਾਬੀ ਭਾਸ਼ਾ ਦਾ ਟਕਸਾਲੀ ਰੂਪ ਸਾਹਮਣੇ ਆ ਚੁਕਿਆ ਹੈ। ਪਰ ਇਨ੍ਹਾਂ ਪੁਤਰਕਾਂ ਵਿਚ ਟਕਸਾਲੀ ਰੂਪ ਦੀ ਥਾਂ ਉਪ-ਭਾਸ਼ਾਈ ਰੰਗ ਚਾੜ੍ਹਨ ਦਾ ਯਤਨ ਕੀਤਾ ਮਿਲਦਾ ਹੈ।

ਸਰਕਾਰੀ ਦਫ਼ਤਰਾਂ ਅਤੇ ਸਿਖਿਆ ਕੇਂਦਰਾਂ ਵਿਚ ਪੰਜਾਬੀ ਦੀ ਵਰਤੋਂ ਲਈ ਲੁੜੀਂ ਦੀ ਪਰਬੰਧਕੀ ਅਤੇ ਤਕਨੀਕੀ ਸਥਦਾਵਲੀ ਦੀ ਲੋੜ ਹੈ। ਭਾਵੇਂ ਪੰਜਾਬੀ ਭਾਸ਼ਾ ਵਿਭਾਗ, ਪਟਿਆਲਾ ਨੇ ਅਜਿਹੀ ਸਥਦਾਵਲੀ ਤਿਆਰ ਵੀ ਕੀਤੀ ਹੈ। ਪਰ ਤਾਂ ਵੀ ਹਾਲੀ ਬਹੁਤ ਕੁਝ ਕਰਨਾ ਬਾਕੀ ਹੈ। ਜਿਥੋਂ ਤਕ ਹੋ ਸਕੇ ਪ੍ਰਚਲਤ ਅੰਗਰੇਜ਼ੀ ਤਕਨੀਕੀ ਸਥਦਾਵਲੀ ਹੀ ਅਪਣਾ ਲੈਣੀ ਲਾਹੌਰੰਦ ਹੈ। ਬਾਕੀ ਰਹਿ ਗਏ ਪਾੜੇ ਨੂੰ ਭਰਨ ਲਈ ਲੁੜੀਂ ਦੀ ਸਥਦਾਵਲੀ ਸੰਸਕ੍ਰਿਤ ਤੋਂ ਮਿਲ ਸਕਦੀ ਹੈ। ਪੰਜਾਬੀ ਨੇ ਅਜ ਤਕ ਦਾਰਸ਼ਨਿਕ, ਪੈਂਚਿਕ, ਅਤੇ ਬੋਧਕ ਖੇਤਰ ਵਿਚ ਵੱਧੇਰੇ ਸਥਦਾਵਲੀ ਸੰਸਕ੍ਰਿਤ ਤੋਂ ਹੀ ਲਈ ਹੈ। ਕੁਝ ਲੁੜੀਂ ਦੀ ਸਥਦਾਵਲੀ ਸਾਡੇ ਲੋਕ-ਸੰਹਿਤ ਵਿਚੋਂ ਵੀ ਮਿਲ ਸਕਦੀ ਹੈ। ਅਨਪੜ੍ਹ ਅਤੇ ਪੜ੍ਹੇ ਲਿਖੇ ਲੋਕਾਂ ਦੀ ਬੋਲੀ ਵਿਚ ਸੰਪਰਕ ਪੈਦਾ ਕਰਨ ਲਈ ਬਹੁਤ ਸਾਰੀ ਤਕਨੀਕੀ ਸਥਦਾਵਲੀ ਵੱਖ-ਵੱਖ ਸਾਧਨਾਂ, ਜਿਵੇਂ ਕਿ ਰੇਡੀਓ, ਟੈਲੀਵੀਜਨ ਅਤੇ ਸਮਾਚਾਰ ਪੱਤਰਾਂ ਆਦਿ ਰਾਹੀਂ ਆਮ ਲੋਕਾਂ ਦੀ ਬੋਲੀ ਵਿਚ ਦਾਖਲ ਕਰਨ ਦੀ ਬਹੁਤ ਵੱਡੀ ਲੋੜ ਹੈ।

ਭਾਰਤ ਵਰਗੇ ਗਰੀਬ ਦੇਸ਼ ਵਿਚ ਸਾਡੇ ਵਿਸ਼ਵ-ਵਿਦਿਆਲਿਆਂ ਦੀ ਵਿਸ਼ੇਸ਼ ਜੁਮੇਵਾਰੀ ਇਸ ਦੇਸ਼ ਦੀ ਸਰਵਪੱਖੀ ਉੱਨੱਤੀ ਵਿਚ ਹਿੱਸਾ ਪਾਉਣਾ ਹੈ। ਇੰਜ ਹੀ ਪੰਜਾਬ ਦੇ ਵਿਸ਼ਵ-ਵਿਦਿਆਲਿਆਂ ਨੇ ਹੋਰ ਇਲਾਕਾਈ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੀ ਉੱਨੱਤੀ ਲਈ ਇਕ ਵਿਸ਼ੇਸ਼ ਜੁਮੇਵਾਰੀ ਨਿਭ ਉਣੀ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਪੰਜਾਬੀ ਭਾਸ਼ਾ ਦੇ ਵੱਖ-ਵੱਖ ਪੱਜਾਬੀ ਥੋੜ੍ਹੇ ਖੋਜ ਕਰਨੀ ਅਤਿ ਜ਼ਰੂਰੀ ਹੈ। ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਨਾਲ ਸਬੰਧਤ ਵੱਖ-ਵੱਖ ਕੋਰਸ ਤਿਆਰ ਕਰਨੇ ਇਸੇ ਜੁਮੇਵਾਰੀ ਦਾ ਇਕ ਹਿੱਸਾ ਨੇ। ਇਸ ਮੰਤਰ ਦੀ ਪੂਰਤੀ ਲਈ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਸਥਾਪਤ ਸਾਰੇ ਪੰਜਾਬੀ ਵਿਭਾਗ ਅਤੇ ਕੁਝ ਹੋਰ ਸਬੰਧਤ ਵਿਭਾਗ ਜਿਵੇਂ ਕਿ ਪੰਜਾਬੀ ਲਿਟਰੇਰੀ ਸੱਟਡੀਜ਼ ਅਤੇ ਪੰਜਾਬੀ ਵਿਕਾਸ ਵਿਭਾਗ, ਪਟਿਆਲਾ, ਖੇਤੀ ਬਾਤਾਂ ਯੂਨੀਵਰਸਿਟੀ ਲਿਪਿਆਣਾ ਦਾ 'ਪੰਜਾਬੀ ਭਾਸ਼ਾ' ਅਤੇ ਸਭਿਆਚਾਰ ਨਾਲ ਸਬੰਧਤ ਵਿਭਾਗ', ਅਤੇ ਚੰਡੀਗੜ੍ਹ ਵਿਚ ਕੰਮ ਕਰ ਰਿਹਾ ਪੰਜਾਬੀ-ਅੰਗਰੇਜ਼ੀ ਡਿਕਸ਼ਨਰੀ ਵਿਭਾਗ ਖਾਸ ਹਿੱਸਾ ਪਾ ਸਕਦੇ ਨੇ। ਪਰ ਇਹਨਾਂ ਸਾਰੇ ਵਿਭਾਗਾਂ ਦਾ ਦੁਖਾਤ ਇਹ ਹੈ ਕਿ ਇਹ ਸਾਰੇ ਦੇ ਸਾਰੇ ਪੰਜਾਬੀ ਸਾਹਿਤ ਦੇ ਅਧਿਐਨ 'ਤੇ ਹੀ ਜ਼ੋਰ ਦਿੰਦੇ ਨੇ। ਸਾਰੇ ਪੰਜਾਬੀ ਵਿਭਾਗਾਂ ਵਿਚ ਸਮੁੱਚੇ ਤੌਰ 'ਤੇ 'ਪੰਜਾਬੀ ਭਾਸ਼ਾ ਦੀ ਬਣਤਰ' ਨਾਲ ਸਬੰਧਤ ਇਕ ਪਰਚਾ ਵੀ ਨਹੀਂ ਪੜ੍ਹਾਇਆ ਜਾਂਦਾ। ਇਹਨਾਂ ਸਾਰੇ ਵਿਭਾਗਾਂ ਵਿਚ ਅਜ ਤਕ ਕਰਵਾਈ ਗਈ ਸਾਰੀ ਥੋੜ੍ਹੇ ਵਿਚੋਂ 'ਪੰਜਾਬੀ ਭਾਸ਼ਾ ਦੀ ਬਣਤਰ' ਨਾਲ ਸਬੰਧਤ ਥੋੜ੍ਹੇ ਪੰਜ ਵੀ ਸਦੀ ਤੋਂ ਵੱਧ ਨਹੀਂ ਹੋ ਸਕਦੀ। ਸਾਹਿਤ ਨਾਲ ਸਬੰਧਤ ਥੋੜ੍ਹੇ ਵਿਚੋਂ ਪੰਜ ਵੀ ਸਦੀ ਤੋਂ ਵੱਧ ਨਹੀਂ ਹੋ ਸਕਦੀ। ਸਾਹਿਤ ਨਾਲ ਸਬੰਧਤ ਥੋੜ੍ਹੇ ਵਿਚੋਂ ਪੰਜਾਬੀ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਨਾਲ ਥੱਲੇ ਸਾਲ ਵਿਚ ਜੋ ਦੋ ਚਾਰ ਸੈਮੀਨਾਰ ਕਰਵਾਉਂਦਾ ਹੈ ਉਹ ਵੀ ਪੰਜਾਬੀ ਸਾਹਿਤ ਨਾਲ ਹੀ ਸਬੰਧਤ ਹੁੰਦੇ ਨੇ ਅਤੇ ਸਾਇਟ ਹੀ ਅਜ ਤਕ ਕੋਈ ਸੈਮੀਨਾਰ ਨਿਰੋਲ ਪੰਜਾਬੀ ਭਾਸ਼ਾ ਦੀ ਬਣਤਰ ਬਾਰੇ ਕਰਵਾਇਆ ਹੋਵੇ ਜਾਂ ਕੇਰਾਉਣ ਦਾ ਇਕਾਦਾ ਵੀ ਰਖਦਾ ਹੋਵੇ। ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਸਰਕਾਰੀ ਪ੍ਰਬੰਧ ਅਤੇ ਸਿਖਿਆ ਦੇ ਖੇਤਰ ਵਿਚ ਲਾਗੂ ਕਰਨ ਲਈ ਜਿਸ ਚੀਜ਼ ਦੀ ਲੋੜ ਹੈ ਉਹ ਨਿਰੋਲ ਪੰਜਾਬੀ ਸਾਹਿਤ ਰਚਨ ਜਾਂ ਸਾਹਿਤਕ ਥੋੜ੍ਹੇ ਨਾਲ ਪੂਰੀ ਨਹੀਂ ਹੋ ਸਕਦੀ। ਵਧੇਰੇ ਲੋੜ ਪੰਜਾਬੀ ਭਾਸ਼ਾ ਸਾਂਧੀ ਥੋੜ੍ਹੇ ਵਿਚ ਦੀ ਹੈ। ਪੰਜਾਬੀ

ਜੈਂਟਾਨੀ ਦੀ ਇੱਕ ਛੋਟੀ ਕਿੱਗੀ ਉੱਤੇ ਵਿਚ ਇੱਕ ਸਾਡਾ ਲੋੜ ਹੈ।

ਇੱਕ ਪਿਆਰ ਰੀਕੇ ਜਮਾਇਆ ਹੈ,

ਜੇ ਅਕਾਨ ਉਡਾਈਆਂ ਤੁਰਦਾ ਹੈ

ਇੱਕ ਜਿਵੇਂ ਕਥਰਨਾਂ ਦੀ ਹੈ

ਜਮਾ ਕੇ ਪਿਆਰ ਰੀਕੇ ਇੱਕ ਛੱਕਾ

ਜੱਤੁ ਤੀਗੀਆਂ ਚੀਜ਼ਾਂ ਪਾਉਣਾ ਹੈ

ਪਿਆਰ ਦੇ ਆਰੇ ਤੇ ਸੁਟਾਈ

ਧਿਅਂਕੇ ਨੇ ਉਮਾਂ "ਆਪਣੀ" ਤਾਕ ਵੱਡੇ

ਤੇ ਗੁੰਡੇ ਨੇ ਕੰਨੀ ਅੰਦਰਾਂ ਚਾਈਆਂ

ਅੰਦਰੂਨੀ ਕੁਸਤੀਆਂ ਦੇ ਜਾਨ ਵੱਡੇ

ਧਰ ਪਿਆਰ ਦੀ ਅੰਸਥਾਵ

ਕਰਦੀ ਹੈ ਕਥਰ, ਖਾਡਾਂ ਵੱਡੇ

ਭੁਲ ਦੇਂਦੀ ਹੈ, ਪਿਆਰਾਂ ਦੀ ਵੁਨੀਆਂ

ਤੇ ਵੱਡੇ ਵਿਲਕਰੇ, ਆਖੂਸ ਦੇ ਚਿਮਾਲਾਂ ਵੱਡੇ

ਧਣ ਦੇ ਇਨਸਾਨੀ ਪੈਖ ਦੇ ਗੱਤੁਮਾ

ਅਮਾਂ ਕੀ ਝੀਤਾ ਤੇ ਕੀ ਰੰਤਾ ਹੈ

ਕੀ ਵੁਣੀਆਂ ਤੇ ਕੀ ਪੋਇਆ ਹੈ

ਕੀ ਲਿਕਿਆ ਤੇ ਕੀ ਧੋਇਆ ਹੈ

ਥਾਂਬੇ ਨੈਣਾਂ ਵਾਲੀਏ ਆਕੂਜ ਜਵਾਨੀਏ,

ਮੇਰੇ ਪਿਆਰ ਤੇ ਜ਼ਗ ਦੀ ਜੁਕ ਲਾ ਕਨ

ਪਰ ਜੀਵੇ

ਜੈਂਟਾਨੀ ਦੇ ਸਾਲਾਂ ਦੀ ਘੱਟਾ ਕਲੇਗੀ ਪਣੀ ਤੂੰਡੀ ਹੈ

ਤੇ ਮੇਗੀ ਅੰਸਥਾਵ ਦੇ ਪਥਰੀ ਜਾਂਦੀ ਹੈ

ਤੇ ਇੱਕ ਪਿਆਰ ਤੇ ਸਮਾਜ ਦੀ ਕਮਭਰਮ

ਇਨ ਬੰਦੀ ਅੰਕੇਗੀ ਹੀ ਟੂੰਡੀ ਜਾਂਦੀ ਹੈ

ਤੇ ਪੈਂਡਾਂ ਲਾਲ ਜੋੜ ਧੀਰੇ

ਕੈਲਦਾ ਹਾਂ ਵੁਨੀਆਂ ਚਿਕਾਉਣੀ ਹੈ

ਕੁਝ ਕਿੱਥਾਂ ਨੂੰ ਕੁਝ ਚਿਖਕਾਉਣੀ ਹੈ

ਤੇ ਇਸੇ ਵੱਡਾ ਵੱਡਾ ਵੱਡੇ, ਚੁੱਪ ਲਈਕੇ

ਟੁੰਬੀਆਂ ਤੇ ਰੱਖੇ ਜਾਣ ਹੈ

‘ਯੂਨੀਵਰਸਿਟੀ ਪਟਿਆਲਾ ਵਿਚ ਭਾਸ਼ਾ ਵਿਗਿਆਨ ਵਿਭਾਗ ਦੀ ਸਥਾਪਨਾ ਸ਼ਾਇਦ ਮੁਖ ਰੂਪ ਵਿਚ ਪੰਜਾਬੀ ਭਾਸ਼ਾ ਸਬੰਧੀ ਖੋਜ ਕਰਨ ਲਈ ਹੀ ਕੀਤੀ ਗਈ ਸੀ। ਪਰ ਜਾਪਦਾ ਹੈ ਕਿ ਇਹ ਵਿਭਾਗ ਵੀ ਆਪਣੀ ਜੁਮੇਵਾਰੀ ਨਿਭਾਹੁਣ ਵਿਚ ਅਸਫਲ ਰਿਹਾ ਹੈ।

ਪੰਜਾਬ ਸਰਕਾਰ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਵਿਚੋਂ ਕਰੋੜਾਂ ਰੁਪਏ ਪੰਜਾਬੀ ਭਾਸ਼ਾ ਦੀ ਉੱਨੱਤੀ ਦੇ ਨਾਂ ਬੱਲੇ ਇਨ੍ਹਾਂ ਬੋਰਡਾਂ ਅਤੇ ਯੂਨੀਵਰਸਿਟੀਆਂ ਵਿਚ ਖਰਚ ਕਰ ਰਹੀ ਹੈ। ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਸਮੇਂ ਸਮੇਂ ਇਨ੍ਹਾਂ ਬੋਰਡਾਂ ਅਤੇ ‘ਪੰਜਾਬੀ ਭਾਸ਼ਾ ਦੀ ਉੱਨੱਤੀ’ ਨਾਲ ਸਬੰਧਤ ਹੋਰ ਵਿਭਾਗਾਂ ਦੇ ਕੰਮ ਕਾਜ ਦੀ ਜੋੜ ਪਰਖ ਲਈ ਭਾਸ਼ਾ ਵਿਗਿਆਨੀਆਂ ‘ਤੇ ਆਧਾਰਤ ਕਮੇਟੀਆਂ ਕਾਇਮ ਕੀਤੀਆਂ ਜਾਣ। ਅਜਿਹੀਆਂ ਕਮੇਟੀਆਂ ਵਲੋਂ ਦਿਤੇ ਗਏ ਸੁਝਾਵਾਂ ਦੀ ਰੇਸ਼ਨੀ ਵਿਚ ਅਗਾਂਹ ਕਦਮ ਪੁਟਣੇ ਚਾਹੀਏ ਨੇ। ਪਿਛੇ ਜਿਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇਸ ਵਿਸ਼ਵ-ਵਿਦਿਆਲੇ ਵਿਚ ਪੰਜਾਬੀ ਭਾਸ਼ਾ ਦੀ ਉੱਨੱਤੀ ਲਈ ਖਰਚੇ ਜਾ ਰਹੇ ਪੇਸ਼ੇ ਨਾਲ ਬਲ ਰਹੇ ਵਿਭਾਗਾਂ ਦੇ ਕੰਮ ਕਾਜ ਦੀ ਪੜਤਾਲ ਲਈ ਇਕ ਕਮੇਟੀ ਡਾਕਟਰ ਐਮ.ਐਮ. ਰੰਗਾਵਾ ਦੀ ਪ੍ਰਧਾਨਗੀ ਹੇਠ ਨਿਯੁਕਤ ਕੀਤੀ ਗਈ ਸੀ। ਇਸ ਕਮੇਟੀ ਨੇ ਆਪਣੀ ਰਿਪੋਰਟ ਵਿਚ ਸਬੰਧਤ ਵਿਭਾਗਾਂ ਦੀਆਂ ਬਹੁਤ ਸਾਰੀਆਂ ਉਤਤਾਈਆਂ ਅਤੇ ਫੰਡਾਂ ਦੀ ਦੁਰਵਰਤੋਂ ਦਾ ਜਿਕਰ ਕੀਤਾ ਸੀ। ਕਮੇਟੀ ਨੇ ਕੁਝ ਨਵੇਂ ਕੰਮ ਕਰਨ ਦਾ ਸੁਝਾਅ ਵੀ ਦਿਤਾ ਸੀ। ਪਰ ਲਗਦਾ ਇਉਂ ਹੈ ਕਿ ਇਸ ਕਮੇਟੀ ਦੀ ਰਿਪੋਰਟ ਕੂੜੇ ਦੀ ਟੋਕਗੀ ਵਿਚ ਸੁਟ ਦਿਤੀ ਗਈ ਹੈ। ਅਜ ਤਕ ਇਸ ਕਮੇਟੀ ਵਲੋਂ ਦਿਤੇ ਗਏ ਕਿਸੇ ਵੀ ਉਸਾਰੂ ਸੁਝਾ ‘ਤੇ ਅਮਲ ਨਹੀਂ ਹੋਇਆ। ਇਸੇ ਹੀ ਕਮੇਟੀ ਦੀ ਰਿਪੋਰਟ ਨੂੰ ਮੁਖ ਰਖਦਿਆਂ ਹੋਇਆਂ ਭਾਸ਼ਾ ਵਿਗਿਆਨ ਵਿਭਾਗ ਨੇ ਸਰਬੰਗੀ ਪੰਜਾਬੀ ਵਿਆਕਰਨ (ਤਿੰਨ ਜ਼ਿਲ੍ਹਾਂ ਵਿਚ) ਤਿਆਰ ਕਰਨ ਦਾ ਮਨਸੂਬਾ ਤਿਆਰ ਕੀਤਾ ਸੀ। ਇਸ ਮਨਸੂਬੇ ਨੂੰ ਸਿਰੇ ਚਾੜ੍ਹਨ ਅਤੇ ਇਸ ਸਬੰਧੀ ਉਲੀਕੀ ਰੂਪ ਰੇਖਾਂ ਨੂੰ ਅਮਲੀ ਰੂਪ ਦੇਣ ਲਈ ਸੁਰੂ ਵਿਚ ਪੰਜਾਬੀ ਭਾਸ਼ਾ ਦੀ ਬਣਤਰ ਸਬੰਧੀ ਵਿਚਾਰ ਵਟਾਂਦਰੇ ਲਈ ਦੋ ਸੰਮੀਨਾਰ ਕਰਵਾਏ ਗਏ ਸਨ। ਇਹਨਾਂ ਦੋਹਾਂ ਹੀ ਸੰਮੀਨਾਰਾਂ ਵਿਚ ਖੋਜ ਪੱਤਰ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿਚ ਹੀ ਪੜ੍ਹੇ ਗਏ ਸਨ। ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਭਾਗਾਂ ‘ਤੇ ਆ ਕੇ ਵਿਦਵਾਨਾਂ ਨੇ ਇਹਨਾਂ ਸੰਮੀਨਾਰਾਂ ਵਿਚ ਹਿੱਸਾ ਲਿਆ ਸੀ। ਇਹਨਾਂ ਦੋਹਾਂ ਸੰਮੀਨਾਰਾਂ ਵਿਚ ਪੱਤਰ ਪੱਤਰ ਵਿਭਾਗ ਵਲੋਂ ਛਾਪੇ ਜਾ ਚੁਕੇ ਨੇ। ਇਹ ਸੰਮੀਨਾਰ ਕਰਨ ਦਾ ਮੁਖ ਮੰਤਰ ਸਬੰਧਤ ਵਿਦਵਾਨਾਂ ਦਾ ਧਿਆਨ ਪੰਜਾਬੀ ਭਾਸ਼ਾ ਦੀ ਬਣਤਰ ਸਬੰਧੀ ਲੁੜੀਂਦੀ ਖੋਜ ਵਲ ਦਿਵਾਉਣਾ ਸੀ। ਸੁਰੂ ਵਿਚ ਇਸ ਕਾਰਜ ਦੀ ਪੂਰਤੀ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਧਿਕਾਰੀਆਂ ਵਲੋਂ ਕਾਫ਼ੀ ਸਹਿਯੋਗ ਦਿਤਾ ਗਿਆ ਪਰ ਬਾਅਦ ਵਿਚ ਪਤਾ ਨਹੀਂ ਕਿਨ੍ਹਾਂ ਕਾਰਨਾਂ ਕਰਕੇ (ਇਹ ਕਾਰਨ ਯੂਨੀਵਰਸਿਟੀ ਅਧਿਕਾਰੀ ਹੀ ਦਸ ਸਕਦੇ ਨੇ) ਸਰਬੰਗੀ ਪੰਜਾਬੀ ਵਿਆਕਰਨ ਸਬੰਧੀ ਤਿਆਰ ਕੀਤੇ ਮਨਸੂਬੇ ਪਚੇ ਧਰਾਏ ਹੀ ਰਹਿ ਗਏ। ਇਸ ਪ੍ਰਯੋਗਕਟ 'ਤੇ ਕੰਮ ਕਰਨ ਲਈ ਨਾ ਤਾਂ ਵਾਧੂ ਪੇਸ਼ੇ ਦੀ ਲੋੜ ਸੀ ਅਤੇ ਨਾ ਹੀ ਟ੍ਰੈਂਡ ਆਦਮੀਆਂ ਦੀ ਘਾਟ ਸੀ। ਪੰਜਾਬੀ ਯੂਨੀਵਰਸਿਟੀ ਵਿਚ ਹੀ ਪੰਜਾਬੀ ਭਾਸ਼ਾ ਦੀ ਉੱਨੱਤੀ ਸਬੰਧੀ ਅਧਿਕਾਰੀਆਂ ਦੇ ਅਜਿਹੇ ਵੱਡੀਆਂ ਨੂੰ ਮੁਖ ਰਖਦਿਆਂ ਇਸ ਦਿਸ਼ਾ ਵਿਚ ਕੰਮ ਕਰਨ ਦਾ ਹੋਸਲਾ ਅਗਾਂਹ ਨੂੰ ਕੇਣ ਕਰ ਸਕਦਾ ਹੈ ?

ਸਰਕਾਰੀ ਅਦਾਰਿਆਂ ਨੂੰ ਛੱਡ੍ਹ ਕੇ ਜੇ ਅਸੀਂ ਸਾਹਿਤ ਸਭਾਵਾਂ ਅਤੇ ਪੰਜਾਬੀ ਸਾਹਿਤ ਅਕਾਡਮੀ ਆਦਿ ਅਦਾਰਿਆਂ ਦੇ ਕੰਮ ਵਲ ਵੀ ਧਿਆਨ ਦੇਈਏ ਤਾਂ ਪਤਾ ਲਗਦਾ ਹੈ ਕਿ ਇਹਨਾਂ ਅਦਾਰਿਆਂ ਦਾ ਬੁਕਾਅ ਵੀ ਪੰਜਾਬੀ ਸਾਹਿਤ ਦੀ ਪ੍ਰਗਤੀ ਵਲ ਹੀ ਹੈ। ਨਿਰੋਲ ਭਾਸ਼ਾ ਸਬੰਧੀ ਖੋਜ ਵਲ ਇਹਨਾਂ ਅਦਾਰਿਆਂ ਨੇ ਵੀ ਕੋਈ ਧਿਆਨ ਨਹੀਂ ਦਿਤਾ। ਇਹ ਅਦਾਰੇ ਵੀ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਦੇ ਸਬੰਧ ਵਿਚ ਕੋਈ ਸਾਵਾਂ ਪਹੁੰਚ ਨਹੀਂ ਅਪਣਾ ਸਕੇ। ਇਥੇ ਇਹ ਵਰਣਨ ਯੋਗ ਹੈ ਕਿ ਪਿਛੇ ਜਿਹੇ ਪੰਜਾਬੀ ਸਾਹਿਤ ਅਕਾਡਮੀ ਦੀ ਲੁਧਿਆਣੇ ਵਿਚ ਮਨਾਈ ਗਈ ਸਿਲਵਰ ਜੁਬਲੀ ਸਮੇਂ ਹਫਤਾਂ ਭਰ ਵਿਚਾਰ ਵਟਾਂਦਰਾਂ ਸਿਰਫ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਬਾਰੇ ਹੀ ਹੁੰਦਾ ਰਿਹਾ ਅਤੇ ਪੰਜਾਬੀ ਭਾਸ਼ਾ ਦੇ ਪੱਖ ਨੂੰ ਲੈ ਕੇ ਇਕ ਵੀ ਖੋਜ-ਪੱਤਰ ਨਹੀਂ ਪੜ੍ਹਿਆ ਗਿਆ। ਇਹੋ ਹਾਲ ਕੇਂਦਰੀ ਸਾਹਿਤ ਸਭਾ ਦਾ ਹੈ। ਇਸ ਤਰ੍ਹਾਂ ਸਾਡੀਆਂ ਇਹ ਸਾਹਿਤ ਸਭਾਵਾਂ ਅਤੇ ਅਕਾਡਮੀਆਂ ਆਪਣੀਆਂ ਕਾਰਵਾਈਆਂ ਰਾਹੀਂ ਪੰਜਾਬੀ ਭਾਸ਼ਾ ਦੀ ਲੁੜੀਂਦੀ ਉੱਨੱਤੀ ਵਿਚ ਕਿੰਨਾ ਕੁ ਹਿੱਸਾ ਪਾ ਰਹੀਆਂ ਨੇ, ਇਸ ਦਾ ਅੰਦਰੀਜ਼ਾ ਲਾਉਣਾ ਅਸੰਭਵ ਨਹੀਂ।

ਸੰਨਿਆਲੀ ਸੰਖੇਪ ਵਿਵਰ

ਅਸੀਂ ਸੇਖਕ ਵੀਂਗ ਨੂੰ ਬੇਨਤੀ ਕਰੇ ਗਿਆ ਉਗ ਆਧਿਕੀਆਂ ਪੁਸਤਕਾਂ ਵੀਟਿਊ ਲਈ ਕੇਵਲ ਵੱਡੇ ਵੱਡੇ ਦੂਰ ਦੇ ਮਿਨਾਂ ਵੇਂਤੇ ਤੇ ਤੇਜ਼ ਕਾਂ ਕਿ ਧੂਹੇ ਲਈ ਕਿਸੇ ਵਿਸ਼ੇਸ਼ ਵਿਅਕਤੀ ਨਹੀਂ।

ਅਸੀਂ ਪਾਠਕ ਟੈਸ਼ਨ ਨੂੰ ਇਕ ਸੰਟੇਸ਼ ਵਿਦਿਆਲੀਆਂ ਦੁਸ਼ਕੀ ਮੰਨੀਸ਼ੂਲ ਕਰੇਗਾ ਕਿ ਉਗ ਵੱਡੇ ਵੱਡੇ ਦੂਰ ਦਾ ਹੈ ਆਲ ਦਾ 10 ਆਲੇ ਦੀਂਦਾ ਤੇਜ਼ ਤੇ ਹੇਠ ਸਿਖੀਆਂ ਵੇਂਤੇ ਪੁਸਤਕਾਂ ਵੇਂਤੇ ਕੋਈ ਇਕ ਮੁਢਲ ਕਾਮ ਕਰ ਸਕਦੇ ਹਨ।

1. ਮੈਕੇ ਤੰਗੀ ਬੜੀ - ਸੇਖਕ, ਸਾਧੂ

2. ਕਾਹੋਂ ਅਦਿਆ ਆਦਮੀ - ਸੇਖਕ,

ਅਮਰੋਜ਼ੀਤ ਚਾਚਲ

ਇਕ ਰਿਆਇਤ ਕੇਵਲ ਅਧੈਰੈਲ ਮਹੀਨੇ ਦੀ ਅਖੀਰ ਤੱਕ ਹੀ ਹੋਵੇਗੀ।



ਸੂਚਨਾ

ਪੰਜਾਬ ਰਾਕਚਰਲ ਅੰਮੋਨੀਏਸ਼ਨ, ਜਾਂ ਵਿਦੀਆਲੀਆਂ ਆਵਟਸ ਕੱਲੜ ਤੇ ਕਲਾ ਮੈਦਾਰ ਰੇਕ ਕੇ 4 ਅਧੈਰੈਲ ਨੂੰ ਮਾਮ ਦੇ ਮੌਤ ਵਜੋਂ ਤੇਜ਼ਿਓਡ ਥਾਂਪ-ਮਨ ਸੜ੍ਹਾ, ਵਿਖੇ ਵਿਸ਼ਾਖੀ ਦਾ ਪ੍ਰੋਗਰਾਮ ਮਕਾ ਰੇਤੇਨਾ। ਤੇਜ਼ ਜਾਣ-ਗਾਰੀ ਮੰਨੀਦਰ ਸੂਭੇ ਨੂੰ 327-6461 ਤੇ ਟੋਕ ਕਰੋ।

Elite Tailors

ਈਲੈਟ ਟੇਲਰਜ਼

ਆਦਮੀਆਂ ਅਤੇ ਲੜਕਿਆਂ ਦੇ ਹਰ ਕਿਸਮ ਦੇ ਰੈਡੀਮੇਡ ਕਪੜੇ ਗਰਮ ਅਤੇ
ਵੈਲਵਟ ਦੇ ਸੂਟ, ਜੈਕੱਟਾਂ, ਪ੍ਰਲੀ ਮੋਹਰੀ ਦੀਆਂ ਪੈਂਟਾਂ ਕਮੀਜ਼ਾਂ ਅਤੇ ਬੁਟ
ਆਦਿ ਬਹੁਤ ਹੀ ਵਾਜ਼ਬ ਕੀਮਤਾਂ ਤੇ ਲੈਣ ਲਈ ਸਾਡੇ ਸ਼ੋਅ ਕੁਮ 'ਚ ਆਓ

WE CARRY GOOD SELECTION OF MEN'S SUITS,
JACKETS PANTS, SHIRTS, SHOES BOYS PANTS & SUITS.

ALSO

Ladies Velvet Jackets Pants Blouses

WE CARRY UNIFORMS FOR SOCCER, FIELD HOCKEY,
BASEBALL & FOOTBALL.

ਦੁਖਨ ਦਿਓ ਜਾਂ ਫੁਨ ਕਰੋ



ELITE TAILORS
4219 MAIN STREET
PHONE: 872-2276

[AT 26TH AVE.]
[NEXT TO VANCITY]

FOR YOUR
INSURANCE
NEEDS:
SUCH AS —

- AUTO INSURANCE
- BUSINESS
- COMMERCIAL
- HOME OWNERS
- TRAVEL INSURANCE

Autoplan

ਹਰ ਪਕਾਰ ਦੇ ਬੀਮੇ ਜਿਵੇਂ ਕਾਰ, ਟ੍ਰੈਕ,
ਮਕਾਨ ਅਤੇ ਕੌਪਰ ਆਦਿ ਲਈ ਸ਼ਾਡੀਆਂ
ਸੇਵਾਵਾਂ ਹਾਜ਼ਰ ਹਨ।

W. H. Gallagher Ltd.

5186 VICTORIA DR.
VANCOUVER, B.C. V5P 3V2

If you are looking for

- * Quality
- * Quality
- * Price
- * After sale service when buying your car contact

KELLY SINGH NAGI

ਕਿਸੇ ਪ੍ਰਵਾਨ ਦੀ ਕਾਰ ਭੂਲੀ
ਜਾਂ ਟੇਕੂ ਕਥਨੀ ਹੋਵੇ ਤਾਂ
ਕ੍ਰੀਏਟ ਤੋਂ ਪਿਛਾਂ
ਕੇਲੀ ਮੰਧ ਲਾਗੀ
ਨੂੰ ਮਿਲੇ ਜਾਂ ਫੈਲ ਕਰੋ।

Office

521-7731

RES. 526-6959



WESTMINSTER
CHEVROLET-
OLDSMOBILE

12 th Ave. at Queens Ave
New West Minster



BALDEV SANGRA
BUS: (604) 321-4125
RES: (604) 687-7711
PAGER: 7648

RES: 325-5857

GOYAL TRAVEL

4152 Fraser St.
Vancouver, B.C.
Tel:

[604] 872-7658

WE OFFER THE CHEAPEST FARES TO

- . India . Pakistan .
- . Nairobi . Dareselam .

SPECIAL FARES FROM SEATTLE TO LONDON

One way or Return

4 Offices in India to serve you:

New Delhi . Jullundur
. Moga Jagroan .

ਪੰਜਾਬ ਪੈਸ਼ ਜਾਗਰਨ

ਅਨੁਭਾਵ ਤੇ ਜਾਹ ਧਣਾਵ:
ਲੋਚਨ ਸਿੰਘ

ਚੀਟ ਫੈਲ ਜਾਗਰ, ਕੈਨੋਡਾ ਦੇ ਪੈਂਤੇ ਇੰਡੀਆਨਜ਼ ਦੇ ਇਕ ਬਥੀਕੇ "ਕੋ - ਮੈਕਿਸ਼" ਦੇ ਉੱਤਰੀ ਵੈਨਕੂਵਰ ਦੇ ਘੱਗੜ ਰੇਖਾਵਾਂ 1899 ਵਿੱਚ ਪੈਂਦਾ ਹੋਇਆ।

ਪਦਿਧਨ ਉਸਨੇ ਆਪਣੇ ਲੋਕਾਂ ਵਿੱਚ, ਆਪਣੇ ਲੋਕਾਂ ਵਾਂਗ ਗੁਜ਼ਾਰਿਆ। ਸਮੁੰਦਰ ਵਾਪੀ, ਮੱਛੀਆਂ ਫੜੀਆਂ, ਲੈਗੀਆਂ ਤੇ ਝੜੀਆਂ ਦੀਆਂ ਦੇ ਉਨ੍ਹਾਂ ਜਿਥੇ, ਮੇਹੂਂ ਗਾਲ ਦੀ ਉਮਰ ਤੋਂ ਸੰਟ ਪਾਲ ਥੋਗਿਆ, ਵੈਨਕੂਵਰ ਵਿੱਚ ਪਾਂਕੂਆ ਤੇ ਇੱਕ ਜੰਗਲ ਵਿੱਚ ਵੱਡਾ ਦਾ ਬੈਂਬ ਕੀਤਾ। ਵੈਨਕੂਵਰ ਦੇ ਸਮੰਚਰੀ ਤੱਤ ਦੇ ਮਾਂਝੀ ਦਾ ਬੈਂਬ ਕੀਤਾ, ਜਿਸੇ ਉਚ੍ਚ 1947 ਤੋਂ ਚੁਟਿਆ ਰਿਆ। ਅਗਲੇ ਤਨਾਂ ਮਾਲਾ ਵਿੱਚ ਉਚ੍ਚ ਮੰਗੀਤਕਾਰ ਦੇ ਤੌਰ 'ਤੇ ਉਤਾਰਿਆ ਅਤੇ ਆਪਣੇ ਗੇਜ਼ਾਵਟ ਦਾ ਸਰਦਾਰ ਚੁਟਿਆ ਰਿਆ। ਇਸ ਆਉਣੇ ਤੇ ਉਚ੍ਚ ਧਾਰਾਂ ਸਾਲ ਟਿੱਕਿਆ ਰਿਆ। 1960 ਵਿੱਚ ਉਚ੍ਚ ਟੈਕਾਡੀਅਲ ਰੀਆਂ ਦੁਕੀਆਂ ਵਿੱਚ ਆ ਸਾਮਲ ਟਿੱਕਿਆ, ਜਿਸੇ ਉਸਨੇ ਵੱਖ ਵੱਖ ਵਿੱਤਾਵਾਂ ਵਿੱਚ ਲਾਗਦਾ ਥੋੜ੍ਹਾ। ਉਸਨੇ 25 ਟੀ. ਵੀ. ਤੁਗਾਰਿਆਂ ਵਿੱਚ ਰੋਹ ਕੀਤੇ। ਰੇਤੀਓ ਕਾਟਾਂ ਵਿੱਚ ਉਚ੍ਚਾ ਨਾਂ ਰਸਾਵਿਆ, ਵਿੱਚ ਜੰਗ ਪੁਲਾਰੇ ਦੇ ਤੁਰੇ ਤੇ ਵੀ ਉਚ੍ਚਾ ਕਾਂ ਉਤਾਰਿਆ।

ਵਾਲਕ ਟਿੱਕਨੀ ਦੀ ਫਿਲਮ "HOW TO BREAK A QUARTER HORSE" ਦੇ ਕਾਲ ਉਚ੍ਚ ਟਿੱਕਮੀ ਦੂਜੀਆਂ ਵਿੱਚ ਆ ਸ਼ਾਮਲ ਹੋਇਆ, ਉਚ੍ਚ ਟਿੱਕਮ ਅਮਰੀਕਾ ਵਿੱਚ ਬਣੀ। "LITTLE BIG MAN" ਵਿੱਚ ਦੂਜੀਆਂ ਵੇਲੇ ਆਵਾਜ਼ ਕਾਵਲ ਆਵੇਂਦਰੀ ਵਿੱਕਾਮ ਜਣੀ ਉਤਸਾ ਨਾਂ ਪੇਸ਼ ਹੋਇਆ।

ਤੈਨ ਜਾਗਰ ਦਾ ਸਾਲ ਦੀ ਉਮਰ ਵਿੱਚ ਵੀ ਰੇਤੀਓ, ਟੀ. ਵੀ., ਟਿੱਕਮਾਂ, ਸਟੋਨ ਅਤੇ ਹੈਂਕਿਓਂਗ ਦੇ ਨਾਤੇ ਇਕ ਅਸ਼ੁੱਦ ਵਿਆਵਤੀ ਹੈ।

"MY HEART SOARS" ਉਸ ਰੀਆਂ ਮੂਤੀਨਿਧ ਕੇਵਿਟਾਵਾਂ ਦਾ ਸੰਗ੍ਰਹਿ ਤੋਂ ਜਿਸ ਨੂੰ ਰਾਸ਼ਨ ਰਿਕੱਸ ਨੇ ਅੰਜ਼ਾਫ਼ੀ ਰੂਪ ਰੇਖੇ "ਉਕਾਥ ਦੀ ਉਤਾਰ" ਦੇ ਕਾਂ ਥੱਕੇ ਅਸਤਰ ਰੂਪ ਵਿੱਚ ਪਿਛਲੀ ਟਿੱਕੀ ਕਾਪੀਆਂ ਹੈ। ਕਿਸੇ ਕੋਵਿਟਾਵਾਂ ਉਚ੍ਚ ਸੰਗ੍ਰਹਿ ਵਿੱਚੋਂ ਲਈਆਂ ਗਈਆਂ ਵਾਨ।

ਅਮਰ - ਸ਼ਰਤੀ !

ਹੈ ਅਮਰ - ਸ਼ਰਤੀ !

ਮੈਂਨੂੰ ਪੁਗਾਨ ਸਹਾਵਾਂ ਦੀ
ਤਾਰਤ ਧਖਸ਼ !

ਮੈਂਨੂੰ,

ਆਪਣੇ,

ਉਗਰੇ ਨਾਲ ਜੁਲ੍ਹਾਂ ਦੇ !

ਮੈਂਨੂੰ

ਆਪਣੇ,

ਆਕੂੰ ਦੁਆਕੂੰ ਨਾਲ
ਇਕ ਸੁਰ ਰੋਹ ਦੇ !

ਮੈਂ

ਨਵੇਂ ਸ਼ਿਕਿਆਚਾਰ ਨਾਲ,

ਕਰਮ ਮਿਲਾ ਕੇ,

ਤਜ਼ਹ ਦੀ ਕੋਸ਼ਿਸ਼ 'ਤੇ ਜਾ !

ਪ੍ਰਭਾਤਕ 'ਅਸਥਾਨੀ ਪਾਈਂਦੇ' ਵਾਂਗ

ਮੈਂ

ਸਾਗਰ 'ਤੇ'

ਰੁਧਾਗ ਪੈਂਦਾ ਤੇਵਾਂ !

ਮੈਂ

ਇੱਟੀ ਦੰਮੜੀ ਵਾਲੇ ਅਨੁਖਾਂਤੇ

ਚਿਖਿਆਰ ਥੋਹ੍ਹ,

ਆਪਣਾ ਰਿਗਮਾਲ,

ਆਪਣਾ ਰੁਝਾਰ,

ਸੰਘੂਰਨ ਕਵਾਂ !

ਨਵੇਂ

ਚਿਖਿਆਗ ਤੇ ਸੰਦਾਂ ਸੰਗ,

ਨਵੀਂ ਕੈਮ ਦਾ

ਕਿਰਮਾਂ ਕਵਾਂ !

ਤਾਂ ਕਿ

ਮੈਂਨੀ ਕੈਮ,

ਮੈਂ ਦਾ ਹੱਕ,

ਗਿਲਿਸ ਕਰੇ !

ਮੈਂ ਤਾਂਗਿਆਂ,

ਸਾਡੇ ਲੁਛਰ,

ਸਾਡੇ ਸਹਾਰ,

ਸ਼ਰਕਾਰ ਤੇ ਬੜੀਆਂ-ਅਗਾਂ 'ਤੇ ਥੀਠ,

ਗਾੜ ਕਵਾਨ !

ਰਿਗਮਾਲ ਤੇ ਅੜਾਰੀ

ਸਾਡੀ ਪੁੜੀ ਦਾ

ਆਦ ਚਾਹੇ !

੦ ੦ ੦

ਮਾਪਦੇ ਪੋਤੇ ਹੈ !

..... ਜਿਨ੍ਹਾਂ ਦੀਆਂ ਛੁਤੀਆਂ
ਉਲੰਘਿਆਂ ਪਸ ਕਾਂਢੀਆਂ ਹਨ,
ਉਨ੍ਹਾਂ ਨੂੰ ਵਰਮਾਂ ਦੀ,
ਪਰੰਵਾਡ ਹੁੰਦੀ ਹੈ !

ਕਾਨ !
ਤੂੰ ਉਨ੍ਹਾਂ ਜਿਨ੍ਹਾਂ ਨੂੰ
ਮੌਜੇ ਚਣ ਕੇ ਲਕੇ !
ਤੂੰ
ਚੜੀ ਮੰਗਾਉ ਕੈਮ ਕੈ ਹੈ !
ਆਪਾਂ,
ਕੁੱਝ-ਕਾਧ,
ਗਾਂ ਦੇ ਪਾਂਧੀ ਗਾਂ !
ਆਪਾਂ
ਅਮੇਸ਼ਾਂ,
ਸਾਡੀਆਂ ਫਾਲਾ ਜੀਵਨ
ਧਤਾਇਆ ਹੈ !

ਤੇ
ਸਾਡੀਆਂ ਹਾਥ,
ਛੜੀਆਂ,
ਅਪਣਾਇਆ ਹੈ !

ਜਿਵੇਂ
ਕੋਈ ਨਹੀਂ
ਸਮੁੰਦਰ ਦੀ ਭਾਲ ਹੋਂਦਾ
ਮੁਲੁਕ ਚਟਾਨਾਂ ਦੀ
ਵੱਖੀ ਤੋਂ ਗੁਜ਼ਰਦੀ ਹੈ -

ਤੇ
ਲੈਫ਼ ਜਾਰੇ
ਨਿਰਨ ਦੇ ਸਾਥ ਤੁਹਾਡੀ ਹੈ -
ਤੂੰ ਵੀ,
ਆਪਣੀ ਕੈਮ ਦੇ

ਹਾਂਵਾਂ ਤੇ ਤੁਹੀਂ !
ਹਿਂਦ ਹਾਂ
ਪਰੰਪਰੇ ਤੇ ਫੈਲੀਪਰੇ ਹਨ,
ਤੇਜੇ ਲੋਗ
ਤੇ ਸਹੀਵੀ ਹਨ !
ਤੇਰੇ ਕੋਲ
ਧੁਤ ਬੋਲਾ ਹੈ !
ਪਰ ਫੰਗਿਆਈ ਦਾ ਬੋਲਾ ਵੀ,
ਧੁਤ ਹੀਂਦਾ ਹੈ !
ਬੁਖਿਆਈ ਦਾ ਬੁਲਾ ਵੀ
ਕੁਝ ਲੜੀ ਹੀਂਦਾ !
...
ਤੂੰ ਬੱਖਾਂ ਹੈ
ਫਿੰਨ ਹੈ,
ਧੀਰ ਤੂੰ ਹੈ ਹਨ
ਅਵਾਸ,
ਪਾਤੀ ਤੇ
ਨਵੇਂ ਤੀਜਾ
ਤੇਰਾ ਹੈ !
ਮੀਂਚ ਤੇ ਚਾਮਰ,
ਆਚ,
ਤੇਲਤਾ ਤੇ ਵਾਲਾ ਤੇ ਲਾਲਾ ਹੈ !

ਪੂੰਜ -
ਹੱਖਾਂ ਤੇ ਉਠੇਂ ਖੱਡੇਂ ਹੈਂਦੀਆਂ ਹੈਂ !
ਨਵੀਂ ਰੇਸ਼ਨੀ ਉਗਾਵਦੀ ਹੈਂ !
...
ਤੇ ਤੂੰਹੀਂ,
ਫਿੱਟੀ ਜਮੜੀ ਦੀ ਰੈਗਤ
ਕੰਗੀ ਲੱਗੀ -
ਤੇ ਤੂੰ,
ਉਸਦੇ ਗਾਂ ਤੁਲਿਆ -

ਹੂਚ ਹਾਂਵਾਂ ਤੇ,
ਤੂੰ,
ਅੰਨ੍ਹਦਾਈ ਹੋਵੇਗਾ !
ਕੁਝ ਹਿਂਦ ਲਈ,
ਤੂੰ,
ਜ਼ੋਪੰਜ 'ਤੇ ਪਵੇਗਾ -
ਤੇ ਤੂੰਹੀਂ
ਪਰੰਤ ਵਾਂਗ ਤੁਗਾਹੀ !
ਤੂੰ;
ਇਸ ਧਾਰਨ ਪਤਤ ਤੇ
ਆਵਾਮ ਕਰੀ,
ਤੇ
ਕੰਗੀਆਂ ਹੂਚਾਂ ਲਈ, ਵੇਦਨ !
ਤੇ ਕੋਲ
ਕੁੱਝ ਦਾ ਵਿਵਸਾ ਹੈ
ਤੇ
ਪਰਥ ਹਾਲੀ ਆਖ ਹੈ !
...
ਪੰਜਾਗੀ ਹੈ -
ਮਹਿਉਥ ਸਮਝੀ !
ਸਾਡੀ ਕੈਮ ਦਾ ਸਲੀਵ,
ਤੂੰ ਵੱਲ ਪਤਤ ਹਿਂਦਾ ਹੈ !

ਜਿਲ੍ਹਾ,
ਕੇਤਾ ਕੰਗਾ ਹੈ !
ਮਹਾਨਾਂ,
ਪਿਸ ਤੇ ਵੀ,
ਕੰਗੇਗਾ ਹੈ !
ਪਿਂਚ, ਸ਼ੁਭ ਹੋਵੇਗਾ !!!

○ ○ ○



੧੮ ਮਾਧਿਗਮ

ਸੁਖਿੰਦਰ

ਅਵਸਰ ਹੈਂਦਾ ਇੱਕ ਵੀਂ ਤੁਲਾ ਸੈਂ
ਜੁਥਾਂ ਦੀ ਤੂਠ ਕੂੰ ਆਗ ਹੀ ਕਾਨ
ਤੇ ਪੈਂਕ
ਗੋ

ਅਚੀਆਂ ਤੋਂ ਆਡੀ ਤੂਠ ਦਾ ਕੈਲ
ਕੁਝਾਂ ਛੋਠ ਅਗੀਂ
ਖੁਭਦੇ
ਤੇ ਵਕ਼ਬੀਂ ਬੇਲ

ਅਮੀਂ ਕੇ ਕੋਗਿਮ
ਪੰਜਿਆਂ ਦਿਓ ਫਸੇ
ਅਮੀਂ ਮੁੜ ਸੁੜ ਚੀਖਾਂਗੇ
ਸਾਡੇ ਹੋਣਾਂ ਅਤੇ ਕੈਲਾਂ ਰਗੀਮਾਲ
ਹੋ ਅਮੁੰਦਰ ਵਾਂਗ ਚੱਸੀਂ
੧੨੯ ਦਿੱਤ

ਹਾਰ ਮਹੁੰਦੀ ਹਿਰਲਾਤੇ ਕੂੰ
ਜੇਨਾਈ ਕਾ ਰਨੀ ਕੂੰ
ਅਮੀਂ ਆਪਣੇ ਹੀ
ਜੁਥਾਂ ਹੈ ਜਾਲ ਦਿਓ ਫਸੇ ਹੋ ਹਾਂ
ਅਮੀਂ ਜੇ ਵੱਡੀ ਬੇਸਟੇ ਹੋ
ਸਾਡੇ ਸਥਦ ਤੂਠ ਵੱਡੀ ਰਨੀ ਮਿਵਜੇ
ਆਪਣੇ ਹੀ ਵੇਲਾਂ ਸਰਕਾ
ਆਦਮੀ ਆਪਣੇ ਆਪ ਤੋਂ ਵੱਡੀ ਰਿਹਾ ਕੂੰ
ਆਦਮੀ ਆਦਮੀ ਤੋਂ ਵੱਡੀ ਰਿਹਾ ਕੂੰ
ਆਪਣੇ ਚੌਗਿਰੇ ਤੋਂ ਵੱਡੀ ਰਿਹਾ ਕੂੰ

ਅਮੀਂ ਹਿਰ ਵਿਨ ਰਹੇ
ਨਹੀਂ ਰਾਗਿਆਂ ਰਾਲ ਜਨਮੇ ਹਾਂ
ਸਾਡੇ ਅਪੂਰਤਿਵ, ਸਾਡੇ ਅਪਾਹੇ
ਕੰਡ ਅਤੇ ਮੰਗਲ ਦੀਆਂ ਵੱਡੀਆਂ
ਤੰਹੀਂ ਕਰ ਆਏ ਹਾਲ
ਸਾਡੇ ਸੈਨਾਕਾਈਟਾਂ ਨੂੰ ਮਹੱਤੀਪਾਂ ਕੂੰ
੧੧੬ ਹਾਰ ਦਿਓ ਧੋਰੇ ਹਿੱਤਾ ਕੂੰ

ਪਰ ਕੇ ਅਜੇ ਵੀ
ਦੀਵ ਸਦੀਵੀ ਸਗ੍ਧ ਵਾਂਗ
ਸਾਡੇ ਆਗੋਂ ਬੜਾ ਕੂੰ
ਉੱਚ

ਹੁਕਿੰਨੇ ਹੁੰਗ ਸੰਗ ਕੁਹੈਨਾ ਦੀਆਂ
ਸਾਡੇ ਹੁਕਿੰਨਾ

ਅਤੇ ਕੈਲਾਂ
ਹੁੰਗ ਰਿਹਾਨੀ
ਵੱਡੀ ਵੀ
ਲ ਮਿਟ ਸਰਦ
ਵਾਸੀ ਦਿੱਤ

ਅਤੇ ਵਾਂਗ
ਵਸ਼ਮਵਸ਼ ਦਿਓ / ਵਾਂਗ ਹੁਦੈਗੀ /
ਹੀ ਚੱਖੀ, ਸਾਡੀ ਵੀ /

ਯਾਦ ਹਰੀ ਧਾਰ

ਆਗ ਵੈਸਟਾ ਦੀ ਪ੍ਰੰਤ ਵੈੱਡ ਦੱਥ ਕੇ ਅੰਦੀ ਗਈ
ਕੇ. ਸੌਲ ਮਹਿਸੂਸ ਅਤੇ ਤੱਕਤ ਦੀ ਅਵਸ਼ਾਨ
ਸੱਕੋਂ ਅਤੇ ਵਿਸ਼ੇਸ਼ਿਆਂ ਦੇ ਹੋਰ ਵੈੱਡ
ਤੱਕ ਗਿਆ ਹੈ ਵੱਡੀ ਆਰਗ ਦਾ ਨਸ਼ਾ
ਅੰਨੇਸ਼ਯੋਗਤਾ, ਵਥ ਮੈਨ ਅਤੇ ਨੰਬਰ ਮੈਂਦਾ ਨੇ
ਅੰਨ੍ਹ ਨਾਂ ਹਿੱਤਾ ਧਾਰ
ਮਦ ਦੀਆਂ ਤੀਜੀਆਂ ਦੇ ਹੈਂਦੇ ਦਾ ਸੁਆਰ ।

ਜੇਮਜ ਗੁਡਾਈ ਚੇਲ ਜਾਂ ਵੈੱਡ ਵੈੱਡ ਨੇ
ਥਾਂ ਵੈ ਲਈ ਤੋਂ ਆਫਰ ਜਾਂ ਵੁਸ਼ਨ ਚੈਲਾ ਹੀ
ਤੇ ਕਿਸੇ ਜ਼ਿੱਲੀ ਸੁਨੀ ਜਾਂ ਕੈਥੀ ਦੇ ਥਠਨ ਨੇ
ਤੁਲਾ ਹਿੱਤਾ ਤੋਂ ਚੰਗੀਤੇ ਤੁਲਾਂ ਦਾ ਮੰਗਦਾ ਚਿਲਾ
ਜਾਂ ਜੇ ਕਰ ਧਾਰ ਤੋਂ ਵੱਡੂ—
ਤਾਂ ਧਾਰ ਤੋਂ ਵੈੱਡੈਸਟ ਪੇਟ ਤੇ ਘਾਂ ਦੀ ਵਿਸਤ
ਕੈਲੀਟੁਲ ਦਾ ਵੈੱਡ
ਜੇਟੋਂ ਵੈੱਡ ਬੇਲ ਦਾ ਹੱਗਾ
ਸਿਟਾਂ ਦਾ ਬਦਲਣਾ

ਥੇ ਦਾ ਵਿਨ

ਅਤੇ
ਦੀਸ ਦਿਨਾਂ ਬਾਮਰ
ਸਗੀਰ ਦੀ ਬਕਾਵਟ
ਮਿੱਤਾਂ ਅਤੇ ਘਰ ਵਿਆਂ ਦੀ ਆਗ ਵੈੰਡੀ
ਦਾ ਸੁਮੁੰਦਰ ਵੈੱਡ ਤੁੱਹੇ ਦੇਣਾ

ਤੱਤਕਾਲ

ਜਗਦੇਵ ਜਲਾਂ

ਧਨ ਹੈਂਕਤ ਵੀ ਵੇ— ਸੁਆਰ
ਅੰਤਿਆਂ ਦੀ ਪ੍ਰੰਤ ਕਾਹ ਮਹਿਸਾਦ
ਤਾਈਤੀ ਹੈ ਵੈੱਡ ਜਾਮ ਵੀ ਚਿਲਾਮੈ
ਅੰਤੀ ਚਿਲਾਮੀ ਉੱਤੋਕੋਟੀ ਦੀ
ਖਾਣਾ ਚਿਲਾਮਾ ਵੀ ਕੰਗੇਗਾ
ਟਿਕ ਵੀ ਅੰਦੋਂ ਕੁਝ ਟਿਕਿਆ ਲਗਦੈ।
ਹਰ ਵੈਨੇ ਦੀ ਤੱਤਕਾਲ,
ਮੁੰਗ ਤੁਸ਼ਕਾ ਸੀਗ ਵੱਡ ਵੱਡ ਵਿਅਕਾ।

ਟਿਕਾਸ਼ ।

ਧੜੇ ਵੀਤੇ ਨੇ
ਦਾਲ ਪ੍ਰੰਤ ਦਾ ਅੰਤੀ ਲ ਕੋਈ
ਦੁਸ਼ਗਿਆਂ ਤੋਂ ਵੱਡੀ ਕੰਲਾ ਦੇ ਕੇ
ਕੀਤੀ ਸਟਲ ਕਮਾਈ ।

ਗਲਾ ਵੀ ਬੜੀ ਅੰਗਾਈ ।
ਹੱਥ ਜੋੜ ਅਠਾਸ ਜੇ ਕੀਤੀ
ਮੁੜ ਅਗੀਟੇ ਥਾਠ ਦੇ ਪਿਛੇ,
ਉੱਚ ਵੀ ਮੈਨੂੰ ਰਾਸ ਨਾ ਆਈ ।
ਅਨੁਕੇ ਲ ਸੁਕੀਸ਼ੀ ਧਾਈ ।

ਰੋਟੀ ਦਾ ਟੁੱਕ

ਗੁਰਮੀਤ ਧਕਾਵੀ

ਜੰਤਾਂ ਦਾ ਉਮ ਸੀ, ਭੇਖਿਆਂ ਦਾ ਆਤੂ ਸਾਰੀ ਬਿਹਾੜੀ ਦੀ ਥੈਕਾ ਹੁੰਦਾ, ਛੱਟਾਂ ਦੇ ਬੇਲਾਂ ਕੇਵਲ ਦੀਆਂ ਆਗਾਂ ਖਾਂਦਾ, ਬਿਖਿਆ ਤ੍ਰੂਕਿਆ, ਆਜਾਵੀ ਅੰਗੀ ਤੇ ਟਿਕ੍ਕੀ ਆ ਤ੍ਰੂਕਿਆ ਜਿਵੇਂ ਉਚ੍ਚ ਅੜ੍ਹ ਉਠੋਂ ਵੀ ਨ ਸਵਦਾ ਪੈਂਦੇ।

ਸੱਤਾਂ ਗਲਾਂ ਨੂੰ ਪੂਰੀਕਿਆ, ਸੱਤਾਂ ਚੁੱਕਾ ਦਾ ਪ੍ਰਿਯ ਆਤੂ, ਆਪਣੇ ਚੁੱਤਾਂ ਨੂੰ ਟਿਆਂ ਵੱਡੇ ਹੋ ਕੇ ਰੀਤਾਂ ਤੇ ਚੁੱਕਾ ਸੀ। ਪੁੱਤਾਂ, ਜਿੰਨਾ ਨੂੰ ਵਿਆਹੁਣ ਵਰਨ ਲਈ ਉਸ ਸਾਂਗ ਅੱਗੇ ਫੱਕ ਰਾਮਿਆ ਸੀ, ਥੈਕਾਂ ਦੇ ਗੱਜੇ ਬੱਦੇ ਸਨ, ਆਪਣੇ ਆਜਕਾਂ ਦੇ ਗੱਜੇ ਪਾਏ ਸਨ, ਘੂੰਨ੍ਹੀਂ ਅੰਨਿ ਬੱਦੇ ਬੱਦੇ ਕੇ ਉਕਾਲ ਦੇ ਘੂੰਗੀਂ ਚਾਇਆਂ ਸੀ ਤੇ ਆਪ ਘੁੜਾਪੇ 'ਤੇ ਤੱਤ ਰੁਕਾਉ ਲਈ, ਰੋਟੀ ਤੇ ਕੁਮਾਰ ਹੈ ਬੈਠ ਸੀ।

ਅੰਦੇ ਆਤੂ ਨੂੰ ਬਿਆਨ ਕਿਤਾ ਆ ਗਿਆ ਕਿ ਉਚ੍ਚ ਛੱਤਾਂ ਚੁੱਤਾਂ ਦਾ ਪ੍ਰਿਯ ਹੈ। ਇਹ ਵੀ ਹੈਂਦਾ ਦੀ ਕੰਨ ਰੋਟੀ ਤੇ ਵੀ ਆਤੂ ਹੈ। ਉਚ੍ਚੇ ਨਾਲੋਂ ਤਾਂ ਅੰਜ਼ਲ ਭਾਲੂ ਗੀ ਕੰਨਾ, ਜਿਹਾ ਸਾਰੀ ਉਮਰ ਢੱਕਾ ਛੱਟ ਰਿਹਾ ਤੇ ਹੁਕ ਸਰਕਾਰ ਤੇ ੫੦ ਰੁਧੀ ਅਗੀਕਾ ਘੁੜਾਪਾ ਪੈਲਸ਼ਨ ਕੈ ਰਿਹਾ ਹੈ। ਗੁੜ ਜਾਵੇ ਲੋਚੇਂ, ਉਚ੍ਚੀ ਤ੍ਰੂਕੀ ਅੰਗੀਂ ਸਰਕਾਰੇਂ ਤਾਬਖਾਨੇ ਵਾਂਗੀ ਅਨੀਮਾਰਤ ਆ ਜਾਂਦੇ ਅਤੇ ਇਹ ਉਚ੍ਚ ਸੀ ਕਿ ਉਚ੍ਚਾਂ ਰੋਟੀ ਦੇ ਕੇ ਹੱਦਾਂ ਲਈ ਸਾਡਾ ਸ਼ਾਹੀ ਬਿਹਾੜੀ ਪਾਵੀ ਕੇ ਪਸੂਆਂ ਦਾ ਪੱਤਾ ਵੱਡਾ ਕਰਨਾ ਪੈਂਦੇ ਤੇ ਇਹ ਵੀ ਬਿਹਾੜੀ ਉਚ੍ਚ ਰੋਟੀ ਚੱਕ ਨਾਲ ਦੇਂਦੇ ਆ। ਜੀ ਆਇਆ ਤਾਂ ਜਾਰੀ ਕੌਂਕੇ ਗੰਢ ਅਤਾਗ ਨਾਲ ਬੱਥ ਹਾਂ ਤੇ ਜਾਂ ਵੇਂ ਮੰਨੀਆਂ ਸਾਗਰਾ ਬੇਥ ਜਾਂ ਭਾਜ ਦੀ ਬੇਲੀ ਉਚ੍ਚੇ ਪਾਂਧ ਕੇ ਅੱਖੇ ਆਰ ਪੱਤੀਆ। ਇਹੋ ਜਿਵੇਂ ਨਾਲੋਂ ਤੇ ਅਰ ਕਾਡ ਵੀ ਦੀਨੀ।

ਉਚ੍ਚੀ ਸਾਡ ਆਇਆ ਜਿਵੇਂ ਉਚ੍ਚ ਵੀ ਪੰਡੀ ਦੇ ਪੈਂਕਾ ਤੇ ਸਰਕਾਰੀ ਆਫਸਰਾਂ ਅੱਗੇ ਨਿਆਮਰਿਆਂ ਵਾਲੀ ਚੈਨਸ਼ਨ ਲੈਂਡ ਸਾਡੀ ਰਿਹਾਇਆਂ ਤੇ ਬਿਹਾੜੀ ਤਾਂ ਕਿ ਉਚ੍ਚੀ ਵੀ ਪੈਂਨਸ਼ਨ ਲਗ ਜਾਵੇ। ਅਮਰੂੰ ਪੈਂਕ ਦੀ ਪੰਡੀ ਦੇ ਪੈਂਨਸ਼ਨ ਲੈਂਡ ਆਖੀ-ਕੱਸ, ਤਾਇਆ। "ਜੈਹੋ ਕੀ ਜੋਕਾਰ ਖੁੱਡੋਂ ਵੀ ਬੁਝਿਆ ਸੀ ਤੇਗ, ਜੀਮ ਜੰਮ ਧਰ ਤੇ, ਧਾਨੂ-ਪੋਸੇ, ਰਿਹਾਇ-ਵਰ੍ਹੇ, ਤੇ ਆਪੋ-ਆਪਹਾ ਤੈਗ ਸਾਰੇ ਤੈਨੂੰ ਧੱਕ ਕੇ ਗੇ।" ਉਚ੍ਚ ਗਲੀ ਤੱਕ ਜਾਂਦੀ ਚੁਲ੍ਹਾ ਸੰਕਿਆ ਉਚ੍ਚੀ ਬੋਗਿਆ ਸੀ ਕਿ ਅਮਰੂੰ ਪੈਂਕ ਨੇ ਉਚ੍ਚੀ ਗੱਲੀ ਵੀ ਮੱਟੀ ਕੇ ਰੋਲ ਲੈਂਦੀ ਹੈ। ਸੱਖ ਤਾਲੋਂ ਗੰਭੀਰਤਾਂ ਰਾਨ ਤੇ ਵੀ ਉਚ੍ਚੀ ਸਰਕਾਰੀ ਅਟਮਰ ਨੇ ਅਗੜੀ ਨਹੀਂ ਸੀ ਲਈ। ਅੱਜ ਤਾਂਦੀ ਵੀ ਉਚ੍ਚੀ ਪੰਡੀ ਦੇ ਪੈਂਕ ਉਚ੍ਚ ਇਹੀ ਬੋਗਿਆ ਸੀ ਕਿ ਉਚ੍ਚਾਂ ਕਾਇਆਂ ਪੁੱਛਿਆਂ ਨੇ ਵੀ, ਕਿ ਉਚ੍ਚ ਰੋਟੀ ਤੇ ਕੁਖਾ ਅਵੈਂ, ਉਚ੍ਚੀ ਬੋਗਿਆ ਅੱਡੇ ਕਿਵੇਂ ਅੱਡੇ ਕਿਵੇਂ।

ਮਨ ਦੀਆਂ ਉਲੜਾਂ ਅੜਾਉਂ ਕੇ ਉਚ੍ਚੀ ਕੰਨੇ ਦੀ ਆਰ ਆ ਗਈ ਤੇ ਉਚ੍ਚ ਤੁੱਕ ਭਾਰਕੇ ਦੀ ਗੱਲ ਗਿਆ। ਸੁਗਰੀਏ! ਦੰਗ ਹੈਂਦਾ ਜੇ ਨੂੰ ਤਾਂ ਅਗਰੀ, ਰਲ ਤੇਹੂ, ਰੋਵੇ ਤੱਤ ਗੋਡੇ ਰਗਲਾਉਂਦੇ ਗੱਲੀਏ ਅੰਖੇ ਮੈਖ, ਇਹ ਦੁੱਜੇ ਦਾ ਆਸਰਾ ਤਾਂ ਗੱਲੀਏ ਲੀਨੇ ਹੈਂ! ਤੈਨੂੰ ਅਭਾਵ-ਭੁਲਾਂ ਕੇ ਥੈਗੀ ਨੂੰ ਰੋਗੀ ਤਾਂ ਨੂੰ ਸੁਲਾਗ ਕੇ ਵੀ ਰੇਹੀ ਅਤੇ ਅਗੜੀ ਨਹੀਂ ਸੀ ਲਈ। ਅੱਜ ਤਾਂਦੀ ਵੀ ਉਚ੍ਚੀ ਪੰਡੀ ਦੇ ਪੈਂਕ ਉਚ੍ਚ ਰੋਟੀ ਕੇ ਗੱਲੀ ਦੀ ਰੁਹਾਂ ਦੀਆਂ ਆਰ ਕਰਕੇ ਉਚ੍ਚੀਆਂ ਪਲਕਾਂ ਰਿੱਚ ਗਈਆਂ।

ਤੱਤੇ ਖੰਭੀ ਕਿਹੀਂ ਤੇ ਗਈ ਸੀ। ਪੱਕੇ ਵੱਲੋਂ ਦਾਵਾ ਦਾ ਘੁੜਾ ਆਇਆ ਤੇ ਉਚ੍ਚਾ ਅਨ ਕੁਝ ਆਂਤ ਤੇ ਗਿਆ। ਉਚ੍ਚ ਵੀ ਅੱਖਾਂ ਕੋਂ ਅਥਰੂ ਵਗਾਉ ਨਾਲ ਉਚ੍ਚਾ ਅਨ ਰੋਕ ਤੇ ਗਿਆ ਸੀ। ਉਚ੍ਚ ਰੀਮਤ ਕਰਕੇ ਉਠਿਆ, ਅਗੜੀ ਕੇ ਛੂਠੇ ਨਾਲ ਪਾਣੀ ਗਿਆ ਤੇ ਪੀਂਘ ਕੱਗ। ਕੋਸੇ ਖਾਰੇ ਥਾਣੀ ਦਾ ਸੁਆਰ ਚੱਖ ਕੇ ਉਚ੍ਚੀ ਰੀਵੇ ਜੱਗ ਦਾ ਘੁੱਟ ਉਸ ਸੀਂਘੀ ਬੱਕੇ ਕੀਤਾ ਹੈ। ਕੁਝੇ ਟੱਤੇ ਉਚ੍ਚੇ ਕੀਨੇ ਇਹ ਥਾਣੀ ਦਾ ਘੁੱਟ ਤੀਤ ਦਾਂਗਾਰ ਲੇਗ। ਉਚ੍ਚ ਜੀ ਕੀਤਾ ਕੇ ਕਿਤੇ ਨਹੀਂ ਵੀ ਤੱਤੇ ਉਚ੍ਚੀ ਰੀਵੇ ਬਿਹਾੜੀ ਕੇ। ਸੋਭੀਆਂ ਦੀ ਅੰਨ੍ਹੇ ਗਾਨ ਦੀ ਆਖੀਂ ਗੱਲ ਉਚ੍ਚੀ ਆਰ ਆਈ ੫੦ ਰੁਧੀ ਕੇਵੇਂ ਖੇਡੇ ਕੱਲੇ ਜਾਂਦੇ, ਕੰਨ ਤੈਗ ਟੱਤੇ, ਪਹੁੰਚ ਦੀ ਆਈਂਦਾ ਅੰਦੀਂ ਕਠੇ ਪੰਡੀ, ਤੱਤੇ ਦਾ ਜਾਂਦੀ ਆਈ ਅੰਦੀਂ ਕਠੇ ਪੰਡੀ ਕੇ ਗਾਂਦੀ ਅੰਦੀਂ। "ਤੇ ਉਚ੍ਚੀ ਅੰਨ੍ਹੇ ਆਨੇ ਨਾਲ ਅੱਜ ਪਹਿਲੀ ਵਾਰੀ ਬੀਰਖਾ ਜਾਗੀ, ਉਚ੍ਚੇ ਆਪਣੇ ਕੋਲ ਖੇਤੀ ਵੀ ਹੀਂਦੀ।"

ਉਚ੍ਚ ਅੰਖੇ ਆਂ ਕੌਂਦਾ, ਜੋਡਿਆਂ ਤੇ ਰੱਖ ਰੱਖ, ਅ ਚਾਇਆਂ ਰੋਹਿਆ ਵੀ ਉਠਿਆ ਅਤੇ ਮੱਠਿਆਂ ਦੇ ਘਰ ਵੱਲ ਤੇ ਤ੍ਰੀਗਿਆ। ਰਲ ਤੇਹੂ ਕੇ ਪਲ ਪਹਿਲਾਂ ਜਾ ਬਿਗਲਾਂ, ਥੂੰ ਰੋਟੀ ਪਕਾਉਂਦੀ ਵੈਛੀ ਤਾਂ ਤੱਤੀ ਤੇ ਤੱਤੀ ਖਾ ਲਈ, ਸੁੰਚੀਆਂ ਅੰਨੀਆਂ ਖਾ ਖਾ ਕੇ ਨੱਤੂ ਟੇਹੂ ਦੀ ਵੁਖਦਾ ਗੱਲੀਏ। ਉਅ ਬੋਲਿਆ।

ਖਾਰੇ ਬਿਹਾੜੀਆਂ ਧਰਮੀ ਮਗਾਮਹ ਮਿਲ ਪਈ। ਹੁਕ ਤਾਂ ਇਹੋ ਵੀ ਰਾਈ ਰੀਵੇ ਗਈ ਵਿਖੀ ਵੀ ਉਚ੍ਚੇ ਕੋਲ ਖੇਤੀ ਵੀ ਹੀਂਦੀ। ਕਿਵੇਂ ਸਾਰੇ ਪੰਡੀ ਨੂੰ ਜਾਂਦੀ ਇਹੀ ਤੀ, ਰੱਖ ਵੀ ਕਾਡੇ ਤੇ ਬਿਲਾਂ ਬਾਇਆਂ ਵੀ ਉਚ੍ਚੇ ਕੋਲ ਖੇਤੀ ਵੀ ਹੀਂਦੀ।

ਅੰ 'ਤੇ ਤੁਹਾਡੇ ਵੱਡੇ ਸਰਦਾਰਾਂ ਦੇ ਧਾਰੀ ਕਿਸਨੇ ਨੂੰ ਮੈਨੂੰ ਨਾਲ 'ਮਾਗਾ' ਕਾਥ ਉਚਾਖ ਤੇ ਉਚਾਖ ਅੰਦੀ ਦੀ ਸੁਖ ਸਾਂਝ ਪੁੱਛਦਾ, ਤਾਰੀ ਪੂਜੇ ਰੀਆਂ ਗੱਜਾਂ ਕਰਦਾ, ਉਚਾ ਆਗਜਾ ਮੋਕ ਅੜ, ਮੱਠਿਆਂ ਦੇ ਬੂਠੇ ਅੱਗੇ ਗਾ ਖੱਡੇਇਆ।

ਮੱਠਿਆਂ ਦਾ ਕੁਤਾ ਕਾਲ੍ਹ ਘੂਢ ਆਰਦਾ ਉਚਾਦੇ ਪੈਂਗਾ ਨੂੰ ਆ ਰੰਗਿਕਿਆਂ, ਉਚਾ ਉਚਾਨੂੰ ਪੁੱਲਕਾਵਦਾ, ਜਾਤ ਕਰਦਾ, ਅੰਧਰਾ ਖੰਧਰਾ ਘਰ ਦੀ ਰੰਗਲੀਜ਼ ਲੰਬ ਗਿਆ। ਇਹਕੇ ਵੱਡੀਆਂ ਉਚਾ ਕ੍ਰਾਂਤ ਪੁੱਲ ਦੇ ਅੰਧਿਆ ਕਰਦਾ ਸੀ ਤਾਂ ਕਿ ਬੂੰਦ ਪੱਕਾ ਕਰ ਲਈ, ਉਚਾ ਅਗਾਂਗ ਤੇ ਵੰਧਿਆ, ਧਾਰੀ ਦੀ ਥੂਮੁੜ੍ਹੇ ਅੜਕੀ ਤੇਣੀ, ਜੋ ਤੇ ਰੱਟੀਆਂ ਜਾਂ ਰੱਗੀ ਸੀ ਅਤੇ ਕੋਲ ਲੈਂਕ ਨਿਆਈ ਗੁਬਾਂ ਗੁਬਾਂ ਤੇ ਰੇ ਸੀ। ਇਹ ਚੱਲੇ ਕਿ ਉਚਾਨੂੰ ਤੇਣੀ ਨੂੰ ਫੇਤੀ ਘੋੜੇ ਦਲੇ ਜਾਂਦੀਆਂ, ਉਚਾ ਜੁੜ ਅੰਧਾਰ ਦੇ ਕੋਲਿਆ :—

"ਪੂੰ, ਰੱਟੀ ਧੱਬੀ ਚੁੱਤ, ਤੇ ਦੀਏ ਦੀ ਮੱਡੀ ਮੱਡੀ ਸੈਣੇ ਉਚਾ ਵੰਧਿਆ, ਬੂੰਦ ਧੱਕਾ ਕੀਤੇ ਰਿਹਾਂ ਹੀ ਅੱਥੇ ਤੇ ਤਿਤੂਲੀਆਂ ਪਾਈ, ਅੰਹੀਂ ਗੋੜ ਘੜ੍ਹ ਨੂੰ ਤੇਣੀਆਂ ਪਕਾਉਂਦੀ ਰਨੀ।

"ਪੁੱਤ ਮੈਂ ਰਿਗ, ਅੱਜ ਤੱਤੀ ਮਿਲਨੂੰ, ਤਥਿਤ ਨਹੀਂ ਸੀ ਠੀਕ, ਤਾਂ ਹੀ ਮਾਂਝੂਰੇ ਗਮ ਗਿਆ " ਵੱਲ ਉਚਾਦੇ ਚੂੰਹੀ ਨੂੰ ਹੀ ਸੀ ਕਿ ਸਤੋਂ ਨੂੰ ਤਾਂ ਛੁਲਸ ਸੈਣੂਦੇ, ਇਹਨੇ ਆਪਣਾ ਮਿਗਾਧਾ ਅਕਾ ਕਰਦਾ, ਬੰਦ ਪ੍ਰੇਕਾ ਰੱਗਾਂ ਕਰਦੇ, ਤੂੰ ਤਾਂ ਜਿਥੇ ਹੀ ਚੰਡੀਆਂ ਆਉਂਦੀਆਂ।" ਕੋਲ ਉਚਾਦੇ ਆਂਥ ਅੱਥੇ ਫੁੱਲੇ। ਪਲ ਦੀ ਪਲ ਤਾਂ ਉਚਾ ਧਾਂਦੇ ਖੱਡੇਤਾ ਗੀਂਦ ਗਿਆ।

ਕਾਲ੍ਹ ਉਚਾਦੀਆਂ ਲੱਤਾਂ ਰੂਮਾਲੇ ਘੁੰਮਦਾ ਰਿਹਾ, ਉਚਾਨੇ ਅਨਿਸ਼੍ਟਾ ਕੀਤਾ ਕਿ ਕਾਲ੍ਹ ਉਚਾ ਤੇ ਆਪਣਾ ਰਿੱਸਾ ਬੰਗ ਰਿਹਾ ਹੈ, ਰਿਵਾਜੀ ਦੀ ਇਕ ਪੁੱਗੀ। ਅਤੇ ਉਚਾ ਵੀ ਮੱਠਿਆਂ ਦੀ ਬੂੰਦੇ ਕਾਲ੍ਹ ਵਾਂਗ ਵਾਂਗ ਤੇਣੀ ਦਾ ਟੱਕ ਬੰਗ ਰਿਹਾ ਹੈ ਤਾਂ ਇਹ ਮੇਡ ਤੇ ਕਾਲ੍ਹ ਦਾ ਫਾਰ ਹੀ ਹੈ ਹੈ ?

ਇਹ ਸੋਚੇ ਉਚਾਦੇ ਅਨੁਕੂਲ ਸਾਰੀ ਰੂਕੀਆਂ ਸਈ ਤੇਜ਼ ਕਾਗਿਆ। ਬੂੰਦਾ ਤੇਜ਼ ਮੱਠਿਆਂ ਦੀ ਬੂੰਦ ਨਾਲ ਸੀ, ਕਿਸ ਉਚਾਨੂੰ ਪੁੱਤ ਵਾਂਗ ਰੂਪਕਾਰ ਰਿੱਤਾ ਸੀ। ਉਚਾ ਜੀ ਤਾਂ ਕੀਤਾ ਉਚਾ ਪਾਗੀ ਦੀ ਬੂੰਦ ਦਾ ਗਲ ਪੁੱਟ ਗੁੱਟੇ, ਉਚਾਨੂੰ ਆਗ ਰੱਦੇ ਜਾਂ ਉਚਾਦੇ ਘਰ ਨੂੰ ਅੱਗ ਕਾ ਰੱਦੇ, ਪਰ ਅਛਾਡਕ ਹੀ ਇਹ ਆਖ, " ਬੰਗ, ਪੁੱਤ ਮੇਡ ਰਿੱਸਾ ਅੱਜ ਕਾਲ੍ਹ ਨੂੰ ਹੀ ਧਾ ਰੱਦੀ।" ਆਪਣਾ ਰੂਡਾ ਵੱਡੇ ਮਾਰ, ਮਿਨ੍ਹ ਨੂੰ ਬੇ-ਪਰਵਾਹੀ ਨਾਲ ਛੁਟਕਾਇਆ, ਉਚਾ ਜਾਂਦੀ ਤੌਨੀ ਨਾਲ ਮੱਠਿਆਂ ਦੇ ਘੋੜੇ ਨੌਜਵਾਨੀ ਰਿੜੇਂ ਧਾਰੀ ਰੱਖੇ ਨੇ ਉਚਾਨੂੰ ਉਥੇ ਹੀ ਬੀਨ ਸੈਣੇ ਤੈਹੈ।

○ ○ ○

S&S Insurance SERVICES

(FORMERLY KINGSGATE INSURANCE)

6679 MAIN STREET - 2nd FLOOR (at 51st. Ave)
VANCOUVER, B.C.

TEL: 324-2311

GET YOUR

Autoplan

AND HOME INSURANCE

ਕਾਰਾਂ ਟਰੱਕਾਂ ਤੇ ਵੈਨਾਂ ਦੀ ਇਨਸੋਰੇਸ਼ਨ ਦੇ ਲਈ ਹੁਣੇ ਹੀ ਸਾਡੇ ਦਫਤਰ ਅਓਅਤੇ ਰਸ਼ਤੇ ਬਚੋ। ਚੰਗੀ ਸਰਵਿਸ ਤੇ ਤਜਰਬੇਕਾਰ ਸਲਾਹ ਹਾਸਲ ਕਰੋ। ਅਸੀਂ ਇਨਕੰਮ ਟੈਕਸ ਸਬੰਧੀ ਆਪ ਦੀਆਂ ਲੋੜਾਂ ਵੀ ਪੁਰੀਆਂ ਕਰਾਂਗੇ।

Enquire about Added Autoplan Protection Benefits from us:

- *UNDER INSURED MOTORIST PROTECTION
- *INCOME REPLACEMENT
- *LOSS OF USE
- *FREE AUTOPLAN MOTORIST KIT

Income Tax Services also available

ਨੈਵਿਕਾਰ

ਮਾਸੀ ਇਸ ਅੰਕ ਤੋਂ ਵਡੇ ਦੂਰ ਵਿੱਚ ਨਵਾਂ ਕਾਲਮ 'ਦੂਰੇ ਨੈਵਿਕ' ਸ਼ੁਰੂ ਕਰ ਗੇ ਹਨ। ਇਸ ਵਿੱਚ ਦੂਰ ਨੈਵੇ ਵਾਪਰ ਰਾਹੀਂ ਅਟਨਾਵਾਂ ਜਿਵੇਖੀਆਂ ਸਿਭਵ ਖਧਰਾਂ ਵੀ ਤੱਤੀਆਂ, ਪੇਸ਼ ਕਰਿਆ ਕਰਾਂਗੇ। ਮਾਸੀ ਹਰ ਕੇਖਰ ਪਾਠਕ ਨੂੰ ਸੋਚਾ ਦਿੰਦੇ ਹਨ ਕਿ ਜਿੱਥਾਂ ਘਟਨਾਵਾਂ ਥਾਰੇ ਉਚ ਅੰਜਿਹਾ ਮੰਚਸ਼ੁਸ਼ ਕਰਨ, ਆਨੂੰ ਸਿਖ ਤੇਜਣ। ਇਸ ਦੇ ਨਾਲ ਵੀ ਇਸ ਕਾਲਮ ਥਾਰੇ ਆਏ ਸੁਝਾਵਾਂ ਦਾ ਮਾਸੀ ਸਾਡਿਕਾਰ ਕਰਾਂਗੇ।

ਮੰਧਾਰ੍ਦ

੦੦

ਇਨ੍ਹਾਂ ਗੁਣਵਤੀ ਨੂੰ ਸੈਤਨਾਰ ਵਿਖੇ ਇਕ ਤਾਰਤੀ ਦੇ ਘਰ ਨੂੰ ਅੱਗ ਲਾ ਦਿੱਤੀ ਗਈ।

ਇਹ ਗੁਣਵਤੀ ਨੂੰ ਸੈਤਨਾਰੀਆਂ ਸੁਕੂਦ ਦੇ ਸਾਹਮਣੇ ਇਕ ਤਾਰਤੀ ਆਤੇ ਉਸਦੀ ਰੋਸਤ ਕੁੜੀ। ਜਿਵੇਖੇ ਕਾਰ ਵਿੱਚ ਬੈਠੇ ਗਨ੍ਹ ਪਿਚਰ ਗੋਲਿਆਂ ਦੇ ਇਕ ਗੁੱਧ ਦੇ ਜਾਲ ਕਰ ਦਿੱਤਾ।

ਫਰਾਹੀ 12 ਨੂੰ ਸੈਤਨਾਰ ਵਿਖੇ ਇਕ ਤੌਰ ਤਾਰਤੀ ਦੇ ਘਰ ਨੂੰ ਅੱਗ ਲਾਈ ਦੀ ਗੋਮਿਸ਼ ਕੀਤੀ ਗਈ।

ਇਹ ਸਿਰਫ਼ ਉਹ ਵੀ ਘਟਨਾਵਾਂ ਹਨ ਜਿਵੇਖੀਆਂ ਥਾਰੇ ਜਾਂਦੇ ਹੋਣਾਂ ਨੂੰ ਪਤਾ ਹੈ। ਇਸ ਤਰ੍ਹਾਂ ਰੀਆਂ ਕਈ ਹੋਰ ਘਟਨਾਵਾਂ ਇਕੱਥੇ ਇਕੱਥੇ ਹੋਣਾਂ ਨਾਲ ਵਾਪਰਦੀਆਂ ਹੋਣਗੀਆਂ ਜਿਨ੍ਹਾਂ ਥਾਰੇ ਆਨੂੰ ਮਾਰਿਆਂ ਨੂੰ ਚਾਹਾ ਨਹੀਂ।

ਇਨ੍ਹਾਂ ਘਟਨਾਵਾਂ ਕਾਰ ਤਾਰਤੀ ਕੰਮਉਣਿਟੀ ਦੇ ਆਮ ਹੋਣਾਂ ਵੱਖੋਂ ਵੱਖ ਵੱਖ ਤਰ੍ਹਾਂ ਦੇ ਪ੍ਰਤੀਕਰਮ ਵੇਖਣ ਵਿੱਚ ਆਏ ਹਨ।

ਕੁਝ ਸੋਚ ਇਨ੍ਹਾਂ ਘਟਨਾਵਾਂ ਨੂੰ ਆਖਗੋਲਿਆਂ ਕਰ, ਨਸ਼ਨਵਾਰ ਨੂੰ ਮੰਨਣ ਲਈ ਤਿਆਰ ਨਹੀਂ। ਉਨ੍ਹਾਂ ਹੋਣਾਂ ਇਕ ਸਹਾਇ - ਕੀ ਕਹੁਤਰੇ ਹੋ ਅੱਖਾਂ ਮੀਟਿਆਂ ਧੱਕਿਆਂ ਦੀ ਹੋਰ ਮੰਦ ਜਾਂਦੀ ਹੈ?

ਕੁਝ ਸੋਚ ਇਨ੍ਹਾਂ ਘਟਨਾਵਾਂ ਕਾਰ ਥੁੱਤ ਤੇ ਥਾਰੇ ਹਨ। ਉਹ ਦੁਧਰੇ ਦੁਧਰੇ ਜੀਂਦੇ ਹਨ ਆਤੇ ਵਿਜੇ ਗੋਲੀ ਆਵਤ ਦੀ ਉਡੀਕ ਵਿੱਛ ਨਹੀਂ ਕਿ ਉਹ ਸੁਤ ਕੁਝ ਦੂਰ ਕਰ ਦੇਂਦੇ। ਘਰ ਇੰਡਿਆਸ ਗਵਾਹ ਹੈ - ਅੰਜਿਹੇ ਕਿਸੇ ਵੀ ਸੁਝਾਮ ਦਾ ਮੁਕਾਬਲਾ ਹੋਣਾਂ ਨੂੰ ਕੀਤੇ ਗੋਲੀ ਆਵਤ ਕੇ ਨਹੀਂ।

ਥੁੱਤ ਕੋਰ ਕੁਝ ਵਿੱਚ ਹਨ, ਉਹ ਇਸ ਲਾਸੀ ਆਤੇ ਨਸ਼ਨਵਾਰੀ ਲੰਗਰ ਦਾ ਮੁਕਾਬਲਾ ਢੱਟ ਕੇ ਕਰਨਾ ਚਾਹੁੰਦੇ ਹਨ ਆਤੇ ਆਪਣੀ ਆਗਵਾਈ ਲਈ ਕੰਮਉਣਿਟੀ ਦੀਆਂ ਆਮਗਤਾਵਾਂ ਜਥੇਵੰਦੀਆਂ ਵੱਖ ਵੱਖ ਤੋਂ ਹਨ।

ਘਰ ਸਾਡੀਆਂ ਜਥੇਵੰਦੀਆਂ ਇਕ ਵੀ ਦੂਸਰਾ ਮੁਹੱਲ ਦੇ ਖਿਲਾਫ਼ ਜਥੇਵੰਦੀਆਂ ਤੇਵੀਆਂ ਵੀ ਕੋਈ ਸਾਂਝੇ ਨਹੀਂ। ਘੋਟ ਕਰ ਸਹੀਆਂ, ਇਹਾਂ ਤੋਂ ਮੱਤ ਤੇਰ ਤੇਛ ਸੁਚਤੀ ਹੈ ਇਸ ਲਈ ਇਨ੍ਹਾਂ ਜਥੇਵੰਦੀਆਂ ਵਿੱਚ ਏਕਾਂ ਦਾ ਤੋਹਾ ਸੁਸ਼ਰਿਤ ਆਤੇ ਗੈਰਕੁਚਤੀ ਹੈ। ਘਰ ਜੇ ਇਹ ਜਥੇਵੰਦੀਆਂ ਕੋਈ ਸਾਂਝਾ ਫੱਟ ਲਗੇ ਧਾਂ ਸਵਦੀਆਂ ਤਾਂ ਘੋਟ-ਘੁਟ ਇਹ ਤਾਂ ਕਰ ਸਹੀਆਂ ਹਨ ਕਿ ਉਹ ਇਕ ਦੂਸਰੇ ਵਿੱਚੋਂ ਹਜ਼ਾਰੀ ਕਾ ਹਜ਼ਾਰ। ਜੇ ਇਸ ਤਰ੍ਹਾਂ ਤੇ ਜਾਂਦੇ ਤਾਂ ਸਿਥੇ ਹੋਕਾਂ ਦਾ ਇਨ੍ਹਾਂ ਜਥੇਵੰਦੀਆਂ ਵਿੱਚ ਅਗੀਨ ਚੱਕ੍ਰੋਗ ਉਥੇ ਇਹ ਜਥੇਵੰਦੀਆਂ ਕੰਮਉਣਿਟੀ ਲਈ ਕਾਫ਼ੀ ਕੁਝ ਕਰ ਸ਼ਵਹੁ - ਨਹੀਂ।

੦੦

ਮੁਕਾਬਲੇਸ਼ 'ਤੇ ਨਿਕਲਦੇ ਇਕ HOWE SOUND & DISTRICT ADVERTISER ਲਾਂ ਦੇ ਅਖਥਾਰ ਨੇ 30 ਸਤੰਬਰ ਦੇ ਅੰਕ ਵਿੱਚ ਤਾਰਤੀ ਹੋਣਾਂ ਪ੍ਰਤੀ ਨਸ਼ਨਵਾਰ ਦੇ ਲਾਗ ਨੂੰ ਇਕ ਸਿਰ ਢੁੱਕ ਲਈ ਪ੍ਰੋਗਰਾਮ, ਉਸ ਨੇ ਕਿਹਾ, ਇਹ (ਤਾਰਤੀ) ਸਾਂਝੇ ਵੈਕੇਡੀਆਨਾਂ ਪਾਸੋਂ ਨੈਵੇਖੀਆਂ ਪੇਂਚ ਕੇ ਹਨ। ਇਹ ਇਕੱਥੇ ਗੇਰੀਂ ਵਿੱਚ ਆਤੇ ਕਈ ਵੀ ਧੱਨਵੀ ਸਾਡਿਕਾਰ ਕਰਨ ਨੂੰ ਤਿਆਰ ਕਰੀਂ ਹੈ, ਇਹ ਸਾਡੀ ਸੁਸਾਇਟੀ ਦੇ ਵਿੱਚ ਅੰਦ ਦੇ ਪਿਛਲੇ ਦੇਣ ਲਈ ਹੈ।

ਉਸਨੇ ਅੱਗੇ ਚੱਲ ਕੇ ਇਹ ਵੀ ਕਿਹਾ ਕਿ ਇਨ੍ਹਾਂ ਦੇ ਕਿਤਿਆਂ ਨੂੰ ਸੁਕੂਦਾਂ ਵਿੱਚ ਰਾਮੇਸ਼ਾਂ ਤੋਂ ਕਿਹਾ ਗਿਆ ਹੈ ਕਿ ਉਸਦੀ ਸਹੀਆਂ ਵੀ ਹੈ।

ਉਸਨੇ ਕਿਹੇ ਗੁਗਨਾਮ ਵਿਅਕਤੀ ਦੀ ਗੱਜ ਕਰਿਆਂ ਰੈਗਿਸਟਰ ਕਿ ਅਸੀਂ (ਤਾਰਤੀ) ਉਹ ਕੁਝ ਵੀ ਕਰਦੇ ਹਨ ਤੋਂ ਪਾਸੇ ਗੁਗਨਾਮੱਤ ਆਤੇ ਸਹਾਇਤਾ ਕੀਅਤਾਂ ਤੋਂ ਸੀਵ ਤੋਂ। ਅਸੀਂ ਕਿਹੇ ਨੂੰ ਕਿਹਾ ਕਰਾਂਗਾ ਜੋ ਵੱਖ ਦੇਣ ਯਕੀਨੀ ਕਰਦੇ।

ਉਸਨੇ ਇਕ ਸਥਾਨੋਂ ਮਿੱਠੇ ਵਿੱਚ ਬਿਟੇ ਆਦਮੀ ਦਾ ਵਹਾਨਾ ਹੈਂਦੇ ਹੋਏ ਕਿਵਾ, ਇਕ (ਤਾਰਤੀ) ਗਿੱਲ ਵਿੱਚ ਸੁਧਰਵਾਈਜ਼ਾਂ ਨੂੰ ਢੱਡੀਆਂ ਹੋ ਕੇ ਕੰਮ ਸ਼ੁਰੂ ਕਰ ਆਉ ਇਕੇ ਤਹਾਂ ਜੀ ਤੋਂ ਕੰਮੀਆਂ ਫੈਕਰੀਆਂ ਤੇ ਸਿਫ਼ਟਾਂ।

ਇਕ ਤੋਂ ਕੋਰੇ ਦਾ ਵਹਾਨਾ ਵਿੰਦਿਆਂ ਉਸਨੇ ਜਿਖਿਆ, ਅਸੀਂ ਜੋ ਅਰੂ ਛੇਹੀ ਗਿੱਲ (ਸੁਕਾਆਮਿਸ਼ ਸ਼ਹਿਰ ਦਾ ਇਕ ਤਿੰਸਾ) - ਜਿਥੇ ਪੰਜਾਬੀਆਂ ਦੀ ਦੱਸੇ ਗਈਆਂ ਹਨ। ਨੂੰ ਇਕ ਵੱਖਤ ਸ਼ਹਿਰ ਘਟਾ ਦੇਣਾ ਪਸੰਦ ਕਰਦੇ ਹਨ। ਅਸੀਂ ਇਕੇ ਜਿਥੇ ਹੋਕਾਂ ਵਿੱਚ ਧਿਲਕੁਲ ਗੰਭੀਰ ਨੂੰ ਤਿਆਰ ਕਰਾਂ।

ਇਸ ਕਿਸਮ ਦੀ ਰਿਹਾਂ ਦੇ ਕਾਪ੍ਰਿਜ਼ ਕੌਮ ਕੇਤੀ ਜੀ ਪੰਜਾਬੀ ਹੋਕਾਂ ਦਾ ਇਕ ਤੁਗੀ ਵਿਕੱਤ ਤੇਲਿਆ। ਪਾਂਡੀ ਵਾਰ ਕਸ਼ਟਵਾਰ ਦੇ ਖਿਆਲ ਲੜਕ ਲਈ ਕਮੇਟੀ ਦੀ ਵੇਦੂ ਕੀਤੀ ਗਈ। ਸਟ ਕੇ ਪੰਗਕਾ ਕਈ ਵਾਰ ਕੋਸ਼ਿਸ਼ ਕਰਨ ਦੇ ਥਾਵੂਂ ਵੀ (ਯਾਗਿਆਰ ਕਮੇਟੀ ਤੋਂ ਬਿਨਾ) ਕੋਈ ਅਲਿੰਗਿ ਕਮੇਟੀ ਕਹੀ ਥਾਂ ਸੀ ਜੀ।

ਪੰਜਾਬੀ ਹੋਕਾਂ ਦੇ ਗੁਮੇ ਨੂੰ ਤੰਤਪਰੀਆਂ HOWE SOUND & DISTRICT ADVERTISER ਦੇ ਆਫ਼ਰ - ਸੰਪਾਟਰ ਨੇ ਆਪਣੇ ਅਗਲੇ ਗੀਕ ਵਿੱਚ ਹਿਖਤੀ ਮੁਆਫ਼ੀ ਗੀਗੀ ਅਤੇ ਤਾਰਤੀ ਹੋਕਾਂ ਦੇ ਵਿੱਤਾਂ ਨੂੰ ਧੁੱਲੇ ਲੁਗਸਾਨ ਨੂੰ ਸੁੱਜ ਬਾਅਦ ਕਰਨ ਵਿੱਚ ਆਪਣੇ ਅਗਲੇ ਗੀਕਾਂ ਵਿੱਚ ਤਾਰਤੀ ਹੋਕਾਂ ਪ੍ਰਤੀ ਕੁਝ ਨਾਂ ਕੁਝ ਕੰਢ ਕੰਢਾ ਮਿਲਦੇ ਹੋਏ ਰਿਹਾਂ ਦਾ ਬਦਨ ਹਿੱਤਾ। ਇਹ ਹੋਕਾਂ ਦੀ ਆਪਣੀ ਆਗਤ ਤਾਜ਼ੀ ਤੋਂ ਆਗ ਤਰੀਕੀ ਤੋਂ ਸਿੱਤ ਹੈ।

○ ○

ਅਮਧਾਰ ਵਿੱਚ ਅਥਰ ਹੈ - ਯਾਦਿਸ ਜਾਗੜ ਵਿੱਖੇ ਇਕ ਤਾਰਤੀ ਅੰਗੜ ਨੇ ਆਪਣੇ 14 ਗੀਲਿਆਂ ਦੇ ਬੱਦੇ ਸਮੇਤ ਦੀਆਂ ਵਿੱਛੇ ਕਾਲ ਮਾਰ ਆਤਮ-ਹੱਤਿਆ ਕਰ ਲਈ। ਕਾਰਨ ਅਰੋਹੂ ਛੁਗੜਾ। ਇਸ ਤਹਾਂ ਦੀ ਕੋਈ ਨਾਂ ਕੋਈ ਅਥਰ ਕੱਢੇ ਸਮੇਂ ਦੇ ਵਰਦੇ ਕਾਲ ਸੁਣਾ ਜਾਂ ਧੜਕ ਨੂੰ ਬਿਲਟੀ ਹੈ। ਇਸ ਤਹਾਂ ਦੀਆਂ ਅਥਰਾਂ ਸਾਨੂੰ ਇਹ ਮੌਲਦੂਰ ਕਵਾਈਆਂ ਵਿੱਚ ਕਿ ਇਹ ਹੈਂਦਾ ਹੈ ਅਤੇ ਇਸ ਦਾ ਤੱਤ ਕੀ ਹੈ ?

ਇਹਾਂ ਅਟਨਾਵਾਂ ਦੇ ਖਿੱਕੇਕੜ ਵਿੱਚ ਬਹੁਤ ਕਾਰਨ ਹੋਣਗੇ। ਮੇਰੇ ਵਿਦਿਆਰ ਅਲੂਮਾਗ ਪ੍ਰਥਮ ਕਰਨ ਆਡੀ (ਹੀਨੂੰਤਾਨੀ ਮਹਾਂਸੂਨ ਦੀ) ਅੰਗੜਾਂ ਥਾਰੇ ਜਗੀਰ ਸੋਚ ਰਹੇ। ਅੰਗੜਾਂ ਸਾਡੇ ਲਈ ਇਕ ਦਾਸ਼ੀ ਜੀ ਤੋਂ ਜਿਸ ਦਾ ਫਰਜ਼ ਮਾਤੀ ਮੇਵਾ ਕਰਨਾ, ਘਰ ਨੂੰ ਮੰਤਾਸ਼ਨਾਂ ਅਤੇ ਆਡੀ ਸਹੀਰੇ ਲੌਕ ਪੂਰੀ ਕਰਨਾ ਹੈ। ਅਸੀਂ ਅਜੇ ਤੋਂ ਨੂੰ ਜਿਉਂਦੀਆਂ ਜਾਗਾਈਆਂ, ਪੜ੍ਹੇ ਰਿਲ ਵਾਲੀਆਂ, ਇਨਸਾਨ ਕਾਨੀ ਸੰਭਾਵ, ਸੰਭਾਵ, ਸੰਭਾਵ, ਰੱਖਿਆਂ ਦਾ ਕਿ ਇਹ ਕਿਉਂ ਹੈਂਦਾ ਹੈ ਅਤੇ ਇਸ ਦਾ ਤੱਤ ਕੀ ਹੈ ?

ਇਥੋਂ ਦੇ ਨਵੇਂ ਜੀਵਨ ਵਿੱਚ ਗੀਤੀ ਅੰਗੜ ਸਾਡੇ ਥਗਥਰ ਕੰਮ ਕਰਦੀ ਹੈ। ਜਦੋਂ ਆਦਮੀ ਸਿਫ਼ਲ ਅੱਡੇ ਬੀਮ ਕਰਦੇ ਇਕਾਂਤ ਜਾਂਦਾ ਉਵੇਂ ਅੱਡੇਂ ਨੂੰ ਬੀਮ ਤੋਂ ਥਾਅਰ ਸਾਡੇ ਟੱਥਰ ਲਈ ਕੋਈ ਧਕਾ-ਉਛਵੀ, ਘਰ ਦੀ ਸਫ਼ਾਈ, ਕੱਡਿਆਂ ਨੂੰ ਮੰਤਾਸ਼ਨਾਂ ਆਵੀਂ ਕੰਮ ਕਰੇਂਦੇ ਹੋਏ ਹਨ। ਇਹ ਅਤ ਕੁਝ ਕਰਨ ਦੇ ਥਾਅਰ ਘਰ ਦੇ ਸੁਆਹਿਆਂ ਵਿੱਚ ਉਸਨੂੰ ਕੋਈ ਅਧਿਕਾਰ ਨਹੀਂ। ਪ੍ਰੀਵਾਰ ਵਿਚਲੀ ਕਿਸੇ ਵੀ ਗੱਲ ਥਾਰੇ ਉਚ ਹੱਤਿਆਗ-ਫੈਸ਼ਨ ਕਹੀ ਸੇ ਸਕਦੀ। ਪਾਂਡਾਰ ਦੀ ਬਗਥਰ ਦੀ ਕਮਾਈ ਐਥਰ ਹੋਣ ਕਾਰਨ ਜਦੋਂ ਉਚ ਕੋਈ ਅਧਿਕਾਰ, ਮੰਗਦੀ ਹੈ ਤਾਂ ਉਸ ਉਪਰ ਹੋਅਗ ਪਾ ਉਸਨੂੰ ਕੁਝ ਕਾਇਆ ਜਾਂਦਾ ਹੈ।

ਇਹ ਸਤ ਕੁਝ ਉਸ ਲਈ ਸਹਿਣਾ ਅੰਖਾਂ ਹੈਂਦਾ ਹੈ। ਜਦੋਂ ਉਚ ਇਸ ਕਾਰੇ ਕਿਸੇ ਲਾਜ਼ਗੱਜ ਕਰਦੀ ਹੈ ਤਾਂ ਉਸਨੂੰ ਕਸ਼ਤਰਵਾਰ ਸਮਝਿਆ ਜਾਂਦਾ ਹੈ, ਉਚ ਵਿੱਚ ਵਿੱਚ ਘੁੱਟਟੀ ਗੀਤੀ ਹੈ। ਉਸਨੂੰ ਇਹ ਸਤ ਕਾਸੇ ਤੇ ਛੁਟਕਾਰੇ ਦਾ ਵਾਹ ਸਿਵਾ ਆਤਮ-ਹੱਤਿਆ ਰਿਸਟਾ ਹੈ।

ਇਸ ਲਈ ਆਨੂੰ ਜਾਗੀਰਾਂ ਹੈ ਕਿ ਅਸੀਂ ਅੰਗੜਾਂ ਨੂੰ ਰਾਸ਼ਿਆਂ ਵੀ ਕਾਂਥਾਂ ਸਾਬਦਾ ਸਮਝੀਏ ਅਹਿਲਾਵ ਦੇ ਸੁਆਹਿਆਂ ਵਿੱਚ ਉਚਾਂਕ ਦੀ ਜਾਇਜ਼ ਅਤੇ ਠੀਕ ਸ਼ਾਹਿਰ ਨੂੰ ਅੰਨੀਏ। ਅੰਗੜਾਂ ਦੀ ਠੀਕ ਸ਼ਾਹਿਰ ਨੂੰ ਹੈਂਕੱਕ ਲਾਲ ਰਘਾਉਣਾ ਅਤੇ ਆਪਣੀ ਗਲਤ ਗਲ ਤੇ ਅੱਖੇ ਗੰਭੀਰੀ ਕੋਈ ਮਹਾਰ ਧਣ ਨਹੀਂ। (ਜਿਵੇਂ ਅਸੀਂ ਸਮਝਦੇ ਹਨ) ਅਰੰਧਦਾ ਤਾਂ ਇਸ ਵਿੱਚ ਹੈ ਕਿ ਠੀਕ ਨੂੰ ਠੀਕ ਅੰਨੀਏ ਕਾਂਢੇ ਉਚ ਕਿਸੇ ਨੇ ਵੀ ਕਿਵਾ ਹੋਵੇ। ਅਤੇ ਗਲਤ ਨੂੰ ਗਲਤ ਕਰੀਏ ਆਵੇਂ ਉਚ ਆਧ ਕਹੀ ਹੋਵੇ। ਇਸ ਤਹਾਂ ਕਾਰੇ ਇਕ ਤਾਂ ਅਸੀਂ ਆਪਣੀਆਂ ਅੁਸ਼ਕਿਆਂ ਨੂੰ ਘੱਟ ਕਰ ਸਕਦੇ ਹਨ ਤਾਂ ਜੀਵਨ ਦੀ ਇਸ ਤਹਾਂ ਦੀਆਂ ਅਟਨਾਵਾਂ ਕਾਨੂੰ ਹੈ ਤਾਂ ਕੰਮਹਿੰਨਿਤੀ ਦੀ ਕੰਿੱਜਤੀ ਵੀ ਘਟਾ ਸਕਾਂਗੇ।

ਅਖੀਰ ਵਿੱਚ ਇਕ ਗੱਲ ਮੈਂ ਅੰਗੜਾਂ ਨੂੰ ਵੀ ਕਿਵਾ ਜਾਹੀਰਾਂ ਹਨ। ਕਿਸੇ ਵੀ ਅੁਸ਼ਕਿਆਂ ਦਾ ਹੱਦ ਖੁਦਗੜੀ ਨਹੀਂ ਹੈ। ਹੀਂਦਾ ਸਨੌਰ ਸੁਕਿਆਂ ਹੈਂਦਾ ਹੈ।

○ ○ ○


ਮਾਲਾਵਾ ਵਤੋਂ ਰੂਬ

ਵੀਰਾਮੋੜ

ਜੋ ਜਾਂਗਥੁਰੀ

"ਪੀਤੇ ਆਏ ਅਨੀ ਰਿਹਾਉ ਚੁੱਲ ਉਠੇ, ਆਸੀ ਜੋ ਕੀ ਰਿਹਾ
ਜਾਂਦੀ ਆ।" ਜੋ ਨੇ ਛੂਲ ਪੈਕੇ ਪੈਕੇ ਨੇ ਆਖਿਆ, ਤੇ ਪੀਤਾ ਰਹਾ ਕੇ ਕੁਝੇ
ਹੁੰਡ ਛੂਲ ਨੂੰ ਉਤਿਹਿਆ ਤੇ ਕੱਥ ਸਲਾਹ ਤੇ ਅਨੀ ਗੋਗੀ ਵੱਲ ਨੂੰ ਵਾਹਿਆ। ਕੱਥ
ਜਾਂਦੇ ਬਹਿਓ, "ਗਈ"। ਗੋਗੀ ਨੇ ਉੱਜੇ ਘਸੇ ਚੂੰਗ ਮੌਜੂ ਰਿਹਾ ਤੇ ਹੋ ਰਦਮ
ਪ੍ਰਿਛੇ ਨੂੰ ਗਈ, ਪੀਤੇ ਨੇ ਰਿਹਾ ਬਹਿਓ ਤੁਲੂ ਕੀਤਾ, "ਜੂ ਸੈਥ ਥੀਓ, ਜੂ ਕੇਤੇ
ਹੈਂ ਕੈਨ", ਪੀਤਾ ਹਾਲੇ ਕੁੱਝੂ ਭੂਰੇ ਬਹਿਓ ਜੱਗ ਜੀ ਜੀ ਕਿ ਕੱਗੋਂ ਜਲਦ
ਰਿਹਿਆ, "ਕੱਥ ਆਏ, ਜੂ ਨਿੰਤ", ਰਿਹਿਨੀ ਕੋਈ ਕੂੰ ਗੋਗੀ ਦਾ ਬੁਆਏ ਫੈਂਟੇ
ਮੂੰਖ ਗਲ ਕੇ ਰਿਹਿਆ ਜੋੜੇ ਪੀਤੇ ਨੇ ਰੇਖਿਆ ਕਿ ਇਹ ਤਾਂ ਗੋਗੀ ਹੱਦ
ਜੀ ਆ ਰਿਹਾ ਕੂੰ ਤਾਂ ਪੀਤੇ ਗੋਗੀ ਫਲਾ ਫਲ ਛੂਲ ਹੱਦ ਨੂੰ ਕੂੰ ਤੂੰ।
ਉਧੂ ਜੋ ਪਹਿਲਾਂ ਜੀ ਛੂਲ ਰਿਹਾ ਕੈਲਾ ਹੈਂ ਰਿਹਾ ਜੀ, ਪੀਤੇ ਕੇ ਕੈਲਣ
ਦੀ ਦੋਤ ਜੀ ਕਿ ਜੋ ਛੂਲ ਤੇਜਾ ਕੇ ਕੈ ਰਿਹਾ। ਹੂੰ ਕੇ ਬਲਾਕ ਜਾ
ਕੇ ਪੀਤੇ ਦਾ ਉਥਰਿਆ ਰੇਖਿਆ ਜ਼ਿਹੇ ਬੋਲ ਰਿਹਾ ਤੇ ਰਿਹਾ
ਜੇਹੀ ਵਾਵਰ ਦਾ ਤੇਜਾਂ ਬਹਿਓ ਰੇਖਿਆ ਕੇ ਕੂੰ ਬਹਿਓ ਜੱਗ, "ਕੈਲ ਰੇਖਿਆ
ਮੁਢਾ ਤੇ ਜੀ ਅੱਜ ਤਾਂ, ਆਜ ਬਹਿਓ ਜੋ ਕੀ ਜਗਦੀ ਆ।" ਜੋ ਅੁਸਥੀਂ ਹੱਸਦਾ ਰੇਖਿਆ ਰੇਖਿਆ, "ਕਈ ਪੀਤਿਆ ਮਾਖਿਆ ਕੂੰ ਸਿਰੇ ਦੀ
ਜੀ।" ਤੇਜਾਂ ਅੰਦਰ ਰਿੱਟ ਕੇ ਪੀਤਾ ਵੱਡ ਰਿਹਿਆ ਰੀਵ ਜੀ ਕੂੰ ਰਿਹਵ
ਤੇਜਾਂ ਆਕੇ ਜੋ ਵੱਡ ਵਧਾਇਆ ਤੇ ਰਿਹਾ "ਜੂ ਫੱਕ ਫੱਕੁ ਕਾ ਅੱਜ
ਤਾਂ ਵੀਰਾਮੋੜ ਅੱਗ ਦੀ ਜਾਂਦਾ ਜਗਦਾ।" ਜੋ ਨੇ ਗਲਾਂ ਆਸੀ ਰੇਖੇ ਪੀਤੇ
ਕੂੰ ਰਿਹਿਆ ਤੇ ਗੱਡੀ ਨੂੰ ਚੇਲ ਤੋਂ ਫੋਟੀ ਗਲੀਨੇ ਤੇ ਮੌਜੂਦਿਆਂ ਕਿਹ,
ਚੱਲ ਯਾਹ ਵੱਡ ਰਿਹਿਆ ਤੇ ਰੁਲਦੇ ਹਾਂ, ਆਜ ਤੁੱਹੋਂ ਵੀ ਬਣੀ ਵਾਰ
ਜੱਤ ਜਾਂਦਾ।" ਪੀਤੇ ਨੇ ਹਾਂ 'ਚ ਤਾਂ ਜੀ ਰਿਹਾਈ ਤੇ ਰਿਹਾ, "ਜੇਕੇ ਮੁੜੀ
ਕੂੰ ਰੁਲ, ਅੱਜ ਤਾਂ ਥੁੱਡੀ ਚੌਹੀ ਵੀ ਪੋਛੀ ਆ।" ਪੀਤਾ ਜੱਸੇ ਕੇ ਹੋਰ
ਰਿਹਾ ਗੋਗੀ ਚੱਲਦੀ ਰਿਹਾ ਤੇ ਅਮਝਦਾ ਜੀ ਰਿਹੈ ਰੇਖਿਆ ਕੇ ਵੀਂਹੈ ਕਿਸੇ
ਨੇ ਕੈਤੀ ਰਿੱਟੀ ਕੂੰ ਕੇ ਰਿਹਾ ਤਾਂ ਮੱਛੀ ਫੱਸੀ ਵੀ ਫੱਸੀ, ਉਧੂ ਜੋ ਕੇ
ਕੇ ਫੱਕਰ ਅਗਰੀ ਤੇ ਪੁੱਤੇਂ ਤੋਂ ਪਹਿਲਾਂ ਜੀ ਪੀਕੀ ਥੁੱਡੀ ਕੇ ਗਈ ਤੇ
ਜੋ ਗੈਲ ਵਾਹਾ ਚੈਡੇ ਰਿਹੈ ਲਾਕੇ ਪੀਤੇ ਨੂੰ ਬਹਿਓ ਜੱਗ, "ਅੱਜ ਤਾਂ ਜੱਟ ਜਾਂ
ਥੁੱਡੀ 'ਕ ਦੀ ਕੱਲ ਕੂੰ", ਕੋਈ ਕੇ ਪੀਤੇ ਨੂੰ ਰਿਹਵ ਅਗਰੀ ਰਿਹਾ, ਜੋ ਨੂੰ ਨਵੀਂ
ਲੋਕੇ ਸੂਕੇ ਜੋ ਮੌਜੂਦਾ ਦਾ ਕਿਹੜੇ ਅੱਜ ਜੀ ਗੁੱਡ ਆਖੇ ਵਾਹਿਆਂ ਤੇ ਪੁਆਂ
ਮੁਲ, ਪੀਤੇ ਨੂੰ ਰਿਹਿਆ ਤੋਂ ਆਏ ਨੂੰ ਗਾਲੇ ਫੈਲ ਕੇ ਆਜ ਰੇਖਿਆ ਜੀ
ਰਿਹਾ ਜਣੀ ਉਸ ਕੇਲ ਕੇਵੀ ਕਾਰ ਵੱਡੀ ਰਿਹਾ ਜੀ, ਪਰ ਰਿਹਾ ਰਿਹਾ ਕੋਚਦਾ
ਜੂਨੂੰ ਜੀ ਕਿ ਜੱਹੈ ਲਈ ਤਾਂ ਗਲੀ ਟਾਂਕ ਅੰਮ ਦੀ ਲੋਡੀ ਆ। ਰਿਹਾ
ਜੂਨੂੰ ਵਿਚ ਕਿਹੜਾ ਮੁੜੀ ਰੇਖ ਕਾਂ ਸਦੇ, ਕੇਂਦੀ ਤਾਂ ਚੁੱਕ ਬਾਹਿਦੀ ਜਾਹੀ।
ਜੋ ਨੇ ਆਸੀ ਗਲਾਂ ਪੀਤੇ ਵੱਡ ਵਧਾਇਆ ਤੇ ਰਿਹਾ, "ਮਾਛ ਦੀ ਟੇਪ
ਫੈਲ ਵੱਡ, ਰਿਹਾ ਲਗ ਰਿਹਾ ਪਿੱਛੇ ਕੇਂਦੀ ਰਿਹਾਵੀ ਮਾਂ ਨੂੰ ...।" ਰਿਹਿਨੀ
ਕੇ ਨੂੰ ਛੂਲ ਰਿਹਿਆ ਰੇਖਾਈ ਤੇ ਪੁੱਤੇ ਗਈ, ਚੱਖੇ ਅੜ੍ਹੇ ਤੋਂ ਪਹਿਲਾਂ
ਜੀ ਜੋ ਨੂੰ ਨੂੰ ਰਿਹਵ ਤੁਝੀ ਰਿਹਾ ਜਾਈ ਕੇਵੀ ਰਿਹਾਵੀ ਤੇ ਉਹ ਫੱਕ ਕੇ ਬਹਿਆ,
"ਰਿਹਿ ਮੱਸਾ ਤੁੰਹੀ ਰਿਹਾ ਜੀ ਰਿਹਵ ਕੇ ਕੈ ਜਾਂਦਾ ਆ ਜਿਵੇਂ ਉਸ ਨੂੰ ਕੁਝੀ ਕੇ ਰਿਹਵ ਦੀ
ਗੱਲ ਦਾ ਪਹਿਲਾਂ ਜੀ ਪਤਾ ਕੂੰਦਾ ਹੈ, ਜਦੋਂ ਜੋ ਕੈਨੀ ਕੇ ਕੈਨੀ ਕੇ ਕੈਨੀ ਕੇ
ਛੂਲ ਰੇਖੀ ਤਾਂ ਪੀਤੇ ਫਲਾ ਫਲ ਮਾਛ ਦੀ ਟੇਪ ਕੇਵੀ ਤੇ ਰਿਹਿਆ ਦੀ

24 ਜਾ ਤੀ। ਆਏ ਹੋਂਗੇ ਪ੍ਰੰਤ ਸਮਝ ਪਿਛੇ ਨੂੰ ਰਨੀ ਸੀ ਆਉਂਦੀ ਕਿ ਟੈਪ ਵੀ
 ਬੁਝੀ ਹੈ, ਪਰ ਤੁਸੀਂ ਤੇ ਪ੍ਰਤਾਪ ਆਉਂਦ ਹਈ ਕਿ ਇਹ ਸਮਝੇ ਬਣੀ ਹਿੱਤ
 ਉਥੁ ਸਾਡੇਂਤੇ ਹੈ ਕਿਵੇਂ ਆ ਕਾਵੀ ਰਿਹਿਅਾਂ ਹਾਂਝੇਂ, ਪੀਂਡੇ ਨੇ ਪ੍ਰੰਤ ਚੌਥੀ
 ਤੇ ਆਪ ਪਿਛੇ ਛੇਡ ਤੇ ਜਾ ਛੇਲਾ ਤੇ ਜੋਰੇ ਨੂੰ ਬੁਝੀ, "ਜਾਰੂ ਨੂੰ ਆਪੇ
 ਥੀ ਗੱਜ ਗੁੱਸ ਕੀ ਕਰ ਜੀ ਇਹੋ ਨਾਲ। ਜੋ ਤੁਸੀਂ ਪ੍ਰਿਵੀਲੀਆ ਨੂੰ
 ਪਹਿਲਾਂ ਦਾ ਆਇਆ ਹੈ ਕਰੋ ਪੀਂਡੇ ਨਾਲ ਰਿਹਿਅਿਸ ਹੈਂਗੀ ਕੇਵ ਫੌਦਾ ਸੀ,
 ਤੁਸੀਂ ਵੈਲ ਇਹ ਚੜ੍ਹ ਗਈ ਤੇ ਜੋਰੇ ਦੇ ਵੈਲ ਮੱਗੇ ਤੇਰ ਹਈ, ਤੁਸੀਂ
 ਨੂੰ ਬੀਅਰ ਪੀਂਡੇ ਹਈ ਪੁੱਛਿਆ ਤਾਂ ਉਸਨੇ "ਜ਼ਰੂਰ" ਇਹ ਉਕੂਰ ਹਿੱਤ
 ਪੀਂਡਾ ਕਿਵੇਂ ਪਹਿਲਾਂ ਹੀ ਬੀਅਰ ਕੇ ਕੱਢੇ ਨੂੰ ਰੱਬ ਪਾਈ ਕੈਤਾ ਸੀ
 ਖੇਡ ਕੇ ਬੁਝੀ ਨੂੰ ਫੜਾ ਤਾਂ ਤੇ ਕਾਲੇ ਹੁੱਲਾਂ ਤੇ ਜੀਤ ਫੇਰੀ ਜਾਵੇ
 ਕਿ ਬੱਸ ਹੁਣ ਤਾਂ ਤੰਤੀ ਰਿਪਾਰਿਆ ਕੱਟਾ ਤਾਂ ਝੱਲ ਗਈ ਆ। ਜਦੋਂ ਜੋਗ
 ਹਿੱਤੇਰ ਘੱਟੇਰ ਕੇਵ ਦੀ ਲੰਘਣ ਜੋਗ ਤਾਂ ਉਸ ਨੂੰ ਪਿਆਲ ਆਇਆ ਕਿ
 ਉਨ੍ਹਾਂ ਕੇਵ ਤਾਮ ਮੁੱਲੇ ਹਾਲਾ ਹੀ ਹੈ, ਉਸ ਨੇ ਗੈਰ ਸਟੇਸ਼ਨ ਇਹ
 ਦੀ ਘੁਆ ਕੇ ਵੈਲ ਕੈਵੇ ਮੂਹੇ ਜਾਂਗੀ ਤੇ ਪੀਂਡੇ ਨੂੰ ਇਹ ਤਾਜੀ ਆਂਧੇ
 ਦੀ ਫੜ ਰਿਹਿਅਿਸ/ ਹਈ ਪਿਛਾ, ਤੇ ਪੀਂਡੇ ਨੂੰ ਗੈਰੀ ਹਾਜ ਆਰ ਕੇ ਬਾਹਰ ਹੋ
 ਗਏ, ਪੀਂਡੇ ਕੇ ਜਾਣ ਤੋਂ ਬਾਅਦ ਜੋਰੇ ਦੇ ਬੁਝੀ ਦਾ ਨਾਂ ਪੁੱਛਿਆ
 ਤੁਸੀਂ ਨੇ ਜਹਾਂ ਇਹ "ਜੈਵੀ" ਕਿਵਾ, ਜੋਰੇ ਨੇ ਆਪਣਾ ਨਾਂ ਜੈਵੀ
 ਕੈਨਿਆ, ਜੋਰੇ ਨੇ ਅੜ੍ਹ ਬੁਝੀ ਨੂੰ ਪੁੱਛਿਆ, "ਜੈ ਕੈਵ ਹਾਂਡ ਸਟੱਟਡ"। ਤਾਂ ਬੁਝੀ
 ਨੇ "ਨ" ਇਹ ਮਿਰ ਰਿਹਿਅਿਸ, ਇਕੀਂ ਹੈਰ ਪੇਚ ਪੀਂਡਾ ਵੀ ਆ ਰਿਹਿਆ ਤੇ
 ਜੋਰੇ ਨੇ ਉਸਦਾ ਨਾਂ ਪੀਟ ਰੱਖਿਆ, ਜਦੋਂ ਪੀਂਡੇ ਨੇ ਆਪਣਾ ਕਾਂ ਗੈਰਿਆਂ ਵਾਲਾ
 ਸੁਹਿਆ ਤਾਂ ਆਪਣੇ ਆਪ ਨੂੰ ਚੋਲ੍ਹ ਰਿਹਾ ਕੋਈ ਹੀ ਅਹਿਸੂਸ ਵੱਡ ਹੋਗਾ।
 ਜੋਰੇ ਨੇ ਉਥੁੰਹ ਵੈਲ ਤੇਰੀ ਤੇ ਪੀਂਡੇ ਨੂੰ ਬੁਝੀ ਵਾਅਤੇ ਪੱਕੀ ਦਾ ਤਾਮ ਆਉਂਦ
 ਨੂੰ ਪਿਛਾ, ਜਦੋਂ ਪੀਂਡੇ ਨੇ ਸੈਵਲ - ਨੱਧੂ ਨੂੰ ਰੱਬ ਮਾਰਿਆ ਤਾਂ ਆਜੀਂ ਰਿਹਿਅਿਸ,
 ਬੁਝੀ ਸਮਝ ਗਈ ਕਿ ਇਨ੍ਹਾਂ ਕੇਵ ਪਿਛੇ ਬਤਾਵ ਕੇਵ ਤੇ ਰਿਹਿਆ ਉਸਨੇ ਸੁਵੀ ਪੀਂਡੀ
 ਹੀ ਮਨੁੰਹ ਕੀਤੀ, ਤੂੰ ਗਲਾਅ ਇਹ ਆਰੇ ਜੋਰੇ - ਨੂੰ ਬੇਹਿੰਦੂ ਹੋਗਾ, "ਨੂੰ
 ਫੜ ਜਾ ਸਾਰਿਆਂ ਹੁਣ ਨੂੰ ਵੀ ਆਈਏ ਦਾ ਹਿੱਤੇਰ ਜਾ ਕੇਂ, ਕੱਟਾ ਕੱਤਾ ਜਾ
 ਭਾਇੀ, ਜਾਏ ਤਾਮ ਸਥਾਨ ਤੇ ਕੱਤਾ ਮਹਿਆਂ," ਪੀਂਡੇ ਨੇ ਸੁਗਲ - ਵੱਕੇਂ ਕਿਵਾ
 ਤੇ ਇਹ ਆਈਏ ਕੁ ਦਾ ਆਪ ਦਾ ਰਿਹਿਆ। ਇਹੋ ਕੈਵੀ ਵਾਅਤੇ ਇਹ ਤੇਰਾਂ
 ਵੈਲ ਇਹ ਰਿਹਿਅਿਸਾਂ ਵਾਲ ਸੁਭਾਅ ਪੀਟੀ ਨਵੀਂ ਨਵੀਂ ਗੱਜ ਨਹੀਂ, ਕਿਉਂਕਿ
 ਪਹਿਲਾਂ ਵੀ ਉਹ ਕਈਆਂ ਨਾਲ ਚਲੀ ਰਹੀ ਰਹੀ ਸੀ, ਇਹ ਜਾਹੀ ਕੈਨਿਆ
 ਕੇ ਉਹ ਨਾਂ ਵੀ ਜਾਣਦੀ ਸੀ ਤੇ ਜਿਨ੍ਹਾਂ ਵੱਕੇਂ ਕਈਆਂ ਨੂੰ ਜੋ ਕਈਆਂ ਨੂੰ
 ਹੈਂਗੀ ਤੇਰਾਂ ਕਾਲਕਾ ਸੀ, ਕੈਵੀ, ਜੋਰੇ ਨੂੰ ਪੀਟ ਹੁਣ ਇਨ੍ਹਾਂ ਵੀਂ ਜੇਹੇ ਕਈਆਂ ਨੂੰ
 ਸੁਨ, ਜੋਰੇ ਨਵੀਂ ਵੈਲ ਦੇ ਚਾਅ ਇਹ ਤੇ ਜੈਵੀ ਦਾ ਬੁਝ ਆਪ ਦੇ ਵੱਲ
 ਰੱਖਵੇ ਤੇਰਾ ਕਿਹਾਣਾ ਨਵੇਂ ਹਿੱਤ ਸੀ, ਇਹੋ ਬੁਝੀ ਇਹ ਪੀਂਡੇ ਤੇ ਇਹ ਆਈਏ
 ਦਾ ਹੋਰ ਫੜ ਰਿਹਿਆ ਤੇ ਹੁਣ ਵੈਲ ਬੜੀ ਕਰਨ ਹਈ ਦਾਂ ਦੀ ਤਲਾਸ ਕਰਨ
 ਹੋਗਾ। ਕਾਲੇ ਪੀਂਡੇ ਕੇਵ ਸਾਹੀਬੀ ਦਾ ਹੋਰ ਕਰੋ ਮਹ ਮਹ ਅੱਕੇ ਕੀਆਂ ਰਾਹੀਂ
 ਕੱਢਲ ਤੇ ਕਾਲੇ ਹਿੱਤ ਹਿੱਤ ਸੋਚਦਾ ਕਿ ਜੇ ਅੱਕ ਸਾਸੇ ਨੂੰ ਵੈਲ ਰਲਾਉਂਦੀ
 ਆਉਂਦੀ ਤ੍ਰੀਵੀ ਤਾਂ ਅੱਕ ਚੜ੍ਹਰੀ ਵੈਲ 'ਚ ਲੀ ਕੱਵੇਰੇ ਬੁਲਦੇ। ਸੋਚਦੇ ਸੋਚਦੇ
 ਇਹ ਵੀ ਪਿਆਲ ਦਾ ਰਿਹਾ ਕਿ ਬੁੱਡੀ ਹੱਗੀ ਹੈ ਕਿ ਜਾਲ। ਜਾਂ ਇਹ ਸਮੱਝੇ
 ਕਿ ਫੜ ਹਿੱਤ ਰੰਗਾਂ ਦੀ ਪਛਾਣ ਹੋਣੇ ਵਾਲੀ ਤੇ ਉਹੋਂ ਵੀ ਧਤਾ
 ਸੁਗਲਾ ਜਦੋਂ ਖੱਬਿਉ ਆਉਂਦੀ ਤੁਗਰ ਜਾਲ ਮੱਕੇ ਰਿਹਿਗੇ, ਪੰਦਰਾਂ ਰੰਗਾਂ 'ਚ
 ਪੁਸ਼ੇਸ਼ ਆ ਗਈ ਤੇ ਜਾਲ ਲੀ ਅੰਦੂਹੈਸ, ਆਉਂਦਾਂ ਕਾਲੇ ਕਿਹਾਣਾ ਸੱਦਾਂ
 ਕੈਵੀ ਦੇ ਹੋਰ ਕਰੋ ਅੰਦੂਹੈਸ ਉਸਨੂੰ ਰਿਹਾ ਕੇ ਸੀਟੀਆਂ ਆਰੀ ਹਸਪਤਾਲ
 ਵੱਲ ਚੜ੍ਹੀ ਗਈ, ਜੋਰੇ ਨੂੰ ਵੈਲ ਹੁੰਦ ਕਾਣ ਦਾ ਜਾਂ ਤੇਰੀਂ ਕਾਰ ਸੱਗਦ
 ਦਾ ਅੰਗ ਹਿੱਤੇਰ ਨਹੀਂ ਸੀ ਰੰਗਾਂ ਕਿ ਕੈਵੀ ਦਾ ਹੱਥੋਂ ਰਿਹਵਾਂ ਜਾਣ



ਸੂਝੀ ਬਦੇਰ
ਵੇਖਚ : ਮਈਆਚੀ
ਅਨੁਵਾਦ : ਗੁਰਦੇਖ ਜੱਸ

ਪਿੰਡੀ ਦੇ ਪ੍ਰਸਿੱਧ ਜਿਥਾਗੀ ਮਹੈਸਾਚੀ ਦੀ ਯੁਸਤਕ 'ਹਮ ਕਿਆ ਕਰੋ?' ਦਾ ਪੰਜਾਬੀ ਮਨੁਦਾਰ 'ਕੂਝੀ ਸਵੇਰੇ' ਦੇ ਨਾਂ ਥੱਲੇ ਕਿਧੀਆ ਹੈ। ਗੁਰਦੇਖ ਜੱਸ ਦੇ ਇਕ ਯੁਸਤਕ ਨੂੰ ਪੰਜਾਬੀ ਰੂਪ ਦੇ ਕੇ ਪੰਜਾਬੀ ਸਾਹਿਤ ਵਿੱਚ ਆਂਧਈ ਕਿਸਮ ਦਾ ਨਵਾਂ ਵਾਗ ਕੀਤਾ ਹੈ ਜਿਹੜੇ ਸਲੀ ਉਹ ਹਾਂ ਤਨ੍ਹਾਂ ਵਾਣੀ ਦਾ ਹੱਕ ਦਾਰ ਹੈ। ਇਸ ਵਿੱਚ ਮਹੈਸਾਚੀ ਦੇ ਸੱਤ ਪ੍ਰਸਿੱਧ ਲੇਖ ਸ਼ਾਮਲ ਹਨ। ਇਹ ਲੇਖ ਹਨ: ਸਮਾਜ ਨੂੰ ਬਚਲ ਇਹੁਂ, 'ਮੇਰੀ ਦੁਡੀਆਂ ਦੀ ਕਗਈ'; ਇਹ ਸੱਤ ਕਿਉਂ? ਸਮਾਜ ਦਾ ਵਿਵਾਹ, ਆਜ ਸੱਤਾ, 'ਪਤਮ' ਤੇ ਅਸੀਂ ਕੀ ਕਹੀਏ।

ਪੰਜਾਬੀ ਵਿੱਚ ਸਾਈਟ ਦੀ ਕਿਤਾਬ ਪਾਇਆਂ ਅਨੁਕੂਲ ਹੈ, ਜਾਕੇ ਆਕੇ ਦੁਆਕੇ ਜੋ ਕੁਝ ਵਾਪਰਦਾ ਹੈ ਉਸਦੀ ਤੇ ਉਸਦੇ ਕਾਰਨ ਨੂੰ ਇੰਨ੍ਹੇ ਸਭ ਤਰੀਕੇ ਨਾਲ ਪਿਆਸਾਨਿਆ ਗਿਆ ਹੈ ਕਿ ਇੱਕ ਆਮ ਕੁਝ ਵਾਲਾ ਧਾਰਕ ਵੀ ਸਮਾਜ ਦੇ ਕਈ ਅੰਖਾਂ ਤੋਂ ਅੰਖੇ ਸਵਾਲਾਂ ਨੂੰ ਇਸ ਯੁਸਤਕ ਰਾਜੀ ਸਮਝ ਸਕਦਾ ਹੈ। ਸਿਆਸਤ, ਧਰਮ, ਅਤੇ ਸਾਸਤਰ, ਦਰਸ਼ਨ, ਸਾਹਿਤ ਤੇ ਸਾਡਿਆਤ ਆਈ ਅੰਖੇ ਅੰਖੇ ਵਿਸ਼ਿਆਂ ਨੂੰ ਲੇਖਚਰ ਦੇ ਇਕ ਰਮ ਆਮ ਜੋਗਾਂ ਦੀ ਪਰਤ ਵਿੱਚ ਫੈਲੇ ਆਂਦਾ ਹੈ। ਇਸ ਕਿਤਾਬ ਨੂੰ ਘੜ੍ਹ ਤੋਂ ਥਾਮਰ ਧਾਰਕ ਆਪਣੇ ਆਕੇ ਦੁਆਕੇ ਥਾਰੇ ਇਕ ਨਵੇਂ ਲਾਲ ਵਿੱਚ ਸੋਲਾ ਜਲੀ ਮਜ਼ਹੂਰ ਤੈਜ਼ਾ ਹੈ। ਕੋਈ ਰਚਲਾ ਵੀ ਕਿਵੇਂ ਪੜ੍ਹਨ ਵਾਲੇ ਦੇ ਮਨ ਵਿੱਚ ਸਮਾਜ ਵਿੱਚ ਵਿਲੱਹੀਆਂ ਕੁਝੀਤੀਆਂ ਤੇ ਕੋਵਜ ਥਾਰੇ ਨਵੇਂ ਸਵਾਲ ਖੜ੍ਹੇ ਕਰ ਦੇਂਦੇ ਉਹ ਰਚਲਾਂ ਇਕ ਸਟਲ ਰਚਲਾਂ ਮੰਨੀ ਜਾਂਦੀ ਰਾਹੀਂ ਹੈ। ਅਸੀਂ ਹਾਂ ਪੰਜਾਬੀ ਪਾਇਕ ਨੂੰ ਸੁਣਾਅ ਦੇਣਾਂ ਕੇ ਕਿ ਉਹ ਇਸ ਯੁਸਤਕ ਨੂੰ ਜਵੂਠ ਸੁਹੂਠ ਦੀ ਕੋਸ਼ਿਸ਼ ਕਰੇ। ਇਹ ਯੁਸਤਕ ਇਸ ਪਤੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ: ਬਲਗਾਜ ਸਾਡੀ ਆਦਗਾਹ ਪ੍ਰਵਾਸਨ, ਆਂਕੜੀਆਂ ਥਾਲੀਆਂ ਕਾਲਜ, ਅੰਮ੍ਰਿਤਸਰ, ਪੰਜਾਬ। ਨਜ਼ੂਲੇ ਵਜੋਂ ਅਸੀਂ ਇਸ ਯੁਸਤਕ ਵਿੱਚੋਂ 'ਸਮਾਜ ਨੂੰ ਬਚਲ ਇਹੁਂ' ਲੇਖ ਵਿੱਚੋਂ ਕੁਝ ਇੱਕ ਦੇ ਗੇ ਹਾਂ।

ਸੰਚਾਰ

ਤੁਸੀਂ ਹੈਰਾਨਗੀ ਵਿਚ ਕਿਉਂ ਪੀ ਗਏ ਹੋ? ਤੁਹਾਨੂੰ ਮੇਰੀ ਗੱਲ ਉਤੇ ਯਕੀਨ ਕਿਉਂ ਨਹੀਂ ਆਉਂਦਾ? ਇਹਨੀਂ ਛੋਟੀ ਜੇਹੀ ਗੱਲ ਤੁਹਾਡੀ ਸਮਝ ਵਿਚ ਕਿਉਂ ਨਹੀਂ ਆਉਂਦੀ। ਅੱਛਾ ਚਲੋ, ਇਕ ਵਾਰ ਇਸ ਸਮਾਜ ਵਲ ਹੋਰ ਜ਼ਿਆਦਾ ਨਜ਼ਦੀਕ ਹੋ ਕੇ ਵੇਖੋ—ਕੀ ਵੇਖਿਆ? ਲਉ ਮੈਂ ਹੀ ਦਸ ਦਿੰਦਾ ਹਾਂ ਕਿ ਮੈਨੂੰ ਕੀ ਦਿਖਾਈ ਪੈਂਦਾ ਹੈ?—ਤੁਹਾਡਾ ਇਹ ਸਮਾਜ ਪੌੜੀ ਦੀ ਤਰ੍ਹਾਂ ਬਣਿਆ ਹੋਇਆ ਹੈ ਅਤੇ ਇਕ ਦੇ ਮੌਢੇ ਉਤੇ ਦੂਸਰਾ, ਦੂਸਰੇ ਦੇ ਮੌਢੇ ਉਤੇ ਚੌਥਾ, ਚੌਥੇ ਉਤੇ ਪੰਜਵਾਂ—ਇਕ ਬਹੁਤ ਉੱਚੀ ਕਤਾਰ ਲਗੀ ਹੈ—ਇਸ ਕਤਾਰ ਵਿਚ ਸਭ ਤੋਂ ਨੀਵਾਂ ਸ਼ਹਿਰ ਅਤੇ ਕਸਬਿਆਂ ਦਾ ਮਜ਼ਦੂਰ ਅਤੇ ਪਿੰਡਾਂ ਦਾ ਬੇ-ਜ਼ਮੀਨਾਂ ਖੇਤ ਮਜ਼ਦੂਰ ਹੈ, ਸ਼ਹਿਰ ਅਤੇ ਪਿੰਡ ਦੇ ਇਨ੍ਹਾਂ ਲੱਖਾਂ ਕਰੋਂਦਾਂ ਮਜ਼ਦੂਰਾਂ ਦੇ ਮੌਢਿਆਂ ਉਤੇ ਛੋਟਾ ਦੁਕਾਨਦਾਰ, ਛੋਟਾ ਕਿਸਾਨ, ਪ੍ਰਾਇਮਰੀ ਸਕੂਲ ਦਾ ਅਧਿਆਪਕ, ਮਾਮੂਲੀ ਕਲਰਕ ਬੈਠੇ ਹਨ, ਇਹਨਾਂ ਦੇ ਮੌਢਿਆਂ ਉਤੇ ਦਰਮਿਆਨਾ ਕਿਸਾਨ, ਛੋਟਾ ਕਾਰਖਾਨੇਦਾਰ, ਸਕੈਡਰੀ ਅਧਿਆਪਕ, ਵੱਡੇ ਕਲਰਕ ਛੋਟੇ ਵਿਉਪਾਈ ਬੈਠੇ ਹਨ, ਇਹਨਾਂ ਦੇ ਮੌਢਿਆਂ ਉਤੇ ਪਨੀ ਕਿਸਾਨ—ਪ੍ਰੋਫੈਸਰ, ਵਕੀਲ, ਡਾਕਟਰ, ਵਿਉਪਾਈ, ਕਾਰਖਾਨੇਦਾਰ ਸਵਾਰ ਹਨ। ਉਹਨਾਂ ਦੇ ਮੌਢਿਆਂ ਜ਼ਿਮੀਦਾਰ ਅਤੇ ਸਭ ਤੋਂ ਉਪਰ ਅਜਾਰੇਦਾਰ ਪੂਜੀਪਤੀ ਬੈਠੇ ਹਨ—ਇਸ ਤਰ੍ਹਾਂ ਸਾਡਾ ਸਮਾਜ ਕੁਤਬਮੀਨਾਰ ਦੀਆਂ ਪੌੜੀਆਂ ਦੀ ਤਰ੍ਹਾਂ ਬਣਿਆ ਹੈ। ਹੁਣ ਤੁਸੀਂ ਖੁਦ ਹੀ ਸੋਚ ਲਵੇ ਸਭ ਤੋਂ ਜ਼ਿਆਦਾ ਦੁਖੀ ਤੇ ਪ੍ਰੇਸ਼ਾਨ ਇਸ ਸਮਾਜ ਵਿਚ ਕੈਣ ਹੈ ਅਤੇ ਸਭ ਨਾਲੋਂ ਜ਼ਿਆਦਾ ਸੁਖੀ ਅਤੇ ਪ੍ਰੇਸ਼ਾਨ ਵੀ ਹੈ ਅਤੇ ਉਸ ਨੂੰ ਇਸ ਲਾਈਨ ਦੇ ਟੁੱਟਣ ਦੀ ਸਭ ਤੋਂ ਵਧ ਜ਼ਰੂਰਤ ਵੀ ਹੈ, ਅਤੇ ਜੋ ਸਭ ਤੋਂ ਉਪਰ ਹੈ, ਉਹ ਸਭ ਨਾਲੋਂ ਜ਼ਿਆਦਾ ਸੁਖੀ ਹੈ ਅਤੇ ਇਸ ਲਾਈਨ ਨੂੰ ਕਾਇਮ ਰਖਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਵੀ ਉਸ ਨੂੰ ਹੀ ਹੈ ਕਿਉਂਕਿ ਅਗਰ ਇਕ ਟੁੱਟ ਗਈ ਤਾਂ ਇਥੇ ਸਭ ਤੋਂ

* ਨੀਵੀਂ ਪੱਧਰ ਦੇ ਲੋਕ ਉਪਰ ਲੱਦੇ ਭਾਰ ਤੋਂ ਇਕ-ਦੱਮ ਮੁਕਤ ਹੋ ਕੇ ਆਜ਼ਾਦ ਹੋ ਜਾਣਗੇ, ਸਭ ਤੋਂ ਉਪਰ ਦੇ ਲੋਗ ਜ਼ਿਆਦਾ ਉਚਾਈ ਤੋਂ ਡਿਗਾਣ ਦੇ ਕਾਰਣ ਮੇਤ ਦਾ ਸਿਕਾਰ ਬਣ ਜਾਣਗੇ। ਚੀਜ਼ਾਂ ਨੂੰ ਸਮਝਣ ਦੇ ਇਸ ਆਸਾਨ ਤਰੀਕੇ ਨਾਲ ਕੀ ਗੱਲ ਸਾਡੇ ਸਾਹਮਣੇ ਆਈ— ਇਹੀ ਕਿ ਇਸ ਸਮਾਜ ਨੂੰ ਬਦਲ ਦੇਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਮੇਹਨਤਕਸ਼ ਵਰਗ ਨੂੰ ਹੈ, ਅਤੇ ਇਹ ਵੀ ਕਿ ਸਭ ਤੋਂ ਉਪਰ ਵਾਲੇ ਜ਼ਿਮੀਂਦਾਰ ਅਜ਼ਾਰੇਦਾਰ ਇਸ ਸਮਾਜ ਨੂੰ ਕਾਇਮ ਰਖਣਾ ਚਾਹੁੰਦੇ ਹਨ, ਅਤੇ ਉਹ ਸਮਾਜ ਨੂੰ ਬਦਲ ਦੇਣ ਦੀ ਹਰ ਕੋਸ਼ਿਸ਼ ਦਾ ਜਾਂ ਤਾਂ ਵਿਰੋਧ ਕਰਨਗੇ ਜਾਂ ਇਹ ਕੋਸ਼ਿਸ਼ ਕਰਨਗੇ ਕਿ ਆਦਮੀ ਸਮਾਜ ਨੂੰ ਬਦਲ ਦੇਣ ਦੀ ਗੱਲ ਹੀ ਨਾ ਸੌਚ ਸਕੇ! ਭਾਈ ਮੇਰੇ, ਮੇਹਨਤਕਸ਼ਾਂ ਤੇ ਲੁਟੇਰਿਆਂ ਦੀ ਇਹ ਜੱਦੋ-ਜ਼ਹਿਦ ਹੀ ਇਸ ਦੁਨੀਆਂ ਵਿਚ ਚਲ ਰਹੀ ਹੈ ਅਤੇ ਜੇਕਰ ਗੱਲ ਨਾਲ ਵੇਖੋ ਤਾਂ ਇਸ ਸੰਘਰਸ਼ ਵਿਚ ਸਾਡੀ ਮਜ਼ਦੂਰਾਂ-ਕਿਸਾਨਾਂ ਦੀ ਜਿੱਤ ਬੇਹੋਦ ਆਸਾਨ ਹੈ?

ਹੁਣ ਤੁਸੀਂ ਕਹੋਗੇ ਕਿ ਸਮਾਜ ਨੂੰ ਬਦਲਣਾ ਆਸਾਨ ਕਿਸ ਤਰ੍ਹਾਂ ਹੈ? ਭਾਈ ਮੇਰੇ, ਅਗਰ ਇਹ ਸਭ ਤੋਂ ਹੇਠਾਂ ਦੱਬੇ-ਕੁਰਲੇ ਸ਼ਹਿਰਾਂ ਅਤੇ ਪਿੰਡਾਂ ਦੇ ਮਜ਼ਦੂਰ, ਜਿਨ੍ਹਾਂ ਨੂੰ ਨਾ ਸਹਿਣ ਵਾਲੇ ਭਾਰ ਤੋਂ ਡੁਟਕਾਰਾ ਪਾਉਣ ਲਈ ਕਤਾਰ ਟੱਟਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਆਪਣਾ ਮੌਦਾ ਹਿਲਾ ਦੇਣ ਤਾਂ ਦੱਸੋ ਫਿਰ ਕੀ ਹੋਵੇਗਾ? ਕੀ ਉਪਰ ਦੇ ਸਾਰੇ ਲੋਗ ਡਿੱਗ ਨਹੀਂ ਜਾਣਗੇ ਅਤੇ ਕਿਸ ਉਪਰ ਦੇ ਲੋਕਾਂ ਦੇ ਡਿਗਾਣ ਨਾਲ ਸਮਾਜ ਦੀ ਮੇਹਨਤਕਸ਼ ਜਨਤਾ ਸੋਸ਼ਣ ਉਤਪੀਤਨ ਤੋਂ ਮੁਕਤ ਨਹੀਂ ਹੋ ਜਾਵੇਗੀ? ਅਤੇ ਇਸ ਮੌਦੇ ਦੇ ਹਿਲਣ ਵਿਖੇ ਸਮਾਂ ਹੀ ਕਿਤਨਾ ਲਗਦਾ ਹੈ—ਬੱਸ ਕੁਛ ਹੀ ਪਲਾਂ ਦੀ ਹੀ ਤਾਂ ਗੱਲ ਹੈ ਅਤੇ ਫਿਰ ਹਮੇਸ਼ਾਂ ਵਸਤੇ ਮੁਕਤ! ਵੇਖਿਆ ਤੁਸੀਂ, ਸਮਾਜ ਨੂੰ ਬਦਲ ਦੇਣਾ ਕਿਤਨਾ ਆਸਾਨ ਹੈ—ਕੇਵਲ ਇਤਨੀ ਹੀ ਤਾਂ ਗੱਲ ਹੈ ਕਿ ਆਪਣੀ ਮੇਹਨਤ ਨਾਲ ਦੁਨੀਆਂ ਦੀਆਂ ਬੇਹਤਰੀਨ ਚੀਜ਼ਾਂ ਨੂੰ ਬਣਾਉਣ ਵਾਲੇ ਮਜ਼ਦੂਰ—ਕਿਸਾਨ ਉਹਨਾਂ ਚੀਜ਼ਾਂ ਉਤੇ ਅਤੇ ਉਨ੍ਹਾਂ ਚੀਜ਼ਾਂ ਨੂੰ ਬਣਾਉਣ ਵਾਲੇ ਸਭ ਕਾਰਬਾਨਿਆਂ ਉਪਰ ਅਧਿਕਾਰ ਕਰ ਲੈਣ। ਜਦੋਂ ਬਣਾਉਣ ਨਾਲੋਂ ਖਾਣਾ ਆਸਾਨ ਹੈ ਅਤੇ ਅਸੀਂ ਬਣਾਉਣ ਦਾ ਮੁਸਕਲ ਕੰਮ ਲਗਾਤਾਰ ਕਰ ਰਹੇ ਹਾਂ ਤਾਂ ਫਿਰ ਖਾਣ ਦਾ ਆਸਾਨ ਕੰਮ ਕਿਉਂ ਨਹੀਂ ਕਰ ਸਕਦੇ? ਸਮਾਜ ਨੂੰ ਬਦਲਣਾ ਆਸਾਨ ਤਾਂ ਬਹੁਤ ਹੈ, ਬਸਰਤੇ ਕਿ ਅਸੀਂ ਮੇਹਨਤਕਸ਼ ਦੇ ਲੱਖ-ਕਰੋੜਾਂ ਲੋਕ ਇਸ ਨੂੰ ਬਦਲਣ ਦਾ ਇਰਾਦਾ ਕਰ ਲਈਏ। ਅਤੇ ਪੁਰਾਣੇ ਸਮਾਜ ਨੂੰ ਨਿਸ਼ਟ ਕਰਕੇ ਨਵੇਂ ਸਮਾਜ ਦੇ ਨਿਰਮਾਣ ਦੇ ਕੰਮ ਵਿਚ ਜੁੱਟ ਜਾਈਏ ਅਤੇ ਇਹੋ ਸਭ ਤੋਂ ਜ਼ਿਆਦਾ ਮੁਸਕਲ ਪੈਦਾ ਹੁੰਦੀ ਹੈ ਕਿਉਂਕਿ ਲੁਟੇਰੇ ਵਰਗ ਨੇ ਸਾਡੇ ਦਿਮਾਗ ਵਿਚ ਇਹ ਗੱਲ ਪੈਦਾ ਕਰ ਦਿੱਤੀ ਹੈ ਇਹ ਦੁਨੀਆਂ ਪ੍ਰਮਾਤਮਾ ਨੇ ਬਣਾਈ ਹੈ, ਸਾਡੇ ਸੁਖ-ਦੁਖ ਸਾਡੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਹੈ ਅਤੇ ਸਾਡੇ ਦੁਖ-ਦਰਦ ਨੂੰ ਭਗਵਾਨ ਹੀ ਦੂਚ ਕਰ ਸਕਦਾ ਹੈ। ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀ ਪੂਜਾ ਵਰੀਅਰ ਕਰਨ ਤੋਂ ਇਲਾਵਾ ਸਾਡੇ ਸਾਮੂਣੇ ਕੋਈ ਵੀ ਰਸਤਾ ਨਹੀਂ ਹੈ। ਦਰਅਸਲ ਲੁਟੇਰੇ-ਪੁੰਜੀਪਤੀ-ਜ਼ਿਮੀਂਦਾਰ ਇਹ ਅੱਡੀ ਤਰ੍ਹਾਂ ਜਾਣਦੇ ਹਨ, ਇਹ ਦੁਨੀਆਂ ਅਸੀਂ ਮੇਹਨਤਕਸ਼ ਲੋਕਾਂ ਨੇ ਹੀ ਬਣਾਈ ਹੈ ਅਤੇ ਅਸੀਂ ਹੀ ਇਸ ਨੂੰ ਚਲਾ ਰਹੇ ਹਾਂ, ਇਹ ਵੀ ਕਿ ਸਾਡੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਉਹ ਗਿਣਤੀ ਵਿਚ ਬਹੁਤ ਹੀ ਘਟ, ਦੂਸਰਿਆਂ ਦੀ ਮੇਹਨਤ ਦੀ ਚੋਰੀ ਕਰਕੇ ਐਥੇ ਆਚਾਮ ਨਾਲ ਰਹਿਣ ਕਰਕੇ ਉਹ ਅਤਿਆਚਾਰੀ ਵੀ ਹਨ ਅਤੇ ਇਹ ਵੀ ਕਿ ਇਸ ਸੋਸ਼ਣ-ਉਤਪੀਤਨ ਨਾਲ ਪ੍ਰੇਸ਼ਾਨ ਹੋ ਕੇ ਅਸੀਂ ਮਜ਼ਦੂਰ-ਕਿਸਾਨ ਉਨ੍ਹਾਂ ਨੂੰ ਨਫਰਤ ਵੀ ਕਰਦੇ ਹਾਂ ਅਤੇ ਪੇਦਾਵਾਰ ਦੇ ਸਾਧਨਾਂ ਉਤੇ ਅਧਿਕਾਰ ਕਰਕੇ ਉਨ੍ਹਾਂ ਨੂੰ ਕੁੱਟ ਮਾਰ ਕੇ ਭਜਾ ਸਕਦੇ ਹਾਂ—ਅਸੀਂ ਪ੍ਰਤੀਕੂਲ ਸਥਿਤੀ ਵਿਚ ਆਪਣੀ ਲੁੱਟ ਅਤੇ ਮੁਨਾਫ਼ਾਖੋਰੀ ਦੀ ਗੱਖਿਆ ਵਸਤੇ ਉਹ ਇਕ ਛੜਪੰਤਰ ਰਚਦੇ ਹਨ—ਉਹ ਆਪਣੀਆਂ ਅੰਨਕਾਂ ਸਾਡੀਆਂ ਅੰਖਾਂ ਨੂੰ ਲਗਾ ਦਿੱਤੇ ਹਨ, ਜਿਸ ਦੇ ਪ੍ਰਭਾਵ ਨਾਲ ਸਾਨੂੰ ਉਨ੍ਹਾਂ ਦੀ ਲੁੱਟ ਵਜ਼ਬ ਲੱਗਣ ਲਗ ਪੈਂਦੀ ਹੈ, ਉਨ੍ਹਾਂ ਦੇ ਸੁਖ ਅਤੇ ਸਾਡੇ ਦੁਖ ਦਾ ਕਾਰਣ ਪ੍ਰਵਰਤਿ

If you are looking for

* Quality

* Quality

* Price

* After sale service when
buying your car contact

Kuldip S. Jhand

ਕਿਸੇ ਪਰਕਾਰ ਦੀ ਕਾਰ ਖੂੰਦਣੀ ਜਾਂ

ਟਰੇਕ ਕਰਨੀ ਹੋਵੇ ਤਾਂ ਖੂੰਦਣ

ਤੋਂ ਪਹਿਲਾਂ

ਕੁਲਦੀਪ ਝੰਡ

ਨੂੰ ਮਿਲੇ ਜਾਂ ਫੁੱਲ ਕਰੋ



Office

521-7731

Res. 524-4137

**WESTMINSTER
CHEVROLET-
OLDSMOBILE**

12 th Ave. at Queens Ave
New West Minster

ਅਮਬੀਕਾ ਫੁਡਜ਼

ਵਧੀਆ ਤੇ ਸਸਤੀ ਗਰੋਸਰੀ ਨੈਣ ਲਈ
ਸਾਡੇ ਸਟੋਰ ਵਿਚ ਦਰਸ਼ਨ ਦਿਓ।

Largest of its kind in
North America.

ਤੁਸਤਿਆ ਦੀ ਸੇਨ ਪ੍ਰਾਈਸ
ਸਾਡੀ ਰੰਗੁਲਰ ਪ੍ਰਾਈਸ ਹੁੰਦੀ ਹੈ।

**British Columbia's
Finest Indian
Grocery Store**

327-0295

**5125 VICTORIA
DRIVE VANCOUVER**

ਜਨਮ ਦੇ ਕਰਮ ਦਿਖਾਈ ਦੇਣ ਲਗਦੇ ਹਨ, ਦਾਣੇ ਦਾਣੇ ਉਤੇ ਖਾਣ ਵਾਲੇ ਦੀ ਮੋਹਰ ਨਜ਼ਰ ਆਉਣ ਲੱਗਦੀ ਹੈ, ਇਹ ਅਸਲੀ ਦੁਨੀਆਂ ਨਕਲੀ ਲੱਗਣ ਲੱਗਦੀ ਹੈ ਅਤੇ ਪਰਲੋਕ ਦੀ ਨਕਲੀ ਦੁਨੀਆਂ ਅਸਲੀ ਦਿਖਾਈ ਲੱਗਣ ਲੱਗਦੀ ਹੈ। ਜਿਸ ਤਰ੍ਹਾਂ ਸਿਰ ਦੇ ਭਾਰ ਖੜ੍ਹੇ ਹੋਏ ਆਦਮੀ ਨੂੰ ਅਸਮਾਨ ਇਕ ਨਜ਼ਦੀਕ ਹਕੀਕਤ ਦਿਖਾਈ ਦਿੰਦੀ ਹੈ ਅਤੇ ਧਰਤੀ ਉਸ ਦੀ ਨਜ਼ਰ ਵਿਚ ਹੀ ਨਹੀਂ ਆਉਂਦੀ, ਇਸ ਤਰ੍ਹਾਂ ਆਦਮਖੋਰ ਲੁਟੇਰੇ ਆਪਣੇ ਫਾਇਦੇ ਦੇ ਵਿਚਾਰਾਂ ਦਾ ਰਿਕਾਰਡ ਸਾਡੇ ਦਿਮਾਗ ਵਿਚ ਫਿਟ ਕਰਕੇ ਸਾਡੀ ਸਹੀ ਨਿਗਾਹ ਨੂੰ ਆਪਣੇ ਫਾਇਦੇ ਵਿਚ ਪ੍ਰੰਦਲਾ ਤੇ ਕਮਜ਼ੋਰ ਬਣਾ ਦਿੰਦੇ ਹਨ ਅਤੇ ਇਕ ਤਰ੍ਹਾਂ ਨਾਲ ਸਾਨੂੰ ਅੰਨ੍ਹੀਂ ਅਤੇ ਅੰਨ੍ਹਿਆਂ ਨਾਲੋਂ ਵੀ ਜ਼ਿਆਦਾ ਬੇਵਰੂਹ ਬਣਾ ਦਿੰਦੇ ਹਨ, ਕਿਉਂਕਿ ਅੰਨ੍ਹੀਂ ਨੂੰ ਤਾਂ ਕੁਛ ਦਿਖਾਈ ਨਹੀਂ ਦਿੰਦਾ, ਜਦੋਂ ਕਿ ਸਾਨੂੰ ਹਰ ਚੀਜ਼ ਉਲਟੀ ਦਿਖਾਈ ਦਿੰਦੀ ਹੈ। ਮਤਲਬ ਕਿ ਜੋ ਹੈ, ਉਹ ਦਿਖਾਈ ਨਹੀਂ ਦਿੰਦਾ ਅਤੇ ਜੋ ਨਹੀਂ ਹੈ, ਉਹ ਦਿਖਾਈ ਦਿੰਦਾ ਹੈ, ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਜੋ ਪੂਜ਼ੀਪਤੀ-ਜ਼ਿਮੀਦਾਰ ਸਾਡੇ ਦੁਖ ਦਰਦ ਦੇ ਕਾਰਨ ਹਨ ਅਤੇ ਜਿਨ੍ਹਾਂ ਨੂੰ ਸਾਨੂੰ ਨਫਰਤ ਕਰਨੀ ਚਾਹੀਏ—ਲੜਨਾ ਚਾਹੀਏ, ਉਹ ਸਾਨੂੰ 'ਈਸ਼ਵਰ ਪੁੱਤਰ', 'ਗਰੀਬ-ਪਰਵਰ', 'ਅੰਨ ਦਾਤਾ', ਅਤੇ ਕਿਰਪਾ ਨਿਧਾਨ ਨਜ਼ਰ ਆਉਣ ਲਗਦੇ ਹਨ। ਅਤੇ ਉਨ੍ਹਾਂ ਨਾਲ ਨਫਰਤ ਕਰਨ ਅਤੇ ਲੜਨ ਦੀ ਥਾਂ ਅਸੀਂ ਉਨ੍ਹਾਂ ਪ੍ਰਤੀ ਪ੍ਰੇਮ ਅਤੇ ਸਰਧਾ ਦੀ ਭਾਵਨਾ ਨਾਲ ਲੋਟ ਪੇਟ ਹੋ ਜਾਂਦੇ ਹਾਂ। ਦੇਖਿਆ ਤੁਸੀਂ, ਇਹ ਜਾਬਰ ਲੋਟੂ ਜ਼ਿਮੀਦਾਰ ਅਤੇ ਪੂਜ਼ੀਪਤੀ ਕਿੰਨੇ ਚਾਲਾਕ ਹਨ? ਕਦੀ ਤੁਸੀਂ ਸੜਕ ਦੇ ਕਿਨਾਰੇ ਬਕਸਿਆਂ ਵਿਚੋਂ ਕੱਢ ਕੱਢ ਕੇ ਸੱਪ ਦਿਖਾਉਣ ਵਾਲਾ ਆਦਮੀ ਵੇਖਿਆ ਹੈ—ਇਹ ਕਿੰਨੀ ਸਫ਼ਾਈ ਨਾਲ ਸੱਪ ਦਿਖਾਉਂਦਾ ਦਿਖਾਉਂਦਾ ਦੇਂਦਾ ਦਾ ਮੰਜਨ ਵੇਚਣ ਲੱਗਦਾ ਹੈ। ਅਤੇ ਸਾਨੂੰ ਮਿੱਟੀ-ਕੋਇਲੇ ਰਾਖ, ਨਾਲ ਬਣਿਆ ਉਸ ਬੇਕਾਰ ਮੰਜਨ ਨੂੰ ਖੋਦਣ ਤੋਂ ਬਾਅਦ ਵੀ ਉਸ ਦੀ ਚਾਲਾਕੀ ਦਾ ਅਹਿਸਾਸ ਨਹੀਂ ਹੁੰਦਾ ਲੇਕਿਨ ਇਹ ਜ਼ਿਮੀਦਾਰ-ਪੂਜ਼ੀਪਤੀ ਸੱਪ ਦਿਖਾ ਕੇ ਮੰਜਨ ਵੇਚਣ ਵਾਲੇ ਆਦਮੀ ਤੋਂ ਵੀ ਜ਼ਿਆਦਾ ਚਾਲਾਕ ਹੁੰਦੇ ਹਨ, ਕਿਉਂਕਿ ਇਹ ਭੁੱਖ, ਬੇਕਾਰੀ, ਦਮਨ, ਉਤਪੀੜਨ ਦੇ ਸੌਦਾਗਰ ਹੁੰਦੇ ਹੋਏ ਵੀ ਉਨ੍ਹਾਂ ਲੋਕਾਂ ਰਾਹੀਂ 'ਅੰਨ੍ਹ-ਦਾਤਾ' ਅਤੇ 'ਜਨ ਰਖਸ਼ਕ' ਕਿਹਾ ਜਾਂਦਾ ਹੈ ਜਿਨ੍ਹਾਂ ਦੀ ਰੋਟੀ ਵੀ ਖੋਹ ਲੈਂਦੇ ਹਨ ਅਤੇ ਹੱਤਿਆ ਵੀ ਕਰਦੇ ਹਨ—ਅਤੇ ਆਪਣੇ ਵਿਚਾਰਾਂ ਨੂੰ ਫੈਲਾਉਣ ਮਤਲਬ ਕਿ ਰੋਸ਼ਨੀ ਦਾ ਗਲ ਘੁੱਟ ਕੇ ਹਨੋਰੇ ਨੂੰ ਫੈਲਾਉਣ ਦਾ ਇਹ ਕੰਮ ਬਹੁਤ ਬਾਧੀਕੀ ਨਾਲ ਹਰ ਪਲ ਕਰਦੇ ਰਹਿੰਦੇ ਹਨ। ਰੋਡੀਓ, ਅਖਬਾਰ, ਸਾਹਿਤ, ਟੈਲੀਵੀਜ਼ਨ, ਸਿਨੇਮਾ, ਸਕੂਲ-ਕਾਲਜ, ਮੰਦਰ-ਮਸਜਿਦ, ਰਾਸ਼ਡਿਲ, ਲਾਟਰੀ ਆਦਿ ਦੇ ਰੂਪ ਵਿਚ ਇਨ੍ਹਾਂ ਲੁਟੇਰਿਆਂ ਨੇ ਮੱਕੜੀ ਦੇ ਜਾਲੇ ਦੀ ਤਰ੍ਹਾਂ ਆਪਣਾ ਮਾਇਆ ਜਾਲ ਇਤਨਾ ਵਿਆਪਕ ਅਤੇ ਮਜ਼ਬੂਤ ਬਣਾਇਆ ਹੈ ਕਿ ਅਸੀਂ ਮੱਖੀ ਦੀ ਤਰ੍ਹਾਂ ਉਸ ਵਿਚ ਆਸਾਨੀ ਨਾਲ ਫਸ ਜਾਂਦੇ ਹਾਂ—ਦੇਖਿਆ ਤੁਸੀਂ ਸਮਾਜ ਨੂੰ ਬਦਲ ਦੇਣ ਦੇ ਕਿਤਨੇ ਆਸਾਨ ਕੰਮ ਦੀ ਇਨ੍ਹਾਂ ਦਰਿੰਦਿਆਂ ਨੇ ਆਪਣੇ ਨਿੱਜ-ਸਵਾਰਬਾਂ ਦੀ ਹਿਫਾਜ਼ਤ ਲਈ ਕਿੰਨਾ ਮੁਸ਼ਕਲ ਬਣਾ ਦਿੱਤਾ ਹੈ? ...

... ਵੇਖਿਆ ਭਾਈ, ਸਮਾਜ ਨੂੰ ਬਦਲਣ ਲਈ ਸਭ ਤੋਂ ਪਹਿਲੀ ਜ਼ਰੂਰਤ ਇਹ ਹੈ ਕਿ ਅਸੀਂ ਇਸ ਸਮਾਜ ਨੂੰ ਜਾਣੀਏ, ਇਸ ਵਿਚ ਹੋਣ ਵਾਲੇ ਪ੍ਰੀਵਰਤਨਾਂ ਦੇ ਨਿਯਮਾਂ ਨੂੰ ਸਮਝੀਏ ਅਤੇ ਇਸ ਨੂੰ ਭਗਵਾਨ ਦੀ ਮਾਇਆ ਅਰਥਾਤ ਭਾਗਾਂ ਦੀ ਖੋਡ ਮੰਨ ਕੇ ਅੱਖਾਂ ਮੀਟ ਕੇ ਨਾ ਬੈਠੇ ਰਹੀਏ। ਇਕ ਜਗਦਾ ਹੋਇਆ ਦੀਵਾ ਬੁਝੇ ਹੋਇਆਂ ਨੂੰ ਜਗਾ ਸਕਦਾ ਹੈ ਅਤੇ ਰੋਸ਼ਨੀ ਹੀ ਹਨੋਰੇ ਨੂੰ ਦੂਰ ਕਰ ਸਕਦੀ ਹੈ। ਸਾਨੂੰ ਕਿਸਮਤ, ਪੁਨਰ ਜਨਮ ਅਤੇ ਪਰਲੋਕ ਆਦਿ ਜੈਸੇ ਅੰਧ-ਵਿਸ਼ਵਾਸਾਂ ਦੇ ਵਿਰੁਧ ਸੰਘਰਸ਼ ਕਰਕੇ ਆਪਣੇ ਮਨੁਖਾਂ ਨੂੰ ਅੰਧਕਾਰ ਦੀ ਕੈਦ ਤੋਂ ਮੁਕਤ ਕਰਨਾ ਹੋਵੇਗਾ। ...

PAUL'S PLUMBING & ELECTRICAL SUPPLY

PLUMBING & BATHROOM FIXTURES & SUPPLIES
HOT WATER TANKS
HOT WATER HEATING & SUPPLIES



ਖੁਸ਼ਖਲੀ! ਤੁਹਾਡੀ ਅਗੂਝਤ ਲਈ ਪ੍ਰੈਸ਼ੰਪਿੰਗ, ਗੀਟਿੰਗ ਤੇ ਬਿਜਲੀ ਦੇ ਅਮ੍ਰਤ ਦੀ ਬੋਟੇਰ ਆਪਣੇ ਕਾਈ ਉਮ ਫਾਲ ਵੱਲੋਂ 32 ਐਕ੍ਰੀਲੀ ਲਾਗੇ 4774 ਮੈਨ ਸਟੀਂਟ ਤੇ ਬੋਟੇ ਵਿਚ ਚੁਲਾ ਗੈਂਡਾ ਹੈ। ਮਾਡੇ ਕੋਲ ਘਾਵੇ, ਪੰਜਾਬੀ 'ਚੇ ਗੱਲ ਥਾਤ ਕੱਡੇ। ਹੋਰੂ ਜਾਣਕਾਰੀ ਧੂਪਤ ਕੁਰਕ ਲਈ ਕੈਲ ਵੱਡੇ। 872 3118

English-Punjab-Hindi Spoken
4774 Main St (at 32nd)
Vancouver • 872-3118
Open Sunday — Parking at rear.

BARTI ART JEWELLERS

ORIENTAL SILVER AND GOLD JEWELRY REPAIRING



BARTI ART JEWELLERS

Specialist in East Indian Jewelry Craftware

RASIK PAREKH
Res.: 879-5610
Store: 874-9448
865 Kingsway nr. Fraser
Vancouver B.C., Canada

We Also Take Orders For
Marriage Party Photos and Group Photos
Contact Rasik

VICON MEDIC PHARMACY

ਲਾਈਕਾਨ ਫਾਰਮੇਸੀ ਤੁਹਾਡੀ ਅਗੂਝਤ ਲਈ
6407 MAIN ST. ਤੇ ਚੁੱਲ ਗਿਆ ਹੈ। ਇਥੋਂ
ਤੁਹਾਂ ਵਾਲੀਆਂ ਆਪੇ ਹੋਰੇ ਸੈਂਟੋਲ ਸਾਨੂੰ ਕਿਣ੍ਹੇ
ਅਸ਼ਫ਼ੀਆਂ ਵੀ ਮਤਾਂ ਤੇ ਖੋਲ੍ਹੇ ਅਵੇਂ।
ਖੁਲ੍ਹੇ ਅਤੇ ਤੇ ਅੜ੍ਹਾ ਕੇ ਏਥੋਂ।

TEL: 324-3177

KENNY K. H. NG B.Sc. (PHARM.)
R.P.E.B.C.

PAUL C. Y. FU B.Sc. (PHARM.)
R.P.E.B.C.

6407 MAIN ST.
VANCOUVER, B.C.

ਧੰਨਵਾਦੀ ਸਿਟਰੇਵੀ ਅੰਜੋਸ਼ੀਟੇਸ਼ਨ ਵੱਡੇ ੩੫ ਜਨਵਰੀ ਤੂੰ ਇਕ ਥਾਮ ਮੀਟਿੰਗ ਮੱਦੀ ਗਈ ਜਿਥੇ ਵਿੱਚ ਆੰਸੋਗੀਟੇਸ਼ਨ ਦੇ ਮੌਖਿਕ ਤੌਰ 'ਤੇ ਬਿਲਾਂ ਸੰਪਾਦਨ ਵਾਤਾਂ ਵੱਡੇ, ਮੈਥਾਡ ਵੱਡੇ ਕੇਨੇਡੀਅਨ ਅਤੇ ਗੁਰੂਤਵਨ ਗਮਪੁਰੀ ਨੇ ਵਿਆਵਤੀ ਗਤੂ ਤੂਰ ਤੇ ਹੋਂਗਾ ਕਿਅਥਾ। ਅਜਸ਼ੇਰ ਤੌਰ 'ਤੇ ਆਤੇ ਗੁਰੂਤਵਨ ਗਮਪੁਰੀ (ਜੋ ਧੰਨਵਾਦੀ ਵਿਸ਼ਵ ਮੰਮੇਲਣ ਦੀ ਅੰਤਰਾਗਲਟਾਵੀ ਕਮੇਟੀ ਦੇ ਮੌਖਿਕ ਹਨ) ਦੇ ਟੈਂਸਿਆ ਕਿ ਧੰਨਵਾਦੀ ਵਿੱਚ ਅੰਤਰਾਗਲਟਾਵੀ ਕਮੇਟੀ ਨੇ ਟੈਂਸਿਆ ਕੀਤਾ ਹੈ ਕਿ ਅਗਲਾ ਧੰਨਵਾਦੀ ਵਿਸ਼ਵ ਮੰਮੇਲਣ ਕੇਨੇਡਾ ਵਿੱਚ ਤੇ ਰਿਹਾ ਹੈ ਅਤੇ ਇਥੋਂ ਦੇ ਸੇਖਕਾਂ, ਸੇਖਕ ਸਤਾਵਾਂ ਅਤੇ ਸੇਕਾਂ ਤੂੰ ਕੋਈ ਗਹਿਰਾ ਨਹੀਂ। ਇਹ ਕੇਨੇਡਾ ਵਿੱਚ ਮੰਮੇਲਣ ਦੇ ਹੋਏ ਜਾਂ ਨਹੀਂ ਹੋਏ ਵਿਕਾਰ ਵਾਟਾਂ ਰਿਹਾ ਤੇਹਿਆ। ਮੰਮੇਲਣ ਦੇ ਕੇਨੇਡਾ ਵਿੱਚ ਜਾ ਹੋਏ ਦੇ ਪੱਖ ਵਿੱਚ ਕਈ ਸੁਝਾਅ ਆਉ ਪਰ ਤ੍ਰਿਭੰਸੇ ਸੁਝਾਅ ਉਤਸ਼ੇਖੇ ਜਾਗਮਹੈ ਆਉ ਅਤੇ ਜਿਨ੍ਹਾਂ ਲੜ ਸੱਤ ਸੰਗਿਮਤ ਸਨ। ਉਚ੍ਚ ਪੱਠ ਹਿੱਤੇ ਹਨ।

ਪਿੰਡ ਵਿਭਾਗ ਵਾਂਕਰੇ ਤੋਂ ਘਾਅਰ ਪੰਜਾਬੀ ਲਿਟਰੇਰੀ ਐਸੇਸੀਏਸ਼ਨ ਦੇ ਨਵੇਂ ਸਾਲ ਦੇ ਆਗੂੰ
ਦਾਵਾਂ ਦੀ ਹੋਈ ਕੀਤੀ ਗਈ। ਜਿਸ ਵਿੱਚ ਸਰਧ ਸੰਮਤੀ ਕਾਲ ਜਵਾਹੇਲ, ਸੰਤ੍ਯ (ਯੂਧਾਨ), ਕੁਲਵੰਤ ਸੰਤੇਜਾ
(ਜੱਵਤਾ) ਅਤੇ ਸਮਸ਼ੇਰ ਤੱਥੀ ਅਗਲ ਸਵੇਤਰ ਲੁਕੇ ਗਏ।

ਮੁਖਵੰਡ ਹੋਰਲ

— ਮਣ੍ਡਾ ੨੪ ੧੯ ਅਕਤੂਬਰ

ਦਾ ਸੀ। ਪਿਛਾ ਕਰ ਪੁਲੀਸ਼ਮੈਨ ਕੇ ਪੀਂਡੇ ਦੀ ਆਈ. ਤੀ. ਮੰਜ਼ੀ ਤੋਂ ਪੀਂਡੇ
ਹੋਣਾਂ ਦੀ ਪੀਂਡੇ ਹੋਈ ਸਾਰੀ ਹੁੰਦੇ ਗਈ, ਵਿਕਟਰ ਸਾਰੇ ਲੁਵਿਆਂ ਹੋਣ ਕੇ
ਲੁਝ ਹੋਣ ਪਿਛੀਗੇਲੇ ਵਾਹਿਆਂ ਨੇ ਤੀਜੇ ਵਿਨ ਚੀਟ ਦੀ ਸੀਟ ਵਿਡੀਆ
ਤੂੰ ਜੁੱਬ ਬਣਾਉਂ, ਪਿਛੇ ਵਿਨ ਪਹਿਜ਼ਾਂ ਮਿਸੀ ਜੌਕੀ ਕੇ ਖਿਆਲਾਂ ਹੋਣ ਹੁੰਦੇ
ਹੋਣ ਅਤਾ ਕੱਥ ਕਰ ਪਿਛੀਗੇਲੇ ਵਾਹਿਆਂ ਨੇ ਹੱਤਵੜੀ ਚੇਤ੍ਹ ਕੇ
ਕਾਗਜ਼ ਵੱਡੇ ਕੂੰ ਤੋਂ ਵਿੱਤਾ।

ਮੰਨੀ ਅਤਿਆਂ ਦੀ ਪਹਿਨੀ ਧੁਤਰਾ
ਮਣੁ

ਪੰਨਾ ਅੰਕ : 50 ਅੰਮ੍ਰਿਤ

ଦିନ ମୀର : 50 ଥମେ = ଧାର୍ଯ୍ୟ ମୀର : 5 ଥମେ

ਮੈਪਾਦ :

ਮੁਹਿੰਦਾ ਵੈਖ

ਗੇਵਿੰਦ ਬਤਲ

ਮੈਪਠਵ :



ਕੰਡਨੀ

ਲੇਖਕ : ਗੁਰਜ਼ਰਨ ਰਾਮਪੁਰੀ
ਮੁਕਾਬਲੇ : ਜਿਉ ਏਜ਼ ਹੁੱਕ ਮੈਂਟਰ

'ਕੰਡਨੀ' ਗੁਰਜ਼ਰਨ ਰਾਮਪੁਰੀ ਦਾ, ਜਿਉ ਏਜ਼ ਹੁੱਕ ਮੈਂਟਰ ਛਾਇਆਂ ਦਾ ਫੰਧਾਅ-ਤੇਲਾ

ਕਹਿ ਸੰਗ੍ਰਹਿ ਹੈ।

ਇਹ ਤੌਤਵੀ ਘਰਲੁਕ ਦਾ ਸੰਗ੍ਰਹਿ ਹੈ। ਇਸ ਵਿੱਚ 74% ਪੁਰਾਣੀਆਂ, ਪਰਿਵਾਰਿਆਂ ਜਿਥੀਆਂ ਅਤੇ ਫਿਰੀਆਂ ਤੇਲਾਂ ਨਜ਼ਮਾਂ ਹਨ ਅਤੇ 26% ਨਵੀਆਂ। ਇਸ ਸੰਗ੍ਰਹਿ ਵਿੱਚ 115 ਦੇ ਕਰੀਬ ਨਜ਼ਮਾਂ ਹਨ। ਪੁਸ਼ਤਰ ਦੇ ਅਮੌਰ ਵਿੱਚ ਕਿਥਿਆਂ ਮੈਂਡੇ ਕੇ ਮੈਂਡੇ ਵਿੱਚ ਵਡੀ ਨੇ ਸੱਤ ਕੁਝ ਕਿਥਿਆਂ ਹੋ ਰਿਹਾਂ ਉਸਦੀ ਕੰਢਾ, ਕੰਢਾਂ ਕੰਢਾਂ ਪੜਾਣਾ ਵਿੱਚ ਗੁਜਰਾਈ ਤੋਹਨੀ ਕਿਥਗੀ। ਇਹ ਸੰਗ੍ਰਹਿ ਬਵੀ ਦੇ ਕਾਨੀ-ਮੁਹੱਲਾ ਦਾ ਸਾਡੁੱਤਾ ਪਾਵਾਹੈ।

ਇਸ ਸੰਗ੍ਰਹਿ ਵਿੱਚ ਕਾਨੀ ਨਜ਼ਮਾਂ ਬਹੁਤ ਪ੍ਰਤਾਪਸ਼ਾਸ਼ੀ ਅਤੇ ਬੋਧਿਕ ਹਨ। ਉਦਾਹਰਣ
ਵੱਜੋਂ ਕੁਝ ਖੁਲ੍ਹਿਦਾਵਾਂ ਅਤੇ ਬੋਤਗੀਨ ਲਾਈਨ ਕਾਨੀਂ ਹਨ।

ਚੰਕ ਤੇ ਪਾਤੇ ਦੀ ਵਿੱਥ ਹੈ ਤਾਂ ਉਝੀਂ ਬੈਠ ਮੁੱਖ,
ਛੀਕ ਰੇਖਾਂ ਦੀ ਅਮੜੇ ਕਾ ਰੰਧਿਆ। (ਕੰਡਨੀ)

ਧਰਮ ਦੇ ਹੱਥ ਵੀ ਜੋਂਦੇ ਆਇਆ ਹੈ ਜੋਤੇ,
ਉਸ ਵੀ ਸੱਤੇ ਕਿਤਾਬਾਂ ਟੱਪੀਆਂ,
ਆਪ ਦੀਵਾਂ ਛੱਪਗੇ ਹੋ ਜਾਂਦੀਆਂ ਬਹੁਤ ਬੁਝ ਕਿਆ। (ਦੁਖਿਆ)

ਜਾਂ ਵਿਡ ਕਲਪਨਾਂ ਨੂੰ ਕਿਲਾ ਸੁੰਦਰ ਕਿਆਨਿਆ ਹੈ :

ਤੰਤੇ ਬਕੀਂਗੇ ਅਨੇਕਾਂ ਵੂਧ ਹੈ
ਜਿਸਦਾ ਸੁਧਕ ਵੀ ਕਿਲਾ ਕਾ ਵੂਧ ਹੈ,
ਰਾਮਾਤਾਂ ਕਲਪਨਾ ਦਾ ਹੈ ਸੂਤਾ,
ਦੇਸ ਨੂੰ ਅਣਤੇਈਆਂ ਦਾ ਨਾਨਾ। (ਕਲਪਨਾ)

ਸੰਤਾਨੀ ਦੇ ਟਸਾਂ ਵੇਖੇ ਵੀ 'ਸਾਂਕਾ ਚੰਜਾਬ' ਕਾਂ ਦੀ ਕੰਢਾ ਵਿੱਛ ਕਵੀ ਸੀਨਾ ਟਾਟਿਆ ਤੇ ਗੱਖ ਤੇ
ਆਈ, 'ਕਤਾਵਨੀ,' 'ਮੰਜੰਦ' ਅਤੇ ਵਿਡਗਾ ਕਾਂ ਦੀਆਂ ਕੰਢਾਵਾਂ ਵਰਾਹ ਸੈਗ ਹਨ।

ਜਿਥੇ ਇਸ ਪੁਸ਼ਤਰ ਵਿੱਚ ਅਨੇਕਾਂ ਖੁਲ੍ਹਿਦਾਵਾਂ ਕੰਢਾਵਾਂ ਵਹੁਂ ਉਥੇ ਕੁਝ ਕੰਢਾਵਾਂ
ਅਕਿਵੀਆਂ ਵੀ ਹਨ ਕਿ ਜਿਨ੍ਹਾਂ ਕਾਲ ਇਹ ਸਹਾਰਨ ਧਾਤਕ ਦਾ ਕਿਲਾ ਤਾਂ ਪਾਲ ਸੇਵਾ ਹੈ, ਪਰ ਇਹ ਸੁਲਾਈ
ਤੋਂ ਪਾਠਕ ਅਤੇ ਆਕੇਦਕ ਦੇ ਮਨ ਵਿੱਚ ਕੁਝ ਸਵਾਲ ਪੈਂਦਾ ਹੈ ਕਿ ਕਿਵੇਂ ਹਨ।

ਮਿਸਾਲ ਵੱਜੋਂ :

ਕੁਝ ਕਰ ਸਕੇ ਕੈਂਟ ਉ
ਤੂ ਅਮਨਾਟ, ਉ ਤੂ ਅਮਨਾਟ।
ਕੁਝ ਚਿਜ਼ਕੀਆਂ ਟਾਂਸੀ ਰੇਵੇ
ਅੱਕ ਰੇ ਜਲਾਟ।
ਨੇਵੀਆਂ ਗਾਤਾਂ ਦਾ ਤੂ ਤੂ ਤਾਗ
ਸਾਡੇ ਰਿਲ ਦਾ ਗਾਹ।
ਕਾਨਹ ਸਦਾ ਅਮਰ, ਨੇਵੇ ਨੇ
ਧਕ ਛਿਟ ਨੂੰ ਮਰ ਜਾਣ। (ਚਾਨਹ ਦੀ ਸੰਕਿਤੁੰਤੇ)

ਇਹ ਵਿੱਛ ਕਵੀ ਦੇ ਇਹ ਅਗੋਂ ਦੱਸਿਆ ਕਿ ਜਿਵੇਂ ਜਲਾਟ ਸੁੱਕ ਹੋ ਹਨ, ਉਹ ਕਿਵੇਂ
ਸੁੱਕ ਹੋ ਹਨ? ਇਸੇ ਸੰਘਰਸ਼ ਦੀ ਬੱਦੀਜ਼ਤ ਜਾਂ ਕਵੀ ਦੇ ਸੂਪਕੇ, ਵਿੱਛ ਆਪਣੇ ਆਪ ਵੀ ਸੁੱਕ ਹੋ ਹਨ। ਇਹ ਕਿਵੇਂ
ਕੁਝ ਕਿ ਚਾਨਹ ਸਦਾ ਅਮਰ ਹੈ, ਪਰ ਨੇਵੇ ਨੇ ਪਲ ਛਿਟ ਨੂੰ ਕਿਵੇਂ ਮਰ ਜਾਣ ਹੈ? ਅਜੇ ਕੇ ਇੰਜ ਜੱਗਦਾ ਹੈ ਜਿਵੇਂ
ਨੇਵੇ ਨੇ ਪਲ ਛਿਟ ਨੂੰ ਆਪਣੇ ਆਪ ਵੀ ਮਰ ਜਾਣ ਹੈ? ਜੇਂਦੇ ਕਿ ਜਿਥੋਂ ਤੱਕ ਨੇਵੇ ਦਾ ਵੱਸ ਲਕਦਾ ਹੈ ਉਹ
ਉਥੋਂ ਤੱਕ ਲਾਨਹ ਨੂੰ ਕੋਨਹ ਦਾ ਹਾ ਮੈਓਂਟ ਸਤਨ ਕਰਦਾ ਹੈ।

ਇਹੋਂ ਵੀ : ਸੁੱਕ ਰਾਹੀਂ ਜੋਗਾ, ਪਨਵਾਨਾ।

ਅਤ ਕੋਈ ਦੇ ਸੀਨੇ 'ਤੇ
ਜਾਗ ਵੀ ਪ੍ਰਤਾਪ ਮਹਾਂ। (ਪੈਰ ਭੰਖ ਦੇ)

ਤੇ ਇੱਥੇ ਆਜਿਹੀਆਂ ਅਮੇਰੀਕ ਮਿਸ਼ਨਾਂ ਵਿੱਚ ਜਿੰਨਾਂ ਨੂੰ ਧੜ੍ਹ ਕੇ ਛੋਗਦਾ ਹੈ ਕਿ
ਉਤੀਂ ਵਾਰ ਬਦੀ ਦੀ ਸੁਣ ਉਪਰ ਸਜ਼ਥਾਤ ਤਾਨੂੰ ਤੇ ਗਿਆ ਹੈ। ਇਸ ਸੰਗ੍ਰਹੀ ਵਿੱਚ ਕੁਝ ਗੀਤ, ਅਤੇ ਗੜ੍ਹਾਂ, ਗਿਟ
ਗਿਟ ਵਿੱਚ ਦੀ ਕਿਖੀਆਂ ਵੇਖੀਆਂ ਜਾਂਦੀਆਂ ਹਨ।

ਕੁਝ ਅਜੈਕਿਕਾਵਾਂ ਜਿਵੇਂ :- ਤਾਨੂੰ ਸੰਘੀ, ਅਗਡਾ, ਜੱਜ੍ਹਿਆਂ ਵਾਲਾ ਥਾਗ, ਦੀਤਕਾਮ
ਅਤੇ ਬੈਂਕੀਡੀਆਂ ਆਦਿ ਵਾਰ ਵਾਰ ਦੁਹਾਣੇ ਗਏ ਹਨ। ਕੁਝ ਜ਼ਜ਼ਮਾਂ ਧੜ੍ਹ ਫੈਮੀਆਂ ਵਿੱਚ ਜਿੰਨਾਂ ਦੀ ਲੰਬਾਈ ਵੀ
ਉਕਾਂ ਦਾ ਵੇਖ ਕਿਂਦੀ ਹੈ। ਇਹਨੂੰ ਦੀ ਤਪਾਂ ਅਤੇ ਘੱਟਿਆ ਅੱਠ ਸੱਭਾਹੁ ਲੱਗ ਪੈਂਦੀ ਹੈ ਤੇ ਵਾਹਿਆ ਨਜ਼ਮਾਂ
ਵੇਂਦ ਦੇ ਥਾਵੜੂਰ ਵੀ ਅਕਾਉ ਜਾਪਣ ਸ਼ੁਭ ਥੋੜੀਆਂ ਹਨ।

ਇਸ ਸੰਗ੍ਰਹੀ ਵਿੱਚ ਇਹ ਕਿਸੇ ਵੀਆਂ ਜ਼ਜ਼ਮਾਂ ਅਤੇ ਗੜ੍ਹਾਂ ਵਿੱਚ ਜਿੰਨਾਂ ਤੇ
ਇਹ ਆਈ ਚਲਾਉਣੀ ਮੁਸ਼ਕਿਲ ਤੇ ਜਾਂਦੀ ਹੈ ਕਿ ਕਈ ਕਿਸੇ ਆਸ ਕਿਸੇ ਟੇ ਸਾਡਿਤ ਲਾਲ ਪ੍ਰਤੀਵੱਧ ਹੈ। ਇੱਤੇ
ਪ੍ਰਤਾਪ ਥੈਂਦਾ ਹੈ ਕਿ ਬਦੀ ਸੂਡੀ ਹੈ, ਜਿਸ ਤਾਨੂੰ ਦਾ ਸੂਡ ਪੇਂਦਿਆ ਉਨ੍ਹਾਂ ਤੋਂ ਤਾਨੂੰ ਦੀ ਜ਼ਜ਼ਮ ਕਿਥੁਹ ਲਈ।

ਜੇਤੇ ਖਿਆਲ ਵਿੱਚ ਜੇ ਇਨੀਆਂ ਜ਼ਜ਼ਮਾਂ ਨਾਂ ਸੰਗ੍ਰਹੀ ਦਾ ਪ੍ਰਤਾਪ
ਕਿਤੇ ਵਧੇਰੇ ਪੇਂਦਾ ਹੈ। ਪਰ ਇਹ ਦੀ ਅਭੂਤੀ ਕਾਈ- ਸੰਗ੍ਰਹੀ ਵਹੂਤ ਵਧੀਆਂ ਹੈ। ਜਿਸ ਕੀਥੇ ਆਰੋਂ ਤੋਂ ਆਤੇ
ਪ੍ਰਿਵੇਟੀ ਲਾਲ ਅਮਧੂਤੀ ਕਿਖਦਾ ਹੈ ਕਿਵੇਂ ਤਿਕੜੇ ਵੀ ਜਾਗ ਲੱਕੜੀ ਹੈ ਕਿ ਅੱਜ ਤੋਂ ਉੱਤੇ
ਜਾਣੂੰ ਤੇ ਇਹ ਵੀ ਵਧੇਰੇ ਵਧੀਆਂ ਸਾਡਿਤ ਹੋਵੇਗਾ।

○ ○ ○

ਧਾਰਦੇਵ ਚੀਆਂ

Western Canada's Sole Distributors for
ESQUIRE Video Cassettes

Goyal Import-Export Ltd

PROUDLY ANNOUNCE THE
ARRIVAL OF NEW & OLD
ESQUIRE MOVIES

Jab-Jab Phool Khiley: Be-Reham: Do-Premee, Maang Bharo Sajana, Patita
Satyam Shivam Sundaram, Mera Naam Jokey, Ram Balram, BE-REHAM
Junoon Shikshaa

SPECIAL FOR INDIA

National Panasonic
CASSETT RECORDER

110/220V RQ-2157 & RQ. 2309

Now Only **\$80.00**

HITACHI

TRS—8002 W

MW/SW1/SW2/SW3

STEREO CASETTE RECORDER

REG. \$325.00

NOW **\$265 ONLY**

Mail Order Accepted

TOSHIBA 'S 1981 MODEL
8000

NOW FOR ONLY **\$1199** With one free
movie

FOR ALL YOUR 220V
electronic requirements

COME AND SEE US AT

IMPORT-WHOLESALE-RETAIL
4156 FRASER ST. VANCOUVER

PH: 873-8308 & 9



SH. RAJINDER GOYAL

ISLAND INSURANCE AGENCY LTD.

**Before You Insure It
Or Renew Your Existing Policy
See Us First**

ਤੇ ਰਾਜਮ ਦੇ ਕੀਮੇ ਜਾਂ ਤੁਹਾਡੇ ਝੂਥੇ
ਅਤੇ ਵਰਗ ਵਿਚਾਰ ਕਰਾਉ : -

ਮਨਜ਼ੂਰ ਸਿੰਘ ਅਥਵਾ

**WE OFFER A COMPLETE INSURANCE
SERVICE 12 MONTHS A YEAR.**

- * Need Life Insurance
- * Accident and Sickness Policy
- * Business
- * Commercial: Big or Small
- I Can Handle All
- * Homeowner
- * R.R.S.P.
- * Travel Insurance
- * And All Other Kinds of Insurance
Needs



**MALKIAT SINGH
ATHWAL**

FIELD MANAGER

**BUS: 278-3707
278 - 2515
RES: 271-1490**

For All Your Insurance Needs
**Give me a call 'n
see the difference.**

COMPLETE INSURANCE SERVICE SINCE 1917

ISLAND INSURANCE AGENCY LTD.

6700 No. 3 Road Phone 278-2515
Richmond, B.C. V6Y 2C3



ਪੰਜਾਬੀ ਦਾ ਸਾਰਿੱਤੂ ਤੇ ਕੋਈਆਕਾਵੂ ਰੇ ਮਾਸਕ ਚੱਤੂ

WATNO DUR

P.O. BOX 67681 STN. "O"

VANCOUVER, B.C. V5W 3V2

Second class mail Reg. No. 3233

To _____

A HOME AWAY FROM HOME

ਵੱਡੇ ਵੱਡੇ ਦੇ ਬਕੇਗੇ ਅਨ ਭਾਵੀ ਆਪਣੇ
ਦਾ ਗੀਵਾਹੂ ਜੇ 14 ਜੁਲਾਈ 1980 ਦੇ ਮੌਤੇ
ਬਾਟੇ ਕੱਢ੍ਹ (ਇੰਡੀਆ), ਫਿੱਲ ਹਿੰਦੂਆਂ ਵੀ
ਅਮੀ ਦਰਖਤ ਵੱਜੇ ਦੇ ਅਤੇ ਜਾ ਅਨਿਧਿ
ਅੰਦਰ ਦੇ ਪੇਥਕ ਇੰਡੀਆ ਮਾਪਣਾ ਲਿਆ
ਅਤੇ ਦੇਖ ਗਵਣ।

IT is said with pride that there is nothing to match Punjabi entrepreneurship and Punjabis with their daring and enterprise have established little Punjabis in Canada, America, England, and so on. And at the altar of material comforts and the lust for American dollars are sacrificed so many values. The immigrants are rooted out of their land and flung to alien social, cultural and economic cross-currents, adjusting to which can be traumatic. And if they return they bring with them a subculture in the electric gadgets, synthetic clothes and foreign currency. And in villages one finds lonely aged parents with the grown-up sons settled in a home away from home.

From the Punjabi magazines which are being published in these countries of late, one notices that the second generation of immigrants are in search of their roots and thirsty for their culture. The dollars have not compensated for the loss. "Watno Door" (Away From Home) a monthly magazine is brought out by the Punjabis

settled in Canada for the last eight years. The latest number is a special issue on what is called the Canadian Punjabi story from the writers of the 'Canadian Punjab'. The 14 short stories included in this issue provide an insight into the life there, the conflict of the west and the east and the resultant emotional problems.

Amarjit Chahal in his "Sidhi Gal" (Simple Truth) deals the problems of aged immigrants who have served their purpose abroad by accumulating money, settling their children and have become a burden on the children there. The hero of the story Lachhkar Singh returns home to his eldest son. Lachhkar Singh can no longer adjust himself to the friendly atmosphere of give and take in the village. He was a money-making machine abroad and at home he would not like to spend even a rupee on an act of kindness. His mannerisms make him a laughing stock and the satire is unmistakable when he is asked by the sweepress. "Is this a Vilayati way of cleaning drains? 'H's angry retort is "Do you think we do this kind of work there?" In short the simple truth is that he and others like him are acceptable nowhere and the only solace they can find is in talking to each other.

"Gharon Beghare" deals with a similar problem of an aged couple who go abroad to their son but the circumstances are such that they decide to return. They are needed there only for babysitting and earning money by toiling to pay their upkeep. Shamsher Bhatti's "Sawa Lakh Da Kushagun" again goes to the parents who lose their son abroad and the insurance claims are no price for their sorrow and loss.

Some stories are devoted to rural life of Punjab. The econo-

mic relations in the villages and the exploitation of the poor are related with a sentimental touch. These are not good stories and lack the authenticity of the Punjabi writers here but they do give a glimpse of the conditions which forced them to the exodus.

Baldev Cheema's "rishta" with a hackneyed plot, however, sheds the starry-eyed approach of the young who feel that glamour awaits them across the seas. Avtar Gill in "Sati Veehin Sau" and Tej Sandhu Kunial in "Canada Pheri" depict the plight of people in the hands of the travel agents who have lost all scruples and are involved callously in the human trade. Sadhu's "Dukandar" brings to us the materialistic society where the struggle is not for enough money but for money and the hero seizes a calamity back home in India as a good opportunity to seek advertisement for his store which is not doing well.

The dedication of the writers who bring out this magazine is appreciable. Some of the typesetting is done here and for the rest they find time from their rat race to write out full stories and articles in black ink and get blocks made, Punjabi type not being available there. Now, the way Punjabis are, it won't be a surprise if someone goes all the way to set up a Punjabi printing press, seeing the demand!

Between the ads

WHAT the stories leave out is substantiated by the advertisements of the 'Canadian Punjabi' entrepreneurs in "Watno Door". Flashy with bad spellings these advertisements carry the pictures not of the products but of those who sell them.

— NIRUPAMA DUTT

WATNO DUR (Far from the Motherland) is a literary and cultural monthly of PANJABI language — the mother-tongue of East Panjab (India) and West Panjab (Pakistan) — published by WATNO DUR PUBLICATIONS (Reg'd). WATNO DUR has been serving Canadian readers since July, 1973. The contributors include well-known Panjabi writers from Canada, India, Pakistan and England.

WATNO DUR
P.O. BOX 67681 STN. "O"
VANCOUVER, B.C.
V5W 3V2